



# ਚੰਗੀ ਖੇਡੀ

ਜੁਲਾਈ 2023



ਕੀਮਤ 20 ਰੂਪਏ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਮਾਸਿਕ ਪੱਤਰ



# ਚੰਗੀ ਖੇਤੀ

ਜਿਲਦ 59

ਅੰਕ 07

ਜੁਲਾਈ 2023

## ਸੰਪਾਦਕੀ ਬੋਰਡ

ਡਾ ਗੁਰਮੀਤ ਸਿੰਘ ਬੁੱਟਰ  
ਚੇਅਰਮੈਨ

ਡਾ ਤੇਜਿੰਦਰ ਸਿੰਘ ਰਿਆੜ  
ਸਕੱਤਰ

ਡਾ ਜੀ ਪੀ ਐਸ ਸੋਹੀ

ਡਾ ਕੁਲਦੀਪ ਸਿੰਘ

ਡਾ ਅਰਸਦੀਪ ਸਿੰਘ

ਡਾ ਅਮਰਜੀਤ ਸਿੰਘ

ਡਾ ਕਮਲਜੀਤ ਸਿੰਘ ਸੂਰੀ

ਡਾ ਜਸਵਿੰਦਰ ਸਿੰਘ ਬਰਾੜ

ਡਾ ਬੀ ਐਸ ਗਿੱਲ

ਡਾ ਰਾਕੇਸ਼ ਸਾਰਦਾ

ਡਾ ਅਮਰਜੀਤ ਸਿੰਘ ਸੰਧੂ

ਡਾ ਅਮਨਦੀਪ ਸਿੰਘ ਬਰਾੜ

ਡਾ ਗੁਰਉਪਦੇਸ਼ ਕੌਰ

## ਸੰਪਾਦਕ

ਡਾ ਜਸਵਿੰਦਰ ਸਿੰਘ

## ਸਹੀ-ਸੰਪਾਦਕ

ਡਾ ਮਨਪ੍ਰੀਤ ਸਿੰਘ

## email

changi-kheti@pau.edu

ਚੰਗੀ ਖੇਤੀ ਵਿੱਚ ਛਪੇ ਲੇਖਾਂ ਦਾ  
ਕਾਪੀ ਰਾਈਟ ਸੁਰੱਖਿਅਤ ਹੈ।

ਪ੍ਰਕਾਸ਼ਕ/ਸੰਪਾਦਕ ਦੀ ਪ੍ਰਵਾਨਗੀ ਬਿਨਾਂ  
ਪ੍ਰਕਾਸ਼ਤ ਕਰਨ ਦੀ ਆਗਿਆ ਨਹੀਂ ਹੈ।

ਇਹ ਜ਼ਰੂਰੀ ਨਹੀਂ ਕਿ ਰਸਾਲੇ ਵਿੱਚ ਦਿੱਤੇ  
ਇਸਤਿਹਾਰ ਯੂਨੀਵਰਸਿਟੀ  
ਦੀਆਂ ਸਿਫਾਰਸ਼ਾਂ ਅਨੁਸਾਰ ਹੋਣ।

## ਡਿਜ਼ਾਇਨ

ਸੰਬੰਧੀ ਕੌਰ ਕਲਸੀ

## ਫੋਟੋਆਂ

ਮਨਜੀਤ ਸਿੰਘ

We are also available at:

 www.pau.edu

 www.facebook.com/pauldhpunjab

 www.twitter.com/PAU\_LDH

 Punjab Agricultural University Official

 82880-57707 Add to your WhatsApp groups (Kheti Sandesh a digital newspaper)

 PAU Kisan App

 http://www.pau.edu/fportalnew/

 Ph. 2401960-79(Ext. 373, 475)

ਕਿਸਾਨ ਭੈਣੋਂ ਤੇ ਵੀਰੋ

ਚੰਗੀ ਖੇਤੀ ਦਾ ਇਹ ਅੰਕ ਪੌਦ ਸੁਰੱਖਿਆ ਬਾਰੇ ਵਿਸ਼ੇਸ਼ ਲਿਖਤਾਂ ਨੂੰ ਤੁਹਾਡੇ ਤਕ ਪੁਚਾਉਣ ਦੀ ਕੋਸ਼ਿਸ਼ ਹੈ। ਬਰਸਾਤ ਦੀ ਰੁੱਤ ਕੀੜਿਆਂ ਅਤੇ ਬਿਮਾਰੀਆਂ ਦੇ ਪੈਦਾ ਹੋਣ ਦਾ ਸਾਜ਼ਗਾਰ ਸਮਾਂ ਹੁੰਦਾ ਹੈ। ਇਸ ਲਈ ਸਾਉਣੀ ਦੀਆਂ ਫਸਲਾਂ ਤੋਂ ਸਹੀ ਪੈਦਾਵਾਰ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਜ਼ਰੂਰੀ ਹੈ। ਇਸ ਲਈ ਵਿਗਿਆਨਕ ਖੇਤੀ ਮਾਹਿਰਾਂ ਨੇ ਸੰਯੁਕਤ ਪ੍ਰਬੰਧਨ ਪ੍ਰਣਾਲੀਆਂ ਵਿਕਸਿਤ ਕੀਤੀਆਂ ਹਨ। ਇਸ ਅੰਕ ਵਿੱਚ ਝੋਨੇ, ਬਾਸਮਤੀ ਤੇ ਮੱਕੀ ਦੇ ਨਾਲ ਨਾਲ ਫਲਦਾਰ ਫਸਲਾਂ ਵਿੱਚ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰਾਂ ਦੀਆਂ ਲਿਖਤਾਂ ਛਾਪੀਆਂ ਜਾ ਰਹੀਆਂ ਹਨ। ਪੌਦ ਸੁਰੱਖਿਆ ਸਥਿਰ ਖੇਤੀ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਫਸਲਾਂ ਵਿੱਚ ਉੱਚ ਉਤਪਾਦਨ ਅਤੇ ਉੱਚ ਗੁਣਵੱਤਾ ਦੀ ਉਮੀਦ ਉਦੋਂ ਤਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਹਨਾਂ ਨੂੰ ਨਿਰੋਗ ਨਹੀਂ ਰੱਖਿਆ ਜਾਂਦਾ। ਸੁਰੱਖਿਆਤ ਭੋਜਨ ਪੈਦਾਵਾਰ ਲਈ ਵੀ ਅਜਿਹਾ ਕਰਨਾ ਲਾਜ਼ਮੀ ਹੈ। ਫਸਲਾਂ ਦਾ ਵੱਡਾ ਹਿੱਸਾ ਕੀੜਿਆਂ ਅਤੇ ਬਿਮਾਰੀਆਂ ਕਾਰਨ ਨਸ਼ਟ ਹੁੰਦਾ ਹੈ। ਇਸ ਲਈ ਫਸਲਾਂ ਨੂੰ ਅਜਿਹੀਆਂ ਮੁਸੀਬਤਾਂ ਤੋਂ ਬਚਾਉਣ ਲਈ ਵੱਡੇ ਪੱਧਰ ਦੀ ਜਾਗਰੂਕਤਾ ਦੀ ਲੋੜ ਹੈ। ਪੀਏਜੂ ਨੇ ਵੱਖ-ਵੱਖ ਪੌਦਿਆਂ ਦੀ ਸੁਰੱਖਿਆ ਦੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਸਮੇਂ ਸਮੇਂ ਕਈ ਤਰੀਕੇ ਵਰਤੇ ਵੀ ਜਾਂਦੇ ਹਨ। ਹਥਾਲ ਅੰਕ ਇਸ ਪ੍ਰਸੰਗ ਵਿੱਚ ਬੜਾ ਅਹਿਮ ਸਾਬਿਤ ਹੋਣ ਜਾ ਰਿਹਾ ਹੈ।

ਆਸ ਹੈ ਤੁਸੀਂ ਇਸ ਸੰਬੰਧੀ ਹੋਰ ਤੇ ਵਿਸਥਾਰਤ ਜਾਣਕਾਰੀ ਲਈ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਸਾਹਿਤ ਨਾਲ ਵੀ ਜੁੜੋਗੇ।

ਸੰਪਾਦਕ

## ਅੰਦਰ ਝਾਤ

|   |    |
|---|----|
| • ਝੋਨੇ ਤੋਂ ਵਧੇਰੇ ਮੁਨਾਫੇ ਲਈ ਸੁਚੱਜਾ ਕੀਟ ਪ੍ਰਬੰਧਨ ਅਪਣਾਓ                       | 3  |
| • ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਕਿਵੇਂ ਕਰੀਏ              | 6  |
| • ਸਾਉਣੀ ਰੁੱਤ ਦੀ ਮੱਕੀ ਨੂੰ ਬਿਮਾਰੀਆਂ ਤੋਂ ਬਚਾਓ                                | 8  |
| • ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਦਾ ਨਵਾਂ ਢੰਗ : ਪ੍ਰਜਣਨ ਵਿਘਨ ਵਿਧੀ           | 9  |
| • ਢੁੱਧ ਦੀ ਮਿਲਾਵਟ ਤੋਂ ਬਚੋ  | 10 |
| • ਸਟੋਰ ਕੀਤੇ ਅਨਾਜ ਨੂੰ ਕੀੜਿਆਂ ਤੋਂ ਬਚਾਓ                                      | 11 |
| • ਰੋਟੀ ਵਾਸਤੇ ਛੁੱਕਵੀ ਮੱਕੀ ਦੀ ਕਿਸਮ ਜੇ ਸੀ-4                                  | 12 |
| • ਬਰਸਾਤ ਰੁੱਤ ਦੀਆਂ ਸਬਜ਼ੀਆਂ ਵਿੱਚ ਕੀਡੇ-ਮਕੌਂਡਿਆਂ ਦੀ ਸਰਵਪੱਖੀ ਰੋਕਥਾਮ            | 13 |
| • ਮਾਲਟੇ ਦੀਆਂ ਨਵੀਆਂ ਅਗੋਡੀਆਂ ਕਿਸਮਾਂ   | 15 |
| • ਸਾਉਣੀ ਰੁੱਤ ਦੀ ਮੁੰਗੀ ਅਤੇ ਮਾਂਹ ਦੇ ਕੀਡੇ-ਮਕੌਂਡਿਆਂ ਦਾ ਸੰਯੁਕਤ ਕੀਟ ਪ੍ਰਬੰਧਨ     | 16 |
| • ਨਿੰਬੂ-ਜਾਤੀ ਦੇ ਬੁਟਿਆਂ ਦੇ ਗੁੰਦੀਆਂ ਅਤੇ ਜੜ੍ਹਾਂ ਦਾ ਗਾਲਾ ਰੋਗ ਦੀ ਸੁਚੱਜੀ ਰੋਕਥਾਮ | 17 |
| • ਗਾਵਾਂ ਅਤੇ ਮੱਤਾਂ ਵਿੱਚ ਚਮੜੀ ਗੰਡ ਰੋਗ                                       | 18 |
| • ਬਰਸਾਤ ਦੇ ਮੌਸਮ ਵਿੱਚ ਫਲਦਾਰ ਬੁਟਿਆਂ ਨੂੰ ਸਾਂਭਣ ਦੇ ਤਰੀਕੇ                      | 19 |
| • ਪੀ.ਏ.ਯੂ. ਫੁਰੂਟ ਫਲਾਈ ਟਰੈਪ ਦੀ ਸੁਚੱਜੀ ਵਰਤੋਂ ਕਰੋ                            | 21 |
| • ਪੰਜਾਬ ਵਿੱਚ ਡਰੈਗਨ ਫੁਰੂਟ ਦੀ ਕਾਸ਼ਤ ਸਬੰਧੀ ਧਿਆਨ ਦੇਣ ਯੋਗ ਨੁਕਤੇ                | 22 |
| • ਪੋਲਟਰੀ ਉਤਪਾਦਨ ਵਿੱਚ ਰੋਸ਼ਨੀ ਦਾ ਸਹੀ ਪ੍ਰਬੰਧ                                 | 23 |
| • ਬਰਸਾਤ ਦੇ ਮੌਸਮ ਵਿੱਚ ਪੀਣ ਯੋਗ ਪਾਣੀ ਦੀ ਪਰਖ ਕਿੱਠ ਅਪਣਾਓ                       | 24 |
| • ਸਵਾਦ ਦਾ ਖਜ਼ਾਨਾ  | 25 |
| • ਕਿਸਾਨਾਂ ਦੀ ਸਹਾਇਤਾ ਲਈ ਖੇਤੀਬਾੜੀ ਤਕਨਾਲੋਜੀ ਸੁਚਨਾ ਕੇਂਦਰ (ਏ.ਟੀ.ਆਈ.ਸੀ.)        | 26 |
| • ਅਗਸਤ ਮਹੀਨੇ ਦੇ ਖੇਤੀ ਰੁਝੇਵੇਂ  | 27 |
| • ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਗਸਤ 2023 ਦੇ ਸਿਖਲਾਈਨਾਮੇ                   | 31 |

ਜੋੜੀ ਖੇਤੀ ਪੰਨੇ ਨੂੰ ਬੀ-ਏ-19-4-64 (ਈ. ਈ.)

ਮਿਤੀ 12 ਫਰਵਰੀ, 1966 ਅਨੁਸਾਰ

ਬੋਰਡਰੈਟ ਪਾਰਿਸ਼ ਰੰਗਮੰਗ

ਵੱਡੇ ਸ਼ੁਨਾਂ ਦੀਆਂ ਲਾਈਬ੍ਰੇਰੀਆਂ ਨੂੰ ਪ੍ਰਤਿਤ ਹੈ।

ਫਾਪਕ ਅਤੇ ਪ੍ਰਕਾਸ਼ਕ : ਡਾ ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ ਸੰਚਾਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਪ੍ਰਿੰਟਵਿੱਤ, ਲੁਧਿਆਣਾ ਤੋਂ ਛਪਵਾਇਆ।



# ਝੋਨੇ ਤੋਂ ਵਧੇਰੇ ਮੁਨਾਫੇ ਲਈ ਸੁਚੱਜਾ ਕੀਟ ਪ੍ਰਬੰਧਨ ਅਪਣਾਓ

ਕਮਲਜੀਤ ਸਿੰਘ ਸੂਰੀ, ਗੁਰਪ੍ਰੀਤ ਸਿੰਘ ਮੱਕੜ ਅਤੇ ਰੂਬਲਜੋਤ ਕੁੰਨਰ  
ਕੀਟ ਵਿਗਿਆਨ ਵਿਭਾਗ

ਝੋਨੇ ਦੀ ਸਫਲ ਕਾਸ਼ਤ ਵਿਚ ਹਾਨੀਕਾਰਕ ਕੀਡੇ-ਮਕੌਤਿਆਂ ਦਾ ਹਮਲਾ ਪ੍ਰਮੁੱਖ ਅਤਿੱਕਾ ਹੈ। ਪੰਜਾਬ ਵਿੱਚ ਇੱਕ ਕੁ ਦਰਜਨ ਦੇ ਕਰੀਬ ਹਾਨੀਕਾਰਕ ਕੀਡੇ ਝੋਨੇ ਦੀ ਫਸਲ ਦਾ ਨੁਕਸਾਨ ਕਰਦੇ ਹਨ ਜਿਨ੍ਹਾਂ ਵਿੱਚੋਂ ਤਣੇ ਦੀਆਂ ਸੁੰਡੀਆਂ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ ਅਤੇ ਸਿੱਟਾ ਕੁਤਰਨ ਵਾਲੀ ਸੁੰਡੀ ਆਦਿ ਦਾ ਹਮਲਾ ਜਿਆਦਾ ਹੁੰਦਾ ਹੈ। ਹਾਨੀਕਾਰਕ ਕੀਡਿਆਂ ਦੇ ਸੰਯੁਕਤ ਪ੍ਰਬੰਧਨ ਲਈ ਇਹ ਯਾਦ ਰੱਖੋ ਕਿ ਇਸ ਦਾ ਮੰਤਵ ਹਾਨੀਕਾਰਕ ਕੀਡਿਆਂ ਦਾ ਸੌਂ ਫੀਸਦੀ ਖਾਤਮਾ ਕਰਨਾ ਨਹੀਂ ਬਲਕਿ ਇਨ੍ਹਾਂ ਦੀ ਸੰਖਿਆ ਜਾਂ ਹਮਲੇ ਨੂੰ ਘੱਟੋ-ਘੱਟ ਸਿੱਥੇ ਪੱਧਰ ਆਰਥਿਕ ਕਗਾਰ ਦੀ ਮਿੱਥੀ ਹੱਦ ਤੋਂ ਹੇਠਾਂ ਰੱਖਣਾ ਹੈ। ਇਸ ਲਈ ਝੋਨੇ ਦੀ ਫਸਲ ਤੋਂ ਲਾਹੇਵੰਦ ਝਾੜ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਝੋਨੇ ਵਿਚ ਸਿਫਾਰਸ਼ ਸੰਯੁਕਤ ਕੀਟ ਪ੍ਰਬੰਧਨ ਦੀਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਓ:

**1. ਤਣੇ ਦੇ ਗੁੜੂਏਂ:** ਆਮ ਭਾਸ਼ਾ ਵਿਚ ਇਨ੍ਹਾਂ ਨੂੰ ਗੋਭ ਦੀਆਂ ਸੁੰਡੀਆਂ ਆਖਦੇ ਹਨ ਅਤੇ ਸੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਇਹ ਫਸਲ ਦਾ ਨੁਕਸਾਨ ਕਰਦੀਆਂ ਹਨ। ਤਿੰਨੇ ਕਿਸਮਾਂ ਅਰਥਾਤ ਪੀਲੀਆਂ, ਚਿੱਟੀਆਂ ਅਤੇ ਗੁਲਾਬੀ ਤਣੇ ਦੀਆਂ ਸੁੰਡੀਆਂ ਫਸਲ ਦਾ ਇੱਕੋ ਤਰ੍ਹਾਂ ਨਾਲ ਫਸਲ ਦਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ ਜਦੋਂ ਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮੇਂ ਤੇ ਬਾਅਦ ਵਿੱਚ ਫਸਲ ਦਾ ਨੁਕਸਾਨ ਕਰਦੀਆਂ ਹਨ।

ਪੀਲੀਆਂ ਸੁੰਡੀਆਂ ਦੇ ਪਤੰਗਿਆਂ ਦੇ ਅਗਲੇ ਖੰਭ ਪੀਲੇ ਹੁੰਦੇ ਹਨ ਅਤੇ ਇਨ੍ਹਾਂ ਉੱਤੇ ਇੱਕ-ਇੱਕ ਕਾਲਾ ਨਿਸ਼ਾਨ ਵੀ ਹੁੰਦਾ ਹੈ। ਸਰੀਰ ਦੇ ਆਖਰੀ ਭਾਗਾਂ ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ (ਪੁਛ ਜਿਹੀ ਦੀ ਸ਼ਕਲ ਚ) ਹੁੰਦੇ ਹਨ। ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਅਤੇ ਚਮਕੀਲੇ ਹੁੰਦੇ ਹਨ ਅਤੇ ਗੁਲਾਬੀ ਸੁੰਡੀਆਂ ਦੇ ਪਤੰਗਿਆਂ ਦਾ ਰੰਗ ਭੂਰਾ ਹੁੰਦਾ ਹੈ।

ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਦੇ ਮਾਦਾ ਪਤੰਗੇ ਪੱਤਿਆਂ ਉੱਪਰ (15-100 ਦੇ ਤੁੰਡਾਂ ਵਿੱਚ) ਅੰਡੇ ਦਿੰਦੇ ਹਨ। ਗੁਲਾਬੀ ਸੁੰਡੀਆਂ ਦੀਆਂ ਮਾਦਾ ਪੱਤਿਆਂ ਦੇ ਮੁੱਚ ਦੁਆਲੇ ਖੋਲਾਂ ਉੱਪਰ ਜਾਂ ਇਨ੍ਹਾਂ ਦੇ ਅੰਦਰਲੇ ਪਾਸੇ ਅੰਡੇ ਦਿੰਦੀਆਂ ਹਨ। ਅੰਡਿਆਂ ਵਿੱਚੋਂ ਨਿਕਲੀਆਂ ਸੁੰਡੀਆਂ ਬੂਟੇ ਦੇ ਗੋਭਾਂ ਵਿੱਚ ਵੜ ਜਾਂਦੀਆਂ ਹਨ ਤੇ ਇਨ੍ਹਾਂ ਨੂੰ ਅੰਦਰੋ-ਅੰਦਰ ਖਾਂਦੀਆਂ ਰਹਿੰਦੀਆਂ ਹਨ ਅਤੇ ਹਮਲਾਗ੍ਰਹਿ ਗੋਭਾਂ ਸੁੱਕ ਜਾਂਦੀਆਂ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ 'ਡੈਡ-ਹਾਰਟਸ' ਆਖਦੇ ਹਨ। ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ। ਜੇਕਰ ਸੁੰਡੀਆਂ ਦਾ ਹਮਲਾ ਪੱਛਮ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਂਦੀਆਂ ਹਨ, ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਅਜਿਹੀਆਂ ਦਾਣਿਆਂ ਤੋਂ ਸੱਖਣੀਆਂ 'ਚਿੱਟੀਆਂ ਮੁੰਜਰਾਂ' ਖੇਤ ਵਿੱਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।



ਤਣੇ ਦੇ ਗੁੜੂਏਂ ਦਾ ਹਮਲਾ - ਸੁੱਕੀ ਗੋਭ



ਤਣੇ ਦੇ ਗੁੜੂਏਂ ਦਾ ਹਮਲਾ - ਚਿੱਟੀਆਂ ਮੁੰਜਰਾਂ



ਪੱਤਾ ਲਪੇਟ ਸੁੰਡੀ ਦਾ ਹਮਲਾ



ਬੂਟਿਆਂ ਦੇ ਟਿੱਡੇ ਦਾ ਹਮਲਾ-ਹਪਰ ਬਰਨ



ਕੰਡਿਆਲੀ ਭੂੰਡੀ

## ਰੋਕਥਾਮ ਲਈ ਉਪਰਾਲੇ:

(ਇ) ਫਸਲ ਦੀ ਸਮੇਂ ਸਿਰ ਬਿਜਾਈ: ਸਿਫਾਰਿਸ਼ ਕੀਤੇ ਸਮੇਂ ਅਨੁਸਾਰ ਹੀ ਝੋਨੇ ਦੀ ਬਿਜਾਈ ਕਰੋ। ਇਸ ਨਾਲ ਪੀਲੀਆਂ ਅਤੇ ਚਿੱਟੀਆਂ ਸੁੰਡੀ ਨੂੰ ਵਧਣ ਢੁੱਲਣ ਲਈ ਸਮਾਂ ਘੱਟ ਮਿਲਦਾ ਹੈ ਅਤੇ ਇਨ੍ਹਾਂ ਦੇ ਜ਼ਿਆਦਾ ਵਾਧੇ ਦੀ ਸੰਭਾਵਨਾ ਘੱਟ ਜਾਂਦੀ ਹੈ।

ਆ) ਸੁੰਡੀਆਂ ਦੇ ਅੰਡੇ ਨਸ਼ਟ ਕਰਨਾ: ਇਨ੍ਹਾਂ ਸੁੰਡੀਆਂ ਦੇ ਅੰਡੇ ਪੱਤਿਆਂ ਦੇ ਸਿਰਿਆਂ ਵੱਲ ਸੌਖੇ ਨਜ਼ਰ ਆ ਜਾਂਦੇ ਹਨ। ਇਸ ਲਈ ਪਨੀਰੀ ਨੂੰ ਖੇਤਾਂ ਵਿਚ ਲਾਉਣ ਵੇਲੇ ਪਨੀਰੀ ਦੇ ਪੱਤਿਆਂ ਦੇ ਸਿਰਿਆਂ ਨੂੰ ਕੱਟ ਦੇਣਾ ਚਾਹੀਦਾ ਹੈ ਤਾਂ ਕਿ ਅੰਡਿਆ ਦਾ ਨਾਸ ਹੋ ਜਾਵੇ ਅਤੇ ਗੁੜੂਏਂ ਦੀ ਗਿਣਤੀ ਖੜੀ ਫਸਲ ਤੇ ਘੱਟ ਜਾਵੇ।

(ਇ) ਖੇਤ ਦੇ ਸਰਵੇਖਣ ਅਤੇ ਆਰਥਿਕ ਕਗਾਰ ਪੱਧਰ ਦੇ ਆਧਾਰ 'ਤੇ ਰਸਾਇਨਕ ਰੋਕਥਾਮ: ਖੇਤ ਵਿੱਚ ਖੜੀ ਫਸਲ ਉਪਰ ਇਨ੍ਹਾਂ ਸੁੰਡੀਆਂ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਗੈਰ-ਬਾਸਮਤੀ ਝੋਨੇ ਵਿੱਚ ਤਣੇ ਦੀਆਂ ਸੁੰਡੀਆਂ ਦਾ ਆਰਥਿਕ ਕਗਾਰ ਪੱਧਰ ਪੰਜ ਪ੍ਰਤੀਸ਼ਤ ਜਾਂ ਇਸ ਤੋਂ ਵੱਧ ਸੁੱਕੀਆਂ ਗੋਂਭਾਂ ਹੈ ਅਤੇ

ਬਾਸਮਤੀ ਝੋਨੇ ਵਿੱਚ 2 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਸੁੱਕੀਆਂ ਗੋਂਭਾਂ ਹੈ। ਇਸ ਤੋਂ ਭਾਵ ਹੈ ਕਿ ਤਣੇ ਦੀਆਂ ਸੁੰਡੀਆਂ ਦੇ ਹਮਲੇ ਕਾਰਨ ਜਦੋਂ ਝੋਨੇ ਵਿੱਚ ਪੰਜ ਪ੍ਰਤੀਸ਼ਤ ਅਤੇ ਬਾਸਮਤੀ ਵਿੱਚ 2 ਪ੍ਰਤੀਸ਼ਤ ਸੁੱਕੀਆਂ ਗੋਂਭਾਂ ਦਿਖਣ ਤਾਂ ਤੁਰੰਤ ਸਿਫਾਰਸ਼ ਕੀਟਨਾਸ਼ਕ ਸਿਫਾਰਸ਼ ਢੰਗ ਨਾਲ ਵਰਤੋ।

## 2. ਪੱਤਾ ਲਪੇਟ ਸੁੰਡੀ

ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਖਾਂਦੀਆਂ ਹਨ ਪਰ ਵੱਡੀਆਂ ਹੋਣ ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁੱਖ ਲਪੇਟ ਲੈਂਦੀਆਂ ਹਨ ਅਤੇ ਅੰਦਰੋਂ-ਅੰਦਰ ਪੱਤੇ ਦਾ ਹਰਾ ਮਾਦਾ ਖਾਂਦੀਆਂ ਹਨ ਜਿਸ ਕਾਰਨ ਹਮਲੇ ਵਾਲੇ ਬੁਟਿਆਂ ਦੇ ਪੱਤਿਆਂ ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਉਹ ਜਾਲੀਦਾਰ ਦਿਖਣ ਲੱਗ ਜਾਂਦੇ ਹਨ। ਇਸ ਕੀਤੇ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਜ਼ਿਆਦਾ ਹੁੰਦਾ ਹੈ। ਇਸ ਦੇ ਪੰਤਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ ਤੇ ਗੁੜ੍ਹੇ ਭੂਰੇ ਰੰਗ ਦੀਆਂ ਤਿੰਨ ਧਾਰੀਆਂ ਹੁੰਦੀਆਂ ਹਨ। ਖੇਤ ਵਿੱਚ ਚੱਲਣ ਵੇਲੇ ਬੂਟੇ ਹਿੱਲਣ ਨਾਲ ਇਹ ਪੰਤਗੇ ਤੇਜ਼ੀ ਨਾਲ ਉੱਡ-

ਸਾਰਣੀ 1. ਝੋਨੇ ਦੇ ਹਾਨੀਕਾਰਕ ਕੀਤਿਆਂ ਦੀ ਰੋਕਥਾਮ ਵਾਸਤੇ ਸਿਫਾਰਸ਼ ਛਿੜਕਾਅ ਵਾਲੇ ਕੀਟਨਾਸ਼ਕ

| ਹਾਨੀਕਾਰਕ ਕੀਤਾ                      | ਛਿੜਕਾਅ ਵਾਲੇ ਕੀਟਨਾਸ਼ਕ   |  | ਮਾਤਰਾ ਪ੍ਰਤੀ ਏਕੜ#  |
|------------------------------------|--|--|---|
|                                    | ਜ਼ਹਿਰ  | ਬੈਂਡ / ਮਾਰਕਾ   |   |
| ਤਣੇ ਦੇ ਗੁੜ੍ਹੋਂ ਅਤੇ ਪੱਤਾ ਲਪੇਟ ਸੁੰਡੀ | <b>ਝੋਨੇ ਅਤੇ ਬਾਸਮਤੀ ਵਿੱਚ</b><br>ਅਜੈਡੀਰੈਕਟਿਨ 5%<br>ਕਲੋਰੈਨਟਰੈਨੀਲੀਪਰੋਲ<br>ਫਲੂਬੈਂਡਾਮਾਈਡ 39.35%<br>ਫਲੂਬੈਂਡਾਮਾਈਡ 20%<br>ਕਾਰਟਾਪ ਹਾਈਡਰੋਕਲੋਰਾਈਡ<br>ਕਲੋਰਪਾਈਰੀਫਾਸ                | ਨਿਮ ਅਧਾਰਿਤ ਇਕੋਟਿਨ<br>ਕੋਰਾਜਨ 18.5 ਐਸ. ਸੀ.<br>ਫੇਮ 480 ਐਸ. ਸੀ.<br>ਟਾਕੂਨੀ 20 ਡਬਲਿਊ. ਜੀ.<br>ਮੌਰਟਾਰ 75 ਐਸ. ਜੀ.<br>ਕੋਰੋਬਾਨ/ ਡਰਸਬਾਨ/ ਲੀਬਲ/ ਕਲੋਰਗਾਰਡ/ ਡਰਮਟ/ ਕਲਾਸਿਕ/ ਫੋਰਸ 20 ਈ. ਸੀ.  | 80 ਮਿਲੀ ਲਿਟਰ<br>60 ਮਿਲੀ ਲਿਟਰ<br>20 ਮਿਲੀ ਲਿਟਰ<br>50 ਗ੍ਰਾਮ<br>170 ਗ੍ਰਾਮ<br>ਇੱਕ ਲਿਟਰ                               |
|                                    | <b>ਕੇਵਲ ਬਾਸਮਤੀ ਵਿੱਚ</b><br>ਅਜੈਡੀਰੈਕਟਿਨ<br>ਫਿਪਰੋਨਿਲ<br>ਕਲੋਰੈਨਟਰੈਨੀਲੀਪਰੋਲ<br>ਥਾਇਓਸਾਇਕਲੇਮ ਹਾਇਡ੍ਰੋਜਨ ਆਕਸਾਲੇਟ<br>ਕਾਰਟਾਪ ਹਾਈਡਰੋਕਲੋਰਾਈਡ<br><br>ਫਿਪਰੋਨਿਲ<br><br>ਕਲੋਰਪਾਈਰੀਫਾਸ | ਅਚੂਕ/ ਨੀਮ ਕਵੱਚ 0.15%<br>ਫਿਪਰੋਨਿਲ 80% ਡਬਲਿਊ. ਜੀ.<br>ਫਰਟੇਰਾ/ ਮਾਰਕਟੇਰਾ 0.4 ਜੀ. ਆਰ.<br>ਵਾਈਬਰੇਟ 4 ਜੀ ਆਰ<br>ਪਦਾਨ/ ਕੈਲਡਾਨ/ ਕਰੀਟਾਪ/ ਸੈਨਵੈਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਫੈਲਟਾਪ/ ਕਾਤਸੂ 4 ਜੀ.<br>ਰੀਜੈਟ/ ਮੌਰਟੈਲ/ ਮਿਫਹਪੋ-ਜੀ/ ਮਹਾਂਵੀਰ ਜੀ ਆਰ/ ਸਿਜਨ 0.3 ਜੀ.<br>ਡਰਸਬਾਨ 10 ਜੀ. | ਇੱਕ ਲਿਟਰ<br>15 ਗ੍ਰਾਮ<br>4 ਕਿਲੋਗ੍ਰਾਮ<br>4 ਕਿਲੋਗ੍ਰਾਮ<br>10 ਕਿਲੋਗ੍ਰਾਮ<br>6 ਕਿਲੋਗ੍ਰਾਮ<br>4 ਕਿਲੋਗ੍ਰਾਮ                |
| ਬੂਟਿਆਂ ਦੇ ਟਿੱਡੇ ਅਤੇ ਘਾਹ ਦੇ ਟਿੱਡੇ   | <b>ਝੋਨੇ ਅਤੇ ਬਾਸਮਤੀ ਵਿੱਚ</b><br>ਅਜੈਡੀਰੈਕਟਿਨ**<br>ਅਜੈਡੀਰੈਕਟਿਨ**<br>ਟਰਾਈਡਲੂਮੀਜ਼ੋਪਾਇਰਮ<br>ਡਾਇਨੋਟੈਕੁਰਨ<br>ਪਾਈਮੈਟਰੋਜ਼ਿਨ<br>ਬੈਂਜਪਾਇਰੀਮੋਕਸਾਨ<br>ਫਲੂਪਾਇਰੀਮਿਨ<br>ਕੁਇਨਲਫਾਸ      | ਨਿਮ ਅਧਾਰਿਤ ਇਕੋਟਿਨ 5%<br>ਪੀ.ਏ.ਯੂ. ਹੋਮ-ਮੇਡ ਨਿਮ ਦਾ ਘੋਲ<br>ਪੈਕਸਾਲੋਨ 10 ਐਸ. ਸੀ.<br>ਓਸ਼ਨ/ ਟੋਕਨ/ ਡੋਮਿਨੋਂ 20 ਐਸ. ਜੀ.<br>ਚੈਸ 50 ਡਬਲਿਊ. ਜੀ.<br>ਆਰਕੈਸਟਰਾ 10 ਐਸ. ਸੀ.<br>ਇਮੇਜਿਨ 10 ਐਸ. ਸੀ.<br>ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ. ਸੀ.                                      | 80 ਮਿਲੀ ਲਿਟਰ<br>4 ਲਿਟਰ<br>94 ਮਿਲੀ ਲਿਟਰ<br>80 ਗ੍ਰਾਮ<br>120 ਗ੍ਰਾਮ<br>400 ਮਿਲੀਲਿਟਰ<br>300 ਮਿਲੀਲਿਟਰ<br>800 ਮਿਲੀਲਿਟਰ |
| ਕੰਡਾਲੀ-ਭੂੰਡੀ/ ਝੋਨੇ ਦਾ ਹਿਸਪਾ        | ਕੁਇਨਲਫਾਸ<br>ਕਲੋਰਪਾਈਰੀਫਾਸ   | ਏਕਾਲਕਸ 25 ਈ. ਸੀ.<br>ਡਰਸਬਾਨ 20 ਈ. ਸੀ.   | 800 ਮਿਲੀਲਿਟਰ<br>ਇੱਕ ਲਿਟਰ  |

ਉੱਡ ਕੇ ਲਾਗਲੇ ਬੂਟਿਆਂ 'ਤੇ ਬੈਠਦੇ ਹਨ। ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੌ-ਦੌ ਕਰਕੇ ਅੰਡੇ ਦਿੰਦੇ ਹਨ।

#### ਰੋਕਬਾਮ:

**ਉ) ਖਾਦਾਂ ਦੀ ਸੁਚਜੀ ਵਰਤੋਂ:** ਨਾਈਟਰੋਜਨ ਤੱਤ ਵਾਲੀਆਂ ਖਾਦਾਂ ਵੱਧ ਪਾਉਣ ਨਾਲ ਇਸ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਅਤੇ ਸਿਫਾਰਿਸ਼ ਅਨੁਸਾਰ ਹੀ ਕਰੋ।

**ਅ) ਦਰੱਖਤਾਂ ਦੀ ਛਾਂ ਥੱਲੇ ਬਿਜਾਈ ਤੋਂ ਗੁਰੇਜ਼ ਕਰਨਾ:** ਦਰੱਖਤਾਂ ਦੀ ਛਾਂ ਹੇਠ ਆਉਣ ਵਾਲੀ ਫਸਲ ਤੇ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਫਸਲ ਨੂੰ ਛਾਂ ਵਾਲੀ ਥਾਂ ਤੇ ਬੀਜਣ ਤੋਂ ਗੁਰੇਜ਼ ਕਰੋ। ਅਜਿਹੀਆਂ ਥਾਵਾਂ ਤੇ ਖੜ੍ਹੀ ਫਸਲ ਉੱਪਰ ਕੀਤੇ ਦਾ ਹਮਲਾ ਨਜ਼ਰ ਆਉਣ ਤੇ ਸਿਫਾਰਸ਼ਾਂ ਅਨੁਸਾਰ ਇਸ ਦੀ ਰੋਕਬਾਮ ਕਰਕੇ ਹਮਲੇ ਨੂੰ ਅੱਗੇ ਵਧਣਾ ਰੋਕੋ।

**ਇ) ਨਾਰੀਅਲ ਜਾਂ ਮੁੰਜ ਦੀ ਰੱਸੀ ਨਾਲ ਰੋਕਬਾਮ:** ਫਸਲ ਦੇ ਨਿਸਰਨ ਤੋਂ ਪਹਿਲਾਂ, ਕੀਤੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫਸਲ ਦੇ ਉੱਪਰਲੇ ਹਿੱਸ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਢੂਸਰੇ ਸਿਰੇ ਅਤੇ ਫਿਰ ਉਹਨੀ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਰੱਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ। ਇਸ ਤਰ੍ਹਾਂ ਕਰਨ ਨਾਲ ਪੱਤਾ ਲੇਪਟ ਸੁੰਡੀਆਂ ਪੌਦਿਆਂ ਤੋਂ ਪਾਣੀ ਵਿੱਚ ਡਿੱਗ ਪੈਂਦੀਆਂ ਹਨ ਅਤੇ ਇਨ੍ਹਾਂ ਦਾ ਖੇਤ ਵਿੱਚ ਨੁਕਸਾਨ ਘੱਟ ਜਾਂਦਾ ਹੈ।

**ਸ) ਖੇਤ ਦੇ ਸਰਵੇਖਣ ਅਤੇ ਆਰਥਿਕ ਕਗਾਰ ਪੱਧਰ ਦੇ ਆਧਾਰ 'ਤੇ ਰਸਾਇਣਕ ਰੋਕਬਾਮ:** ਖੇਤ ਵਿੱਚ ਖੜ੍ਹੀ ਫਸਲ 'ਤੇ ਕੀਤੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀਤੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇ ਤਾਂ ਸਾਰਣੀ-1 ਵਿੱਚ ਸਿਫਾਰਸ਼ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

#### 3. ਬੂਟਿਆਂ ਦੇ ਟਿੱਡੇ

ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫਸਲ ਦਾ ਨੁਕਸਾਨ ਕਰਦੇ ਹਨ। ਬੱਚੇ ਅਤੇ ਵੱਡੇ ਟਿੱਡੇ ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਬੂਟਿਆਂ ਦਾ ਰਸ ਚੂਸਦੇ ਹਨ ਜਿਸ ਕਾਰਨ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵਾਲੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲੀ ਵੀ ਲੱਗ ਜਾਂਦੀ ਹੈ। ਹਮਲੇ ਵਾਲੇ ਬੂਟੇ ਸੁੱਕਣ ਤੇ ਟਿੱਡੇ ਲਾਗਲੇ ਨਰੋਏ ਬੂਟਿਆਂ 'ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਰੀਆਂ/ ਧੋੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਦੌਰੀਆਂ/ ਧੋੜੀਆਂ ਵਿੱਚ ਸੁੱਕੇ ਹੋਏ ਬੂਟਿਆਂ ਨੂੰ 'ਟਿੱਡਿਆਂ ਦਾ ਸਾੜਾ' ਜਾਂ ਅੰਗਰੇਜ਼ੀ ਵਿੱਚ 'ਹੌਪਰ ਬਰਨ' ਵੀ ਕਿਹਾ ਜਾਂਦਾ ਹੈ। ਹਮਲਾ ਵਧਣ ਨਾਲ ਇਨ੍ਹਾਂ ਦੌਰੀਆਂ/ ਧੋੜੀਆਂ ਦੇ ਘੋਰਿਆਂ ਦੇ ਆਕਾਰ (ਫੋਟੋ 4) ਵੀ ਵੱਧਦੇ ਰਹਿੰਦੇ ਹਨ ਅਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।

#### ਰੋਕਬਾਮ:

**ਉ) ਖਾਦਾਂ ਦੀ ਸਹੀ ਵਰਤੋਂ:** ਵੱਧ ਨਾਈਟਰੋਜਨ ਖਾਦ ਪਾਉਣ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਸ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਅਤੇ ਸਿਫਾਰਿਸ਼ ਅਨੁਸਾਰ ਹੀ ਕਰੋ।

**ਅ) ਖੜ੍ਹੀ ਫਸਲ ਨੂੰ ਪਾਣੀ ਦੇਣ ਵਾਸਤੇ ਵਿਉਂਤਬੰਦੀ:** ਕੱਢੂ ਵਾਲੇ ਝੋਨੇ ਦੀ ਖੇਤ ਵਿੱਚ ਪਨੀਰੀ ਲਾਉਣ ਤੋਂ ਕੇਵਲ ਦੋ ਹਫ਼ਤੇ ਤੱਕ ਖੇਤ ਵਿੱਚ ਪਾਣੀ ਖੜ੍ਹਾ ਰਖਣਾ

ਜ਼ਰੂਰੀ ਹੈ ਅਤੇ ਇਸ ਤੋਂ ਬਾਅਦ ਫਸਲ ਨੂੰ ਪਾਣੀ ਸਿਰਫ ਉਦੋਂ ਦਿਉ ਜਦੋਂ ਖੇਤ ਵਿੱਚ ਪਾਣੀ ਜਜ਼ਬ ਹੋਏ ਨੂੰ ਦੋ ਦਿਨ ਹੋ ਗਏ ਹੋਣ। ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ, ਝੋਨੇ ਦੀਆਂ ਬਿਮਾਰੀਆਂ ਅਤੇ ਖਰਚੇ ਦੀ ਵੀ ਬੱਚਤ ਹੁੰਦੀ ਹੈ। ਪਿਆਲ ਰੱਬੇ ਕਿ ਸੋਕੇ ਸਮੇਂ ਖੇਤ ਵਿੱਚ ਤ੍ਰੇੜਾਂ ਨਾ ਪੈਣੀਆਂ ਸ਼ੁਰੂ ਹੋ ਜਾਣ। ਅਜਿਹਾ ਨਜ਼ਰ ਆਉਣ ਤੇ ਖੇਤ ਨੂੰ ਤੁਰੰਤ ਪਾਣੀ ਦੇ ਦਿਉ।

**ਇ) ਖੇਤ ਦੇ ਸਰਵੇਖਣ ਅਤੇ ਘੱਟੋ-ਘੱਟ ਪੱਧਰ ਦੇ ਆਧਾਰ 'ਤੇ ਰਸਾਇਣਕ ਰੋਕਬਾਮ:** ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਹਫ਼ਤੇ-ਹਫ਼ਤੇ ਬਾਅਦ ਕੁਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਬਾਪੜੇ/ਝੜੋਂ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਸਾਰਣੀ ਨੰ. 1 ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

**4. ਘਾ ਦੇ ਟਿੱਡੇ :** ਇਹ ਟਿੱਡੇ ਝੋਨੇ ਦੀ ਪਨੀਰੀ ਅਤੇ ਫਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ। ਇਸ ਦੀ ਰੋਕਬਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫਾਰਸ਼ ਕੀਤੇ ਕੀਟਨਾਸ਼ਕ ਹੀ ਵਰਤੇ ਜਾ ਸਕਦੇ ਹਨ।

**5. ਕੰਡਿਆਲੀ-ਭੂੰਡੀ :** ਬਾਲਗ ਅਵਸਥਾ ਵਿੱਚ ਇਹ ਇਕ ਕਾਲੇ-ਹਰੇ ਰੰਗ ਦੀ ਚਮਕਦਾਰ, ਲਗਭਗ 5-6 ਮਿਲੀਮੀਟਰ ਲੰਬੀ ਭੂੰਡੀ ਹੁੰਦੀ ਹੈ। ਇਸ ਦੇ ਸਰੀਰ ਉੱਪਰ ਛੋਟੇ-ਛੋਟੇ ਕੰਡੇ ਹੋਣ ਕਰਕੇ ਇਸ ਨੂੰ 'ਕੰਡਿਆਲੀ ਭੂੰਡੀ' ਵੀ ਕਹਿੰਦੇ ਹਨ। ਬਾਲਗ (ਭੂੰਡੀਆਂ) ਅਤੇ ਬੱਚੇ (ਲੱਤਾਂ ਰਹਿਤ ਸੁੰਡੀਆਂ) ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਲੱਤਾਂ ਰਹਿਤ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਅੰਦਰੋ-ਅੰਦਰ ਹਰਾ ਮਾਦਾ ਖਾਂਦੀਆਂ ਹਨ ਪਰ ਭੂੰਡੀਆਂ ਬਾਹਰ ਰਹਿ ਕੇ ਪੱਤਿਆਂ ਨੂੰ ਹੇਠਲੇ ਪਾਸੇ ਤੋਂ ਖੁਰਚ-ਖੁਰਚ ਕੇ ਹਰਾ ਮਾਦਾ ਖਾਂਦੀਆਂ ਹਨ। ਹਮਲੇ ਵਾਲੇ ਪੱਤਿਆਂ ਉੱਪਰ ਚਿੱਟੇ ਰੰਗ ਦੀਆਂ ਇਕ ਸਾਰ ਧਾਰੀਆਂ ਪੈ ਜਾਂਦੀਆਂ ਹਨ ਅਤੇ ਖੇਤ ਦੂਰੋਂ ਹੀ ਚਿੱਟਾ ਦਿਖਾਈ ਦਿੰਦਾ ਹੈ।

#### ਰੋਕਬਾਮ:

**ਉ) ਪੱਤੇ ਲਾਪਰਨਾ :** ਜੇ ਹਮਲਾ ਖੜ੍ਹੀ ਪਨੀਰੀ ਤੇ ਹੋਵੇ ਤਾਂ ਖੇਤ ਵਿੱਚ ਲਾਉਣ ਤੋਂ ਪਹਿਲਾਂ ਪਨੀਰੀ ਦੇ ਹਮਲੇ ਵਾਲੇ ਬੂਟਿਆਂ ਦੇ ਪੱਤੇ (ਤਕਰੀਬਨ ਬੂਟੇ ਦਾ ਉੱਪਰਲਾ 1/3) ਹਿੱਸੇ ਕੱਟ ਕੇ ਨਸ਼ਟ ਕਰ ਦਿਉ।

**ਅ) ਖੇਤ ਦੇ ਸਰਵੇਖਣ ਦੇ ਆਧਾਰ 'ਤੇ ਰਸਾਇਣਕ ਰੋਕਬਾਮ:** ਖੇਤ ਦਾ ਸਰਵੇਖਣ ਕਰਦੇ ਰਹੋ ਅਤੇ ਜੇਕਰ ਹਮਲਾ ਖੇਤ ਵਿੱਚ ਖੜ੍ਹੀ ਫਸਲ ਤੇ ਜਾਪੇ ਤਾਂ ਸਾਰਣੀ 1 ਵਿੱਚ ਦਰਸਾਈ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

#### ਧਿਆਨ ਯੋਗ ਨੁਕਤੇ:

1. ਇੱਕ ਏਕੜ ਵਿੱਚ ਨੈਪਸੈਕ ਪੰਪ ਨਾਲ ਕੀਟਨਾਸ਼ਕ ਦੇ ਛਿੜਕਾਅ ਲਈ 100 ਲਿਟਰ ਪਾਣੀ ਦੀ ਵਰਤੋਂ ਕਰੋ।
2. ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਸਿਰਫ ਬਾਸਮਤੀ ਕਿਸਮਾਂ ਲਈ ਸਿਫਾਰਸ਼ ਕੀਤੀ ਗਈ ਹੈ।
3. ਨਿੰਮ ਅਧਾਰਿਤ ਇਕੋਟਿਨ/ਅਚੂਕ/ ਨੀਮ ਕਵੱਚ ਦੀ ਵਰਤੋਂ ਨੂੰ ਕੀਤੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦੋ।
4. ਕੀਟਨਾਸ਼ਕਾਂ ਦੀ ਵਰਤੋਂ ਅਦਲ-ਬਦਲ ਕੇ ਕਰੋ।
5. ਕੀਟਨਾਸ਼ਕਾਂ ਦੀ ਵਰਤੋਂ ਸਮੇਂ ਮੁੰਹ ਤੇ ਮਾਸਕ ਅਤੇ ਹੱਥਾਂ ਤੇ ਦਸਤਾਨੇ ਜ਼ਰੂਰ ਪਾਓ।

ਕਮਲਜੀਤ ਸਿੰਘ ਸੁਰੀ: 98159-02788

# ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਕਿਵੇਂ ਕਰੀਏ

ਅਮਰਜੀਤ ਸਿੰਘ, ਪਰਮਿੰਦਰ ਕੌਰ ਅਤੇ ਰਾਜਿੰਦਰ ਸਿੰਘ ਬੱਲ  
ਪੈਂਦਾ ਰੋਗ ਵਿਗਿਆਨ ਵਿਭਾਗ

ਇਹਨਾਂ ਬਿਮਾਰੀਆਂ ਦੀ ਰੋਕਥਾਮ ਕਰਕੇ ਅਸੀਂ ਝੋਨੇ ਦੇ ਝਾੜ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਇਸ ਲਈ ਸਾਨੂੰ ਖੇਤੀ ਰਸਾਇਣਾਂ ਦੀ ਬਦੇ ਸੰਜਮ ਨਾਲ ਵਰਤੋਂ ਕਰਨੀ ਪਏਗੀ। ਸ਼ੀਥ ਬਲਾਈਟ, ਝੂਠੀ ਕਾਂਗਿਆਰੀ, ਭੁਰੜ ਰੋਗ, ਭੂਰੇ ਧੱਬਿਆਂ ਦਾ ਰੋਗ, ਪੈਰਾਂ ਦਾ ਗਲੁਣਾ (ਝੰਡਾ ਰੋਗ) ਝੋਨੇ ਅਤੇ ਬਾਸਮਤੀ ਦੀਆਂ ਮੁੱਖ ਬਿਮਾਰੀਆਂ ਹਨ। ਝੋਨੇ ਦੇ ਝਾੜ ਵਿੱਚ ਵਾਧਾ ਕਰਨ ਲਈ ਇਹਨਾਂ ਬਿਮਾਰੀਆਂ ਦੀ ਰੋਕਥਾਮ ਕਰਨੀ ਅਤੀ ਜ਼ਰੂਰੀ ਹੈ ਜੋ ਕਿ ਹੇਠ ਪ੍ਰਕਾਰ ਹਨ:-

**1. ਮੁੱਢਾਂ ਦਾ ਗਲੁਣਾ (ਝੰਡਾ ਰੋਗ):-** ਇਹ ਬਿਮਾਰੀ ਬੀਜ ਅਤੇ ਮਿੱਟੀ ਰਾਹੀਂ ਫੈਲਦੀ ਹੈ। ਇਹ ਬਿਮਾਰੀ ਵੀ ਬਾਸਮਤੀ ਦੀਆਂ ਕਿਸਮਾਂ ਤੇ ਹਮਲਾ ਕਰਦੀ ਹੈ। ਇਹ ਬਿਮਾਰੀ ਪਨੀਰੀ ਅਤੇ ਫਸਲ ਦੋਵਾਂ ਤੇ ਹਮਲਾ ਕਰਦੀ ਹੈ। ਇਸ ਦੇ ਹੇਠ ਆਏ ਬੂਟੇ ਦੁਜਿਆਂ ਨਾਲੋਂ ਉੱਚੇ ਅਤੇ ਹਲਕੇ ਹਰੇ ਰੰਗ ਦੇ ਹੋ ਜਾਂਦੇ ਹਨ। ਖੇਤ ਵਿੱਚ ਲਾਉਣ ਤੋਂ ਬਾਅਦ ਬਿਮਾਰੀ ਹੇਠ ਆਏ ਬੂਟੇ ਉੱਚੇ, ਪੀਲੇ ਅਤੇ ਪਤਲੇ ਕਾਨਿਆਂ ਵਰਗੇ ਹੋ ਜਾਂਦੇ ਹਨ। ਜ਼ਮੀਨ ਪੱਧਰ ਤੋਂ ਬੂਟਾ ਗੰਢਾਂ ਤੋਂ ਤੁਈਆਂ ਮਾਰ ਲੈਂਦਾ ਹੈ ਅਤੇ ਤਣੇ ਉੱਪਰ ਗੁਲਾਬੀ ਰੰਗ ਦੀ ਉੱਲੀ ਵੀ ਨਜ਼ਰ ਆਉਂਦੀ ਹੈ। ਬਿਮਾਰੀ ਵਾਲੇ ਧੱਬਿਆਂ ਦੀਆਂ ਮੁੱਜਰਾਂ ਵੀ ਸਮੇਂ ਤੋਂ ਪਹਿਲਾ ਨਿਕਲ ਆਉਂਦੀਆਂ ਹਨ ਅਤੇ ਉਹਨਾਂ ਵਿੱਚ ਦਾਣੇ ਵੀ ਘੱਟ ਬਣਦੇ ਹਨ। ਬਿਮਾਰ ਬੂਟਾ ਹੌਲੀ-ਹੌਲੀ 2-6 ਹਫ਼ਤੇ ਵਿੱਚ ਮਰ ਜਾਂਦਾ ਹੈ। ਇਹ ਬਿਮਾਰੀ ਵੱਧ ਨਾਈਟ੍ਰੋਜਨ ਨਾਲ ਵੀ ਵੱਧਦੀ ਹੈ। ਅਗੇਤੀ ਬਿਜਾਈ ਵੀ ਇਸ ਨੂੰ ਵਧਾਉਂਦੀ ਹੈ। ਇਸ ਲਈ 30-35 ਡਿਗਰੀ ਤਾਪਮਾਨ ਛੁੱਕਵਾਂ ਮੰਨਿਆ ਜਾਂਦਾ ਹੈ।



ਪੈਰਾਂ ਦਾ ਗਲੁਣਾ (ਝੰਡਾ ਰੋਗ)



ਪੈਰਾਂ ਦਾ ਗਲੁਣਾ (ਝੰਡਾ ਰੋਗ)



ਤਣੇ ਦੁਆਲੇ ਪੱਤੇ ਦਾ ਝੁਲਸ ਰੋਗ



ਭੂਰੇ ਧੱਬਿਆਂ ਦਾ ਰੋਗ



ਝੂਠੀ ਕਾਂਗਿਆਰੀ



ਭੁਰੜ ਰੋਗ

**ਤਣੇ ਦੁਆਲੇ ਪੱਤੇ ਦਾ ਝੁਲਸ ਰੋਗ:-** ਇਹ ਰੋਗ ਮਿੱਟੀ ਤੋਂ ਪ੍ਰਭੂਲਿਤ ਹੁੰਦਾ ਹੈ। ਬਿਮਾਰੀ ਦਾ ਹਮਲਾ ਨਾੜੀਆਂ ਬਣਨ ਤੋਂ ਲੈ ਕੇ ਮੁੱਜਰਾਂ ਬਣਨ ਤੱਕ ਹੁੰਦਾ ਹੈ। ਸ਼ੁਰੂ ਦੇ ਵਿੱਚ ਪਾਣੀ ਦੀ ਸਤਹ ਤੋਂ ਉਪਰ ਤਣੇ ਦੇ ਪੱਤੇ ਉਪਰ ਜਾਮਨੀ ਰੰਗ ਦੇ ਸੱਪ ਦੀਆਂ ਕੋਡੀਆਂ ਵਰਗੇ ਬੇਤਰਤੀਬੇ ਧੱਬੇ ਪੈ ਜਾਂਦੇ ਹਨ। ਬਹੁਤੇ ਹਮਲੇ ਦੇ ਵਿੱਚ ਇਹ ਆਪਸ ਵਿੱਚ ਰਲ ਜਾਂਦੇ ਹਨ ਅਤੇ ਕਈ ਵਾਰੀ ਸਿਖਰਲੇ ਪੱਤੇ ਤੱਕ ਵੀ ਪੁੱਜ ਜਾਂਦੇ ਹਨ। ਬਹੁਤੀ ਮਾਰ ਹੇਠਾਂ ਆਏ ਬੂਟਿਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਖਾਲੀ ਰਹਿ ਜਾਂਦੇ ਹਨ। ਇਸ ਬਿਮਾਰੀ ਦੇ ਰੇਸੇ ਬੇਤ ਦੇ ਬੰਨਿਆ ਤੇ ਉੱਗੇ ਘਾਹ ਜਾਂ ਦੱਭ ਵਿੱਚ ਜਿਉਂਦੇ ਰਹਿੰਦੇ ਹਨ ਅਤੇ ਬੰਨੇ ਦੇ ਨਾਲ ਲੱਗਦੇ ਝੋਨੇ ਦੇ ਬੂਟਿਆਂ ਤੇ ਬਿਮਾਰੀ ਦੀ ਲਾਗ ਲਾ ਦਿੰਦੇ ਹਨ।

**3. ਭੂਰੇ ਧੱਬਿਆਂ ਦਾ ਰੋਗ:-** ਇਹ ਬਿਮਾਰੀ ਬੀਜ ਅਤੇ ਪਰਾਲੀ ਰਾਹੀਂ ਆਉਂਦੀ ਹੈ। ਪੱਤਿਆਂ ਉੱਪਰ ਛੋਟੇ-ਛੋਟੇ ਬਰੀਕ ਭੂਰੇ ਰੰਗ ਦੇ ਅੱਖ ਦੀ ਸ਼ਕਲ ਵਰਗੇ ਧੱਬੇ ਪੈ ਜਾਂਦੇ ਹਨ ਜਿਹੜੇ ਕਿ ਵਿਚਕਾਰੋਂ ਗੂੜੇ ਭੂਰੇ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਹਨਾਂ ਧੱਬਿਆਂ ਦੇ ਆਲੇ-ਦੁਆਲੇ ਦਾ ਰੰਗ ਪੀਲਾ ਹੁੰਦਾ ਹੈ। ਬਹੁਤੇ ਹਮਲੇ ਹੇਠ ਆਈ ਫਸਲ ਦੇ ਪੱਤੇ ਸੁੱਕ ਜਾਂਦੇ ਹਨ। ਭੂਰੇ ਧੱਬੇ ਬਣ ਰਹੇ ਦਾਣਿਆਂ ਦੀਆਂ ਘੁੰਢੀਆਂ ਉੱਤੇ ਵੀ ਆਮ ਪੈ ਜਾਂਦੇ ਹਨ। ਇਸ ਬਿਮਾਰੀ ਦਾ ਹਮਲਾ ਹਲਕੀਆਂ ਜ਼ਮੀਨਾਂ ਵਿੱਚ ਫਸਲ ਨੂੰ ਔੱਤ ਲੱਗਣ ਨਾਲ ਵਧੇਰੇ ਹੁੰਦਾ ਹੈ। ਝੋਨੇ ਅਤੇ ਬਾਸਮਤੀ ਤੇ ਇਹ ਬਿਮਾਰੀ ਆਮ ਆ ਜਾਂਦੀ ਹੈ।

**4. ਝੂਠੀ ਕਾਂਗਿਆਰੀ:-** ਇਸ ਬਿਮਾਰੀ ਦੇ ਲੱਛਣ ਝੋਨੇ ਦੀਆਂ ਮੁੱਜਰਾਂ ਨਿਸਰਨ ਤੋਂ ਹੀ ਪਤਾ ਲੱਗਦੇ ਹਨ। ਮੁੱਜਰਾਂ ਵਿੱਚੋਂ ਕੁਝ ਦਾਣਿਆਂ ਦੇ ਉੱਪਰ ਪੀਲੇ ਹਰੇ ਰੰਗ ਦੇ ਛੋਟੇ ਜਿਹੇ ਲੱਛੂ ਲੱਗ ਜਾਂਦੇ ਹਨ। ਸਮਾਂ ਪੈਣ ਨਾਲ ਇਹ ਲੱਛੂ ਹਰੇ ਕਾਲੇ ਰੰਗ ਦੇ ਹੋ ਜਾਂਦੇ ਹਨ। ਜ਼ਿਆਦਾ ਤਾਪਮਾਨ, ਸਿੱਲ੍ਹੇ ਅਤੇ ਮੀਂਹ ਵਾਲਾ ਮੌਸਮ ਬਿਮਾਰੀ ਦੇ ਵਾਧੇ ਵਿੱਚ ਸਹਾਇਕ ਹੁੰਦਾ ਹੈ। ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਇਸ ਦਾ ਹਮਲਾ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਤੇ ਹੁੰਦਾ ਹੈ। ਇਹ ਬਿਮਾਰੀ ਬੀਜ ਰਾਹੀਂ ਨਹੀਂ ਆਉਂਦੀ ਸਗੋਂ ਮਿੱਟੀ ਵਿੱਚ ਡਿੱਗੇ ਉੱਲੀ ਦੇ ਗੋਲਿਆਂ ਤੋਂ ਸ਼ੁਰੂ ਹੁੰਦੀ ਹੈ। ਰੂੜੀ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਬਹੁਤੀ ਵਰਤੋਂ ਕਰਕੇ ਵੀ ਇਸ ਬਿਮਾਰੀ ਦਾ ਵਾਧਾ ਬਹੁਤ ਹੁੰਦਾ ਹੈ।

**5. ਭੁਰੜ ਰੋਗ:-** ਇਸ ਰੋਗ ਨੂੰ ਘੰਢੀ ਰੋਗ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਬਿਮਾਰੀ ਦਾ ਜ਼ਿਆਦਾ ਹਮਲਾ ਬਾਸਮਤੀ ਕਿਸਮਾਂ ਉੱਤੇ ਖਾਸ ਤੌਰ ਤੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਬਹੁਤ ਹੁੰਦਾ ਹੈ। ਪਰ ਪਿਛਲੇ ਸਾਲ ਇਸ ਦਾ ਹਮਲਾ ਸੰਗਰੂਰ ਜ਼ਿਲ੍ਹੇ ਵਿੱਚ ਜ਼ਿਆਦਾ ਵੇਖਣ ਨੂੰ ਮਿਲਿਆ। ਇਹ ਬਿਮਾਰੀ ਪੱਤਿਆਂ, ਗੰਢਾਂ ਅਤੇ ਮੁੱਜਰਾਂ ਤੇ ਆਉਂਦੀ ਹੈ। ਸ਼ੁਰੂ ਦੇ ਵਿੱਚ ਪੱਤਿਆਂ ਦੇ ਉੱਪਰ ਗੁੱਲੀ ਵਰਗੇ ਬੇਤਰਤੀਬੇ ਧੱਬੇ ਪੈ ਜਾਂਦੇ ਹਨ ਜਿਹੜੇ ਵਿਚਕਾਰ ਆਮ ਤੌਰ ਤੇ ਸਲੇਟੀ ਰੰਗ ਦੇ ਹੁੰਦੇ

ਹਨ ਅਤੇ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੋ ਜਾਂਦੇ ਹਨ। ਬਿਮਾਰੀ ਆਮ ਤੌਰ 'ਤੇ ਫਸਲ ਦੇ ਪੂਰਾ ਜਾੜ ਮਾਰਨ ਸਮੇਂ ਸ਼ੁਰੂ ਹੁੰਦੀ ਹੈ। ਗੰਭੀਰ ਹਾਲਤਾਂ ਵਿੱਚ ਇਸਦਾ ਹਮਲਾ ਮੁੰਜਰਾਂ ਦੀ ਗਿੱਚੀ ਉਪਰ ਵੀ ਹੋ ਜਾਂਦਾ ਹੈ ਜਿਸ ਕਰਕੇ ਗਿੱਚੀ ਭੂਰੇ ਰੰਗ ਦੀ ਹੋ ਕੇ ਹੇਠਾਂ ਨੂੰ ਲਮਕ ਜਾਂਦੀ ਹੈ ਅਤੇ ਕਈ ਵਾਰੀ ਟੁੱਟ ਵੀ ਜਾਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਇਹ ਬਿਮਾਰੀ ਕਾਫੀ ਨੁਕਸਾਨ ਕਰਦੀ ਹੈ।

**ਸਰਵਪੱਖੀ ਰੋਕਥਾਮ:** ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਹੇਠ ਲਿਖੇ ਨਕਤੇ ਅਪਣਾਓ :

- ਹਮੇਸ਼ਾ ਰੋਗ ਰਹਿਤ ਬੀਜ ਦੀ ਕਾਸ਼ਤ ਕਰੋ। ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ ਆਰ 131, ਪੀ ਆਰ 130, ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 126, ਪੀ ਆਰ 122, ਪੀ ਆਰ 121 ਅਤੇ ਪੀ ਆਰ 113 ਦੀ ਬਿਜਾਈ ਨੂੰ ਤਰਜੀਹ ਦਿਓ। ਇਸੇ ਤਰ੍ਹਾਂ ਬਾਸਮਤੀ ਦੀਆਂ ਕਿਸਮਾਂ ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5 ਅਤੇ ਪੂਸਾ ਬਾਸਮਤੀ 1718 ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰ ਦੀਆਂ ਜ਼ਿਆਦਾਤਰ ਕਿਸਮਾਂ ਦਾ ਟਾਕਰਾ ਕਰਦੀਆਂ ਹਨ ਜਦੋਂ ਕਿ ਪੂਸਾ ਬਾਸਮਤੀ 1637 ਘੰਢੀ ਰੋਗ ਦਾ ਦਰਮਿਆਨੇ ਦਰਜੇ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ।
- ਭੂਰੇ ਧੱਬਿਆਂ ਦਾ ਰੋਗ, ਮੁੱਢਾਂ ਦਾ ਗਾਲਾ (ਝੰਡਾ ਰੋਗ) ਅਤੇ ਭੁਰੜ ਰੋਗ ਆਦਿ ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਹਨ ਜਿਨ੍ਹਾਂ ਦੀ ਰੋਕਥਾਮ ਬੀਜ ਦੀ ਸੋਧ ਕਰਕੇ ਆਸਾਨੀ ਨਾਲ ਹੋ ਜਾਂਦੀ ਹੈ। ਇਹ ਕੰਮ ਕਰਨ ਲਈ ਇੱਕ ਕਿੱਲੇ ਬੀਜ ਵਾਸਤੇ 3 ਗ੍ਰਾਮ ਸਪ਼ਰਿੰਟ 75 ਡਬਲਯੂ ਐਸ (ਮੈਨਕੋਜੈਬ + ਕਾਰਬੈਂਡਾਜ਼ਿਮ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਪਹਿਲਾਂ ਸੋਧ ਲਵੋ।
- ਜਿਹੜੇ ਕਿਸਾਨ ਵੀਰ ਜੈਵਿਕ ਖੇਤੀ ਕਰਦੇ ਹਨ ਉਹ ਮੁੱਢਾਂ ਦੇ ਗਾਲੇ (ਝੰਡੇ ਰੋਗ) ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਟ੍ਰਾਈਕੋਡਰਮ ਹਰਜ਼ੀਐਨਮ 15 ਗ੍ਰਾਮ ਪ੍ਰਤੀ ਕਿੱਲੇ ਬੀਜ ਦੇ ਹਿਸਾਬ ਨਾਲ ਹੱਥਾਂ ਨਾਲ ਮੱਲ ਕੇ ਬੀਜ ਸਕਦੇ ਹਨ। ਫਿਰ ਪਨੀਰੀ ਖੇਤ ਵਿੱਚ ਲਾਉਣ ਸਮੇਂ ਪਨੀਰੀ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮ ਹਰਜ਼ੀਐਨਮ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਘੋਲ ਵਿੱਚ 6 ਘੰਟੇ ਲਈ ਡੁੱਬੋ ਲਵੋ। ਫਿਰ ਪਨੀਰੀ ਅਤੇ ਫਸਲ ਵਿੱਚੋਂ ਝੰਡੇ ਰੋਗ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
- ਬਾਸਮਤੀ ਦੀ ਅਗੇਤੀ ਬਿਜਾਈ ਕਰਨ ਨਾਲ ਵੀ ਮੁੱਢਾਂ ਦਾ ਗਾਲੇ (ਝੰਡਾ ਰੋਗ) ਦਾ ਹਮਲਾ ਜ਼ਿਆਦਾ ਵੇਖਣ ਵਿੱਚ ਆਉਂਦਾ ਹੈ। ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ, ਸੰਗਰੂਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਅਗੇਤੀ ਬਿਜਾਈ ਕਾਰਨ ਇਸ ਰੋਗ ਦਾ ਹਮਲਾ ਜ਼ਿਆਦਾ ਮਿਲਿਆ ਸੀ। ਇਸ ਕਰਕੇ ਬਾਸਮਤੀ ਦੀ ਬਿਜਾਈ ਜ਼ਿਆਦਾ ਅਗੇਤੀ ਨਾ ਕਰੋ ਅਤੇ ਬੀਜ ਨੂੰ ਸੋਧ ਕੇ ਬੀਜੋਂ ਕਿਉਂਕਿ ਬਾਅਦ ਵਿੱਚ ਇਸ ਰੋਗ ਦੀ ਰੋਕਥਾਮ ਨਹੀਂ ਹੁੰਦੀ।
- ਝੋਨੇ/ਬਾਸਮਤੀ ਦੀ ਫਸਲ ਨੂੰ ਪਾਣੀ ਅਤੇ ਨਾਈਟ੍ਰੋਜਨ ਖਾਦ ਸਿਫਾਰਿਸ਼ ਤੋਂ ਜ਼ਿਆਦਾ ਨਾ ਪਾਓ। ਪਿਛਲੇ ਕਈ ਸਾਲਾਂ ਦੇ ਤਜਰਬਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੇਕਰ ਪਾਣੀ ਸੁਕਾ ਕੇ ਲਾਇਆ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਝਾੜ ਵੀ ਪੂਰਾ ਮਿਲਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਖੇਤਾਂ ਵਿੱਚ ਇਸ ਖਾਦ ਦੀ ਵਰਤੋਂ ਜ਼ਿਆਦਾ ਕੀਤੀ ਗਈ ਹੋਵੇ ਉੱਥੇ ਝੋਨੇ ਦੀਆਂ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਨਾਈਟ੍ਰੋਜਨ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਜਾਂ ਮਿੱਟੀ ਟੈਸਟ ਰਿਪੋਰਟ ਅਨੁਸਾਰ ਕਰੋ।
- ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਆਮ ਤੌਰ 'ਤੇ ਜਦੋਂ ਫਸਲ ਲਗਭਗ ਦੋ ਮਹੀਨਿਆਂ ਦੀ ਹੋ ਗਈ ਹੋਵੇ ਤਾਂ ਜ਼ਿਆਦਾ ਨਜ਼ਰ ਆ ਸਕਦਾ ਹੈ। ਇਸ ਰੋਗ ਤੋਂ ਬਚਾਅ ਲਈ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦੀਆਂ ਵੱਟਾਂ ਅਤੇ ਬੰਨੇ ਸਾਫ਼ ਰੱਖਣੇ ਚਾਹੀਦੇ ਹਨ।
- ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 150 ਮਿਲੀਲਿਟਰ ਇਗਲੇਅਰ/ਪਲਸਰ 24 ਐਸ ਸੀ ਜਾਂ 26.8 ਗ੍ਰਾਮ ਐਪਿਕ 75 ਡਬਲਯੂ ਜੀ ਜਾਂ 26.8 ਗ੍ਰਾਮ ਐਪਿਕ 75 ਡਬਲਯੂ ਜੀ ਜਾਂ 200 ਮਿਲੀਲੀਟਰ ਐਮੀਸਟਾਰ ਟੋਪ 325 ਐਸ.ਸੀ ਜਾਂ 200 ਮਿਲੀਲੀਟਰ ਟਿਲਟ/ਬੰਪਰ/ਪੀਕਾਪੀਕਾ 25 ਈ.ਸੀ ਜਾਂ 200 ਮਿਲੀਲੀਟਰ ਫੋਲੀਕਰ/ਉਰੀਜਸ 25 ਈ.ਸੀ ਜਾਂ 80 ਗ੍ਰਾਮ ਨਟੀਵੇ 75 ਡਬਲਯੂ.ਜੀ. ਜਾਂ 320 ਮਿਲੀਲੀਟਰ ਲਸਚਰ 37.5 ਐਸ.ਈ. ਜਾਂ 200 ਮਿਲੀਲੀਟਰ ਮੋਨਸਰਨ 250 ਐਸ.ਸੀ। ਆਦਿ ਵਿੱਚੋਂ ਕਿਸੇ ਇੱਕ ਉੱਲੀਨਾਸ਼ਕ ਦਾ ਛਿੜਕਾਅ 200 ਲਿਟਰ ਪਾਣੀ ਪ੍ਰਤੀ ਏਕੜ ਕਰ ਦਿਓ। ਬਿਮਾਰੀ ਦੀ ਰੋਕਥਾਮ ਲਈ ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਕਰੋ ਅਤੇ ਦੂਜਾ ਛਿੜਕਾਅ 15 ਦਿਨ ਦੇ ਵਕਫੇ ਨਾਲ ਕਰੋ।
- ਭੂਰੇ ਧੱਬਿਆਂ ਦੇ ਰੋਗ ਦਾ ਹਮਲਾ ਮਾੜੀਆਂ ਜ਼ਮੀਨਾਂ ਜਾਂ ਸਿੱਧੀ ਬਿਜਾਈ ਵਾਲੇ ਝੋਨੇ ਤੇ ਕਾਫੀ ਵੇਖਣ ਨੂੰ ਮਿਲਦਾ ਹੈ ਅਤੇ ਇਸ ਰੋਗ ਤੇ ਕਾਬੂ ਪਾਉਣ ਲਈ 80 ਗ੍ਰਾਮ ਨਟੀਵੇ 75 ਡਬਲਯੂ ਜੀ ਨੂੰ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਪਹਿਲਾ ਛਿੜਕਾਅ ਜਦੋਂ ਫਸਲ ਦੇ ਜਾੜ ਮਾਰਨ ਸਮੇਂ ਅਤੇ ਦੂਜਾ 15 ਦਿਨਾਂ ਦੇ ਬਾਅਦ ਕਰੋ। ਮਾੜੀਆਂ ਜ਼ਮੀਨਾਂ ਤੇ ਇਹ ਬਿਮਾਰੀ ਵੱਧ ਆਉਂਦੀ ਹੈ ਇਸ ਕਰਕੇ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਫਸਲ ਨੂੰ ਸੰਤੁਲਿਤ ਖਾਦ ਜ਼ਰੂਰ ਪਾਓ।
- ਝੂਠੀ ਕਾਂਗਿਆਰੀ ਦਾ ਹਮਲਾ ਅਕਸਰ ਫਸਲ ਦੇ ਨਿਸਾਰੇ ਸਮੇਂ ਨਜ਼ਰ ਆਉਂਦਾ ਹੈ। ਜਿਸਦੀ ਰੋਕਥਾਮ ਵਾਸਤੇ ਸਾਡੇ ਕਿਸਾਨ ਵੀਰ ਨਜ਼ਰ ਆਉਣ ਤੋਂ ਬਾਅਦ ਛਿੜਕਾਅ ਕਰਦੇ ਹਨ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਸਾਨ ਵੀਰਾਂ ਜਿਨ੍ਹਾਂ ਖੇਤਾਂ ਵਿੱਚ ਨਾਈਟ੍ਰੋਜਨ ਖਾਦ ਦੀ ਵਰਤੋਂ ਸਿਫਾਰਿਸ਼ ਤੋਂ ਜ਼ਿਆਦਾ ਕੀਤੀ ਗਈ ਹੋਵੇ ਅਤੇ ਪਾਣੀ ਖੜਦਾ ਹੋਵੇ ਉੱਥੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਮਿਲਦਾ ਹੈ।
- ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਇਸ ਬਿਮਾਰੀ ਦਾ ਹਮਲਾ ਹੋਇਆ ਸੀ ਉਨ੍ਹਾਂ ਕਿਸਾਨ ਵੀਰਾਂ ਨੂੰ ਇਸ ਬਿਮਾਰੀ ਦੀ ਸੁਚੱਜੀ ਰੋਕਥਾਮ ਕਰਨ ਲਈ ਫਸਲ ਦੇ ਗੋਭ ਵਿੱਚ ਆਉਣ ਸਮੇਂ 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ ਜਾਂ 500 ਗ੍ਰਾਮ ਕੋਸਾਈਡ 46 ਡੀ.ਐਫ. ਨੂੰ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ।
- ਭੁਰੜ ਰੋਗ ਬਿਮਾਰੀ ਤੋਂ ਬਚਾਅ ਲਈ ਫਸਲ ਤੇ 200 ਮਿਲੀਲੀਟਰ ਐਮੀਸਟਾਰ ਟੋਪ 325 ਐਸ. ਸੀ. ਜਾਂ 500 ਗ੍ਰਾਮ ਇੰਡਫਿਲ ਜੈਡ-78 ਨੂੰ 200 ਲੀਟਰ ਪਾਣੀ ਪ੍ਰਤੀ ਵੇਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਛਿੜਕਾਅ ਕਰਨੇ ਚਾਹੀਦੇ ਹਨ। ਪਹਿਲਾ ਛਿੜਕਾਅ ਫਸਲ ਦੇ ਗੋਭ ਵਿੱਚ ਆਉਣ ਤੇ ਅਤੇ ਦੂਜਾ ਮੁੱਜਰਾਂ ਨਿਕਲਣ ਵੇਲੇ ਕਰੋ।
- ਬਿਮਾਰੀਆਂ ਦੀ ਰੋਕਥਾਮ ਲਈ ਉੱਲੀਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾ ਕੋਨ ਵਾਲੀ ਨੋਜ਼ਲ ਦੀ ਹੀ ਵਰਤੋਂ ਕਰੋ ਅਤੇ ਪਾਣੀ ਸਿਫਾਰਿਸ਼ ਅਨੁਸਾਰ ਵਰਤੋਂ।

• ਅਮਰਜੀਤ ਸਿੰਘ: 94637-47280

# ਸਾਉਣੀ ਰੁੱਤ ਦੀ ਮੱਕੀ ਨੂੰ ਬਿਮਾਰੀਆਂ ਤੋਂ ਬਚਾਓ

ਹਰਲੀਨ ਕੌਰ ਅਤੇ ਕੇ ਕੇ ਸ਼ਰਮਾ  
ਪਲਾਂਟ ਬਰੀਡਿੰਗ ਅਤੇ ਜੈਨੋਟਿਕਸ ਵਿਭਾਗ

ਜੇ ਮੱਕੀ ਦੀ ਸਹੀ ਸੰਭਾਲ ਹੋਵੇ ਅਤੇ ਬਿਮਾਰੀਆਂ ਨੂੰ ਸਹੀ ਸਮੇਂ ਤੋਂ ਪਛਾਣ ਕੇ ਉਨ੍ਹਾਂ ਦੀ ਰੋਕਬਾਮ ਕੀਤੀ ਜਾਵੇ ਤਾਂ ਮੱਕੀ ਤੋਂ ਵਧੇਰੇ ਝਾੜ ਲੈ ਸਕਦੇ ਹਨ। ਇਨ੍ਹਾਂ ਬਿਮਾਰੀਆਂ ਦੀ ਪਛਾਣ ਅਤੇ ਸਰਵਪੱਖੀ ਰੋਕਬਾਮ ਲਈ ਲੋੜੀਦੀ ਜਾਣਕਾਰੀ ਹੇਠ ਦਿੱਤੀ ਗਈ ਹੈ :

**ਬੀਜ ਗਲਣਾ ਅਤੇ ਪੌਦਾ ਤੁਲਸ ਰੋਗ :** ਬਿਮਾਰੀ ਦੀ ਮਾਰ ਹੇਠ ਆਏ ਬੂਟਿਆਂ ਦੀ ਘੰਡੀ ਉੱਤੇ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਬੂਟੇ ਹੌਲੀ- ਹੌਲੀ ਮਰਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਬੂਟਿਆਂ ਦੀ ਗਿਣਤੀ ਖੇਤ ਵਿੱਚ ਘੱਟ ਜਾਵੇ ਤਾਂ ਝਾੜ ਤੇ ਵੀ ਕਾਫੀ ਅਸਰ ਪੈਂਦਾ ਹੈ। ਮੱਕੀ ਤੋਂ ਚੰਗਾ ਝਾੜ ਲੈਣ ਵਾਸਤੇ ਇਸ ਬਿਮਾਰੀ ਦੀ ਰੋਕਬਾਮ ਬਹੁਤ ਜ਼ਰੂਰੀ ਹੈ। ਇਸ ਲਈ ਬੀਜ ਹਮੇਸ਼ਾ ਰੋਗ ਰਹਿਤ ਖੇਤਾਂ ਵਿੱਚੋਂ ਹੀ ਲਵੇ। ਖੇਤ ਵਿੱਚ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ। ਰੋਗੀ, ਸੁੱਕੇ ਅਤੇ ਗਲੇ ਹੋਏ ਬਿਮਾਰੀ ਵਾਲੇ ਦਾਣੇ ਮਸੀਨੀ ਛਾਨਣੀ ਨਾਲ ਅਲੱਗ ਕਰਕੇ ਬਿਮਾਰੀ ਰਹਿਤ ਬੀਜ ਬੜੀ ਆਸਾਨੀ ਨਾਲ ਲੈ ਸਕਦੇ ਹਨ। ਜੇਕਰ ਪੁਰਾਣਾ ਬੀਜ ਵਰਤਣਾ ਹੋਵੇ ਤਾਂ ਉਸ ਨੂੰ ਘੱਟ ਤਾਪਮਾਨ ਅਤੇ ਘੱਟ ਨਮੀ ਦੀਆਂ ਹਾਲਤਾਂ ਵਿੱਚ ਰੱਖਣਾ ਚਾਹੀਦਾ ਹੈ।

**ਪੱਤਿਆਂ ਅਤੇ ਟਾਂਡੇ ਦਾ ਤੁਲਸ ਰੋਗ:** ਇਸ ਬਿਮਾਰੀ ਨਾਲ ਟਾਂਡੇ ਅਤੇ ਛੱਲੀਆਂ ਦੁਆਲੇ ਪੱਤਿਆਂ ਉੱਤੇ ਫਿੱਕੇ ਅਤੇ ਗੂੜੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਇਹ ਧੱਬੇ ਇੱਕ ਦੂਜੇ ਨਾਲ ਮਿਲ ਕੇ ਕੌੜੀਆਂ ਵਰਗੇ ਨਜ਼ਰ ਆਉਂਦੇ ਹਨ। ਅਖੀਰ ਵਿੱਚ ਕਾਲੇ ਰੰਗ ਦੇ ਬੀਜਾਣੂੰ (ਸਕਲਰੋਸ਼ੀਆ) ਵੀ ਛੱਲੀਆਂ ਅਤੇ ਦਾਣਿਆਂ ਤੇ ਦਿਖਾਈ ਦਿੰਦੇ ਹਨ। ਇਹ ਬੀਜਾਣੂੰ ਫਸਲ ਦੀ ਕਟਾਈ ਵੇਲੇ ਮਿੱਟੀ ਵਿੱਚ ਰਲ ਜਾਂਦੇ ਹਨ। ਗੰਭੀਰ ਹਾਲਤਾਂ ਵਿੱਚ ਹਮਲੇ ਹੋਣ ਆਈਆਂ ਛੱਲੀਆਂ ਦੇ ਦਾਣੇ ਸੁੱਕ ਜਾਂਦੇ ਹਨ। ਇਸ ਦੀ ਰੋਕਬਾਮ ਲਈ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 100 ਮਿਲੀਲਿਟਰ ਐਮੀਸਟਾਰ ਟੱਪ 325 ਐਸ ਸੀ (ਐਂਜੋਕਸੀਸਟਰੋਬਿਨ + ਡਾਈਫਿਨੋਕੋਨਾਜ਼ੋਲ) ਨੂੰ 200 ਲਿਟਰ



ਟਾਂਡੇ ਗਲਣਾ



ਪੱਤਿਆਂ ਅਤੇ ਟਾਂਡੇ ਦਾ ਤੁਲਸ

ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਪੈਣ ਤੇ ਦੁਜਾ ਛਿੜਕਾਅ 15 ਦਿਨ ਦੇ ਵਕਫੇ ਤੇ ਕਰੋ।

## ਪੱਤਾ ਤੁਲਸ ਰੋਗ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਵਿੱਚ ਇਸ ਬਿਮਾਰੀ ਨੂੰ ਟਾਕਰਾ ਕਰਨ ਦੀ ਸਮਰਥਾ ਹੈ। ਪਰ ਦੋਗਲੀਆਂ ਕਿਸਮਾਂ ਦੀਆਂ ਨਰ ਅਤੇ ਮਾਦਾ ਲਾਈਨਾਂ ਤੇ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ। ਪਛੇਤੀ ਬਿਜਾਈ ਵਾਲੀ ਫਸਲ ਤੇ ਇਸ ਦਾ ਹਮਲਾ ਵੱਧ ਹੁੰਦਾ ਹੈ। ਜਿਵੇਂ ਜਿਵੇਂ ਬੂਟਾ ਵੱਧਦਾ ਹੈ, ਉਸ ਵਿੱਚ ਇਸ ਬਿਮਾਰੀ ਨੂੰ ਟਾਕਰਾ ਕਰਨ ਦੀ ਸਮਰਥਾ ਵੀ ਵੱਧ ਜਾਂਦੀ ਹੈ। ਇਸ ਦੀ ਰੋਕਬਾਮ ਲਈ ਬਿਜਾਈ ਤੋਂ 15 ਦਿਨਾਂ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10-10 ਦਿਨਾਂ ਦੀ ਵਿੱਥ ਤੇ ਤਿੰਨ ਛਿੜਕਾਅ ਕਰੋ। ਬਿਮਾਰੀ ਵਾਲੀ ਫਸਲ ਦੇ ਮੁੱਢਲਿਆਂ ਦਾ ਨਾਸ਼ ਕਰ ਦਿਉ।

## ਟਾਂਡੇ ਗਲਣਾ

ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭੱਜੇ ਨਿਸ਼ਾਨ ਪੈ ਜਾਂਦੇ ਹਨ ਜਿਸਦੇ ਨਾਲ ਇਹ ਹੌਲੀ-ਹੌਲੀ ਗਲਣਾ ਸ਼ੁਰੂ ਹੋ ਜਾਂਦਾ ਹੈ। ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਨ ਖਤਮ ਹੋਣਾ ਅਤੇ ਤਣੇ ਵਿੱਚ ਬੋਲ ਆਉਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਗੱਲਿਆ ਹੋਇਆ ਤਣਾ ਮੁੱਢ ਤੋਂ ਦੂਜੀ ਜਾਂ ਤੀਜੀ ਗੰਢ ਦੇ ਵਿਚਕਾਰੋਂ ਟੁੱਟ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਜ਼ਿਆਦਾ ਮੰਹੀਂ ਪੈਣ ਨਾਲ ਖੇਤਾਂ ਦੇ ਵਿੱਚ ਪਾਣੀ ਖੜ੍ਹੇ ਜਾਂਦੇ ਹਨ, ਜਿਸ ਦੇ ਨਾਲ ਇਹ ਬਿਮਾਰੀ ਖੇਤ ਵਿੱਚ ਬਹੁਤ ਜਲਦੀ ਫੈਲਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਖੇਤ ਵਿੱਚ ਪਾਣੀ ਦਾ ਨਿਕਾਸ ਅਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰਖੋ। ਖੇਤ ਦਾ ਲਗਾਤਾਰ ਸਰਵੇਖਣ ਕਰਨ ਦੀ ਲੋੜ ਹੈ, ਜਦੋਂ ਵੀ ਇਹ ਬਿਮਾਰੀ 1-2 ਬੂਟਿਆਂ ਤੇ ਨਜ਼ਰ ਆਵੇ ਤਾਂ ਉਹ ਪੌਦਿਆਂ ਦੇ ਮੁੱਢਲਿਆਂ ਨੂੰ ਨਸ਼ਟ ਕਰ ਦਿਉ। ਜਿਸ ਖੇਤ ਵਿੱਚ ਇਹ ਬਿਮਾਰੀ ਆਉਣ ਦੀ ਸੰਭਾਵਨਾ ਹੋਵੇ ਉੱਥੇ ਮੱਕੀ ਦੀ ਬਿਜਾਈ ਵੱਟਾਂ ਤੇ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੇ ਕਿਉਂਕਿ ਉਹ ਇਸ ਬਿਮਾਰੀ ਦਾ ਭਲੀ-ਭਲੀ ਟਾਕਰਾ ਕਰ ਸਕਦੀਆਂ ਹਨ।

## ਪੱਤਾ ਮੁਰਝਾਊਣਾ

ਇਹ ਰੋਗ ਇੱਕ ਗੁੰਝਲਦਾਰ ਰੋਗ ਹੈ ਜੋ ਕਿ ਕਈ ਤਰਾਂ ਦੀ ਮਿੱਟੀ ਵਿੱਚ ਰਹਿਣ ਵਾਲੀ ਉੱਲੀ ਦੇ ਨਾਲ ਹੋ ਸਕਦਾ ਹੈ। ਇਹ ਬਿਮਾਰੀ ਦੇ ਹਮਲੇ ਨਾਲ ਬੂਟੇ ਢੁੱਲ ਆਉਣ ਤੋਂ ਬਾਅਦ ਕੁਮਲਾਊਣ ਲੱਗ ਪੈਂਦੇ ਹਨ। ਟਾਂਡੇ ਦੀਆਂ ਹੋਠਲੀਆਂ ਪੌਰੀਆਂ ਦਾ ਰੰਗ ਬਦਲ ਜਾਂਦਾ ਹੈ। ਟਾਂਡੇ ਨੂੰ ਪਾਤਨ ਤੇ ਵਿਚਲੇ ਹਿੱਸੇ ਵਿੱਚ ਭੂਰੀਆਂ ਜਾਂ ਕਾਲੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ। ਇਸ ਰੋਗ ਦੀ ਰੋਕਬਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਟਾਂਡਾ ਪੱਕਣ ਤੱਕ ਹਰਾ ਰਹਿੰਦਾ ਹੈ ਉਹ ਇਸ ਰੋਗ ਦਾ ਭਲੀ-ਭਲੀ ਟਾਕਰਾ ਕਰ ਸਕਦੀਆਂ ਹਨ ਜਿਵੇਂ ਕਿ ਪੀ ਐਮ ਐਚ-14 ਅਤੇ ਪੀ ਐਮ ਐਚ-13 ਕਿਸਮ ਹੈ। ਖੇਤਾਂ ਵਿੱਚ ਸਫ਼ਾਈ ਅਤੇ ਬੂਟਿਆਂ ਦੀ ਗਿਣਤੀ ਸਿਫਾਰਿਸ਼ ਕੀਤੇ ਅਨੁਸਾਰ ਹੀ ਹੋਣੀ ਚਾਹੀਦੀ ਹੈ।

ਹਰਲੀਨ ਕੌਰ: 95010-80050

# ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਖਾਮ ਦਾ ਨਵਾਂ ਢੰਗ : ਪ੍ਰਜਣਨ ਵਿਘਨ ਵਿਧੀ

ਸੁਨੀਤ ਪੰਧੇਰ ਅਤੇ ਸਤਨਾਮ ਸਿੰਘ

ਖੇਤਰੀ ਖੋਜ ਕੇਂਦਰ, ਫਰੀਦਕੋਟ


ਮੇਟਿੰਗ ਡਿਸਰੱਪਸ਼ਨ (ਪ੍ਰਜਣਨ ਵਿਘਨ) ਇੱਕ ਕੀਟ ਪ੍ਰਬੰਧਨ ਵਿਧੀ ਹੈ ਜੋ ਨਰ ਪਤੰਗੇ ਨੂੰ ਭੁੱਲੇਖੇ ਵਿੱਚ ਪਾ ਕੇ ਮਾਦਾ ਪਤੰਗੇ ਦੀ ਥਾਂ ਬਦਲੀ ਅਤੇ ਪ੍ਰਜਣਨ ਚੱਕਰ ਨੂੰ ਰੋਕਦੀ ਹੈ। ਕੀਟਾਂ ਦੀ ਪ੍ਰਜਣਨ ਪ੍ਰਕਿਰਿਆ ਵਿੱਚ ਮਾਦਾ ਕੀਟ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਰਸਾਇਣ ਹਵਾ ਵਿੱਚ ਛੱਡ ਕੇ ਨਰ ਕੀਟ ਨੂੰ ਪ੍ਰਜਣਨ ਲਈ ਆਪਣੇ ਵੱਲ ਖਿੱਚਿਆ ਜਾਂਦਾ ਹੈ। ਇਸ ਰਸਾਇਣ ਨੂੰ ਸੈਕਸ ਫਿਰੋਮੇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਮਾਦਾ ਕੀਟ ਵੱਲੋਂ ਹਵਾ ਵਿੱਚ ਛੱਡੇ ਗਏ ਰਸਾਇਣ ਦੀ ਪ੍ਰਕਿਰਿਆ ਨੂੰ ਫਿਰੋਮੇਨ ਪਲੁਮ ਕਿਹਾ ਜਾਂਦਾ ਹੈ। ਇਹ ਸੈਕਸ ਫਿਰੋਮੇਨ ਹੀ ਨਰ ਅਤੇ ਮਾਦਾ ਕੀਟਾਂ ਵਿੱਚ ਪ੍ਰਜਣਨ ਦਾ ਮੁੱਖ ਆਧਾਰ ਬਣਦੇ ਹਨ। ਪਰ ਇਹ ਤਕਨੀਕ ਉਹਨਾਂ ਹੀ ਕੀਟਾਂ ਤੇ ਅਸਰਦਾਇਕ ਹੈ ਜਿਨ੍ਹਾਂ ਵਿੱਚ ਮਾਦਾ ਨੂੰ ਪ੍ਰਜਣਨ ਲਈ ਨਰ ਕੀਟ ਦੀ ਜ਼ਰੂਰਤ ਹੁੰਦੀ ਹੈ। ਬਹੁਤ ਸਾਰੇ ਕੀਟ ਜਿਵੇਂ ਕਿ ਚਿੱਟੀ ਮੱਖੀ, ਮਿਲੀ ਬੱਗ ਆਦਿ ਵਿੱਚ ਮਾਦਾ ਕੀਟ ਨੂੰ ਪ੍ਰਜਣਨ ਲਈ ਨਰ ਕੀਟ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਕਾਰਨ ਇਹ ਵਿਧੀ ਇਹਨਾਂ ਕੀਟਾਂ ਦੇ ਪ੍ਰਬੰਧਨ ਵਿੱਚ ਲਾਹੌਵੰਦ ਨਹੀਂ ਹੁੰਦੀ। ਕੀਟਾਂ ਵਿੱਚ ਪ੍ਰਜਣਨ ਲਈ ਇਹ ਰਸਾਇਣ ਹੀ ਮੱਦਦਗਾਰ ਸਾਬਤ ਹੁੰਦਾ ਹੈ।

ਕੀਤਿਆਂ ਦੇ ਸੈਕਸ ਫਿਰੋਮੇਨ ਦੀ ਵਰਤੋਂ ਕਰਕੇ ਕੀਤਿਆਂ ਦੇ ਪ੍ਰਬੰਧਨ ਲਈ ਇਹ ਪ੍ਰਜਾਤੀ ਵਿਸ਼ੇਸ਼ ਪ੍ਰਜਣਨ ਵਿਘਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਇੱਕ ਸਿੰਘੈਟਿਕ ਫਿਰੋਮੇਨ, ਇੱਕ ਅਸਥਿਰ ਜੈਵਿਕ ਰਸਾਇਣ, ਤਿਆਰ ਕੀਤਾ ਗਿਆ ਹੈ ਜੋ ਮਾਦਾ ਕੀਤੇ ਦੁਆਰਾ ਪੈਦਾ ਕੀਤੇ ਗਏ ਅਤੇ ਹਵਾ ਵਿੱਚ ਛੱਡੇ ਜਾਣ ਵਾਲੇ ਪ੍ਰਜਾਤੀ-ਵਿਸ਼ੇਸ਼ ਸੈਕਸ ਫਿਰੋਮੇਨ ਦੀ ਨਕਲ ਕਰਦਾ ਹੈ। ਕੁਦਰਤੀ ਫਿਰੋਮੇਨ ਦੀ ਕਿਰਿਆ ਨੂੰ ਛੁਪਾ ਕੇ, ਇਹ ਜੈਵਿਕ ਮਿਸਰਣ ਨਰ ਕੀਤੇ ਨੂੰ ਪਰੋਸ਼ਾਨ ਕਰ ਦਿੰਦਾ ਹੈ, ਜਿਸ ਨਾਲ ਪ੍ਰਜਣਨ ਲਈ ਮਾਦਾ ਨੂੰ ਲੱਭਣਾ ਉਸ

ਲਈ ਚੁਣੌਤੀਪੂਰਨ ਹੁੰਦਾ ਹੈ। ਨਤੀਜੇ ਵਜੋਂ, ਇਹ ਅਗਲੀ ਪੀੜ੍ਹੀ ਵਿੱਚ ਕੀਤਿਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਮੱਦਦ ਕਰਦਾ ਹੈ। ਇਸ ਵਿਧੀ ਦੇ ਚੋਣ ਯੋਗਤਾ ਦੇ ਕਾਰਨ, ਮਿੱਤਰ ਕੀਤੇ ਵੀ ਸੁਰੱਖਿਅਤ ਰਹਿੰਦੇ ਹਨ।


ਕੀਤੇ-ਮਕੌਤਿਆਂ ਤੋਂ ਇਸ ਰਸਾਇਣ ਨੂੰ ਵੱਡੇ ਪੱਧਰ ਤੇ ਕੱਢਣਾ ਚੁਣੌਤੀਪੂਰਨ ਹੈ, ਪਰ ਰੀਕੋਮੰਡੀਨੈਟ ਡੀਐਨਏ ਤਕਨਾਲੋਜੀ ਅਤੇ ਰਸਾਇਣ ਸੰਸਲੇਸ਼ਣ ਤਕਨੀਕਾਂ ਦੇ ਵਿਕਾਸ ਦੇ ਨਾਲ, ਹੁਣ ਇੱਕ ਅਰਥਿਕ ਪੈਮਾਨੇ 'ਤੇ ਫਿਰੋਮੇਨ ਅਤੇ ਇਸਦੇ ਐਨਾਲਾਗਜ਼ ਦਾ ਉਤਪਦਾਨ ਕਰਨਾ ਸੰਭਵ ਹੈ। ਨਕਲੀ ਤੌਰ 'ਤੇ ਤਿਆਰ ਕੀਤੇ ਗਏ ਫਿਰੋਮੇਨ ਨੂੰ ਖੇਤ ਵਿੱਚ ਵੱਖ-ਵੱਖ ਫਾਰਮੂਲੇ ਜਿਵੇਂ ਕਿ ਪੇਸਟ, ਹੌਲੀ-ਰਿਲੀਜ਼ ਕਰਨ ਵਾਲੇ ਡਿਸਪੈਸਰ ਅਤੇ ਸਪਰੋਅ ਦੇ ਰੂਪ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਰਸਾਇਣਕ ਕੀਟ ਨਾਲੋਂ ਲਾਗੂ ਕਰਨਾ ਸੌਖਾ ਅਤੇ ਵਾਤਾਵਰਣ ਦੇ ਅਨੁਕੂਲ ਹੈ, ਇਸ ਲਈ ਕੀਟ ਪ੍ਰਬੰਧਨ ਦੀ ਇਹ ਪਹੁੰਚ ਵਧੇਰੇ ਲਾਭਦਾਇਕ ਸਾਬਤ ਹੋਈ ਹੈ। ਇਹ ਵਿਧੀ ਕੁਦਰਤੀ ਖੇਤੀ ਵਿੱਚ ਵੀ ਇਕ ਅਹਿਮ ਰੋਲ ਅਦਾ ਕਰ ਸਕਦੀ ਹੈ। ਪੇਸਟ ਦੇ ਰੂਪ ਵਿੱਚ ਇਸਨੂੰ ਪੌਦਿਆਂ ਉੱਪਰ ਲਗਾ ਕੇ ਜਾਂ ਤਾਰ ਦੇ ਛੋਟੇ ਟ੍ਰਾਕਿੰਗਾਂ ਦੇ ਰੂਪ ਵਿੱਚ ਵੀ ਇਸਨੂੰ ਪੌਦਿਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਕਿ ਇਹ ਵਾਤਾਵਰਣ ਵਿੱਚ ਹੌਲੀ ਹੌਲੀ ਲੰਬੇ ਸਮੇਂ ਤੱਕ ਫੈਲਦਾ ਰਹੇ।

ਪਿਛਲੇ ਕੁਝ ਸਾਲਾਂ ਵਿੱਚ, ਦੱਖਣ ਭਾਰਤ ਵਿੱਚ, ਇਹ ਤਰੀਕਾ ਨਰਮੇ ਦੀ ਫਸਲ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਨੂੰ ਕਾਬੂ ਕਰਨ ਲਈ ਬਹੁਤ ਲਾਭਦਾਇਕ ਸਾਬਤ ਹੋਇਆ ਹੈ। ਇਸ ਤੋਂ ਇਲਾਵਾ ਕਣਕ ਤੇ ਸੁੰਡੀਆਂ ਲਈ, ਮੱਕੀ ਤੇ ਫਾਲ ਆਰਮੀਵਰਮ ਲਈ ਅਤੇ ਝੋਨੇ ਤੇ ਪੱਤਾ ਲਪੇਟ ਅਤੇ ਤਣਾ ਛੇਦਕ ਸੁੰਡੀਆਂ ਲਈ ਵਿਧੀ ਤਜਰਬੇ ਅਧੀਨ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨਰਮੇ ਵਿੱਚ ਗੁਲਾਬੀ ਕੀਤੇ ਦੇ ਪ੍ਰਬੰਧਨ ਲਈ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।



ਸਾਧਾਰਨ ਹਾਲਾਤ ਵਿੱਚੋਂ ਮਾਦਾ ਪਤੰਗੇ ਦੀ ਗੰਧ (ਫਿਰੋਮੇਨ) ਵੱਲ ਨਰ ਪਤੰਗੇ ਵਿੱਚੋਂ ਹਾਂਦੇ ਹਨ ਅਤੇ ਪ੍ਰਜਣਨ ਦੀ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ।

ਸਾਧਾਰਨ ਹਾਲਾਤ ਵਿੱਚ



ਚਿੱਤਰ 2: ਪੇਸਟ ਲਗਾਉਣ ਦੀ ਵਿਧੀ

ਇਸ ਵਿਧੀ ਵਿੱਚ ਗੁਲਾਬੀ ਸੁੰਡੀ ਦੇ ਹਰੇ ਲੇਬਲ ਵਾਲੇ ਫਿਰਾਮੋਨ (ਗੈਸੀਪਲਾਉਰ 4%, 7,11 ਹੈਕਸਾਡੇਕਾਡਾਈਨਾਇਲ) ਅਧਾਰਿਤ ਸਪਲੈਟ ਉਤਪਾਦ ਨੂੰ 125 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਮੇ ਦੀ ਫਸਲ ਉੱਪਰ ਬਿਜਾਈ ਤੋਂ 45-55 ਦਿਨ ਦੇ ਵਕਫੇ ਤੇ ਛੁੱਲ-ਡੋਡੀ ਪੈਣ ਤੇ ਇੱਕ ਏਕੜ ਵਿੱਚ 400 ਬੂਟਿਆਂ ਉੱਪਰ ਇਕਸਾਰ ਲਗਾਇਆ ਜਾਣਾ ਚਾਹੀਦਾ ਹੈ।

**ਵਰਤੋਂ ਦੀ ਵਿਧੀ:-** ਖੇਤ ਵਿੱਚ ਹਰ ਚਾਰ-ਪੰਜ ਮੀਟਰ ਦੇ ਫਾਸਲੇ ਤੇ ਮਟਰ ਦੇ ਢਾਣੇ ਜਿੰਨਾ ਪੇਸਟਨੁਮਾ ਫਿਰਾਮੋਨ ਨੂੰ 350-400 ਬੂਟਿਆਂ ਉੱਪਰ ਇਕਸਾਰ ਲਗਾਉ। ਇਸ ਪੇਸਟਨੁਮਾ ਫਿਰਾਮੋਨ ਨੂੰ ਬੂਟੇ ਦੇ ਸਿਖਰ ਤੋਂ ਪੰਜਵੇਂ ਛੇਵੇਂ ਤਣੇ ਦੇ

ਜੋੜ ਤੇ ਲਗਾਇਆ ਜਾਵੇ (ਚਿੱਤਰ 2)। ਇਸ ਤਕਨੀਕ ਨੂੰ ਵੱਡੇ ਪੱਧਰ ਤੇ ਵਰਤ ਕੇ ਹੀ ਜ਼ਿਆਦਾ ਕਾਰਗਰ ਬਣਾਇਆ ਜਾ ਸਕਦਾ ਹੈ।

**ਛੁੱਕਵਾਂ ਸਮਾਂ:** ਅਸਮਾਨ ਸਾਫ਼ ਹੋਣ ਤੇ ਹੀ ਇਸਦੀ ਵਰਤੋਂ ਕਰੋ। ਜੇਕਰ ਚਾਰ ਤੋਂ ਪੰਜ ਘੰਟਿਆਂ ਦੇ ਅੰਦਰ ਬਾਰਿਸ਼ ਹੁੰਦੀ ਹੈ ਤਾਂ ਇਸ ਦੀ ਵਰਤੋਂ ਦੁਬਾਰਾ ਕਰੋ।

**ਵਰਤੋਂ ਦਾ ਸਮਾਂ:** ਇਸ ਦੀ ਪਹਿਲੀ ਡੋਜ਼ ਬਿਜਾਈ ਤੋਂ 45-55 ਦਿਨਾਂ ਬਾਅਦ ਲਗਾਓ। ਦੂਜੀ ਅਤੇ ਤੀਜੀ ਡੋਜ਼ ਇੱਕ-ਇੱਕ ਮਹੀਨੇ ਦੇ ਵਕਫੇ ਤੇ ਲਗਾਓ।

ਸੁਨੀਤ ਪੰਧੇਰ: 98145-13681

## ਦੁੱਧ ਦੀ ਮਿਲਾਵਟ ਤੋਂ ਬਚੋ

**ਮਨੀਸ਼ਾ ਭਾਟੀਆ, ਵਿਪਨ ਕੁਮਾਰ ਰਾਮਪਾਲ ਅਤੇ ਗੁਰੰਸ਼ਪ੍ਰੀਤ ਸਿੰਘ ਸੇਠੀ**  
ਕ੍ਰਿਸੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ

ਦੁੱਧ ਵਿੱਚ ਆਮ ਤੌਰ ਤੇ ਪਾਣੀ, ਸਟਾਰਚ, ਯੂਰੀਆ, ਡਿਟਰਜੈਂਟ ਅਦਿ ਦੀ ਮਿਲਾਵਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਵਿੱਚ ਕਈ ਤਰ੍ਹਾਂ ਦੇ ਤੱਤ ਜਿਵੇਂ ਕਿ ਖੰਡ, ਨਿਊਟ੍ਰੀਲਾਈਜ਼ਰ, ਸਬਜ਼ੀਆਂ ਦਾ ਤੇਲ, ਸੋਡਾ, ਨਮਕ, ਯੂਰੀਆ, ਮਿੱਠਾ ਸੋਡਾ, ਫਾਰਮਲਿਨ, ਹਾਈਡ੍ਰੋਜਨ ਪਰਾਕਸਾਈਡ ਪਾ ਕੇ ਮਿਲਾਵਟ ਕੀਤੀ ਜਾਂਦੀ ਹੈ। ਇਹ ਸਭ ਕੁਝ ਦੁੱਧ ਦੀ ਮਾਤਰਾ ਵਧਾਉਣ ਅਤੇ ਨਾਜਾਇਜ਼ ਮੁਨਾਫਾ ਕਮਾਉਣ ਲਈ ਕੀਤਾ ਜਾਂਦਾ ਹੈ। ਕਈ ਵਾਰੀ ਦੁੱਧ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਦੁੱਧ ਵਿੱਚ ਸੋਡੀਅਮ ਕਾਰਬੋਨੇਟ, ਹਾਈਡ੍ਰੋਜਨ ਪਰਾਕਸਾਈਡ ਅਤੇ ਬਾਈਕਾਰਬੋਨੇਟ ਦੀ ਮਿਲਾਵਟ ਕੀਤੀ ਜਾਂਦੀ ਹੈ। ਦੁੱਧ ਵਿੱਚ ਖੰਡ ਅਤੇ ਸਟਾਰਚ ਦੀ ਵਰਤੋਂ ਦੁੱਧ ਦੀ ਲੈਕਟੋਮੀਟਰ ਰੀਡਿੰਗ ਅਤੇ ਐਸ. ਐਨ. ਐਫ. ਵਧਾਉਣ ਲਈ ਕੀਤੀ ਜਾਂਦੀ ਹੈ।

ਇਹਨਾਂ ਪਦਾਰਥਾਂ ਨੂੰ ਦੁੱਧ ਵਿੱਚ ਮਿਲਾਉਣ ਕਾਰਣ ਦੁੱਧ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਮਿਲਾਵਟੀ ਦੁੱਧ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ

**ਦੁੱਧ ਦੀ ਮਿਲਾਵਟ ਨਾਲ ਮਨੁੱਖੀ ਸਿਹਤ ਤੇ ਪ੍ਰਭਾਵ ਅਤੇ ਇਸ ਦੀ ਮਿਲਾਵਟ ਨੂੰ ਪਰਖਣ ਦੇ ਤਰੀਕੇ**

| ਮਿਲਾਵਟ        | ਨੁਕਸਾਨਦੇਹ ਪ੍ਰਭਾਵ  | ਮਿਲਾਵਟ ਪਰਖਣ ਦਾ ਤਰੀਕਾ   |
|---------------|---|--|
| ਪਾਣੀ          | ਪਾਣੀ ਦੀ ਮਿਲਾਵਟ ਦੁੱਧ ਦੀ ਪੋਸ਼ਟਿਕਤਾ ਨੂੰ ਘਟਾਉਂਦਾ ਹੈ। ਦੂਸ਼ਿਤ ਪਾਣੀ ਦੀ ਮਿਲਾਵਟ ਹੈਜ਼ਾ, ਟਾਈਫਾਈਡ, ਹੈਪੇਟਾਈਸ 'ਏ' ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਦੂਸ਼ਿਤ ਪਾਣੀ ਵਿੱਚ ਕੀਟਨਾਸ਼ਕ ਅਤੇ ਭਾਰੀ ਧਾਤਾਂ ਦੀ ਮੌਜੂਦਗੀ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। | ਦੁੱਧ ਦੀ ਬੂਨ੍ਦ ਕਿਸੇ ਥਾਲੀ ਵਿੱਚ ਪਾਉ ਅਤੇ ਉਸ ਦੀ ਧਾਰ ਜਿਹੀ ਵਗ ਕੇ ਵੇਖੋ। ਬਿਨਾ ਮਿਲਾਵਟ ਵਾਲ ਦੁੱਧ ਇਕ ਧਾਰ ਬਣ ਕੇ ਹੌਲੀ-ਹੌਲੀ ਥੱਲੇ ਆਏਗਾ ਅਤੇ ਪਿੱਛੇ ਨਿਸ਼ਾਨ ਛੱਡੇਗਾ। ਦੁੱਧ ਵਿੱਚ ਪਾਣੀ ਦੀ ਮਿਲਾਵਟ ਹੋਣ ਤੇ ਦੁੱਧ ਬਿਨਾ ਨਿਸ਼ਾਨ ਛੱਡੇ ਥੱਲੇ ਵੱਡ ਜਾਏਗਾ। ਆਇਉਡੀਨ ਟਿੰਚਰ ਦੀਆਂ 2-3 ਬੂਨ੍ਦਾਂ ਦੁੱਧ ਵਿੱਚ ਪਾਉ। ਦੁੱਧ ਵਿੱਚ ਨੀਲਾ ਰੰਗ ਬਣਨਾ ਸਟਾਰਚ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ।  |
| ਸਟਾਰਚ         | ਸਟਾਰਚ ਦੀ ਜ਼ਿਆਦਾ ਮਾਤਰਾ ਦਸਤ ਦਾ ਕਾਰਨ ਬਣਦੀ ਹੈ। ਸਟਾਰਚ ਦਾ ਸ਼ਰੀਰ ਵਿੱਚ ਇਕੱਠਾ ਹੋਣਾ ਸ਼ੁਗਰ ਦੇ ਮੰਜ਼ੂਸ਼ ਅਤੇ ਸਾਬਤ ਹੋ ਸਕਦਾ ਹੈ।   | ਇਕ ਟੈਸਟ ਟਿੱਬਿਊ ਵਿੱਚ ਇੱਕ ਚਮਚ ਦੁੱਧ ਅਤੇ ਅੱਧਾ ਚਮਚ ਸੋਇਆਬੀਨ ਪਾਊਡਰ ਪਾਓ। ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ 5 ਮਿੰਟ ਬਾਅਦ ਇਸ ਵਿੱਚ ਲਾਲ ਲਿਟਮਸ ਪੇਪਰ ਛੁੱਝੋ ਦਿਓ। ਦੁੱਧ ਵਿੱਚ ਯੂਰੀਆ ਮੌਜੂਦ ਹੋਣ ਤੇ ਅੱਧੇ ਮਿੰਟ ਬਾਅਦ ਲਿਟਮਸ ਪੇਪਰ ਦਾ ਰੰਗ ਲਾਲ ਤੋਂ ਨੀਲਾ ਹੋ ਜਾਏਗਾ।  |
| ਯੂਰੀਆ         | ਦੁੱਧ ਵਿੱਚ ਯੂਰੀਆ ਦੀ ਮੌਜੂਦਗੀ ਉਲਟੀਆਂ, ਦਿਲ ਖਰਾਬ ਹੋਣਾ ਅਤੇ ਗੈਸ ਦਾ ਕਾਰਨ ਬਣਦੀ ਹੈ। ਦੁੱਧ ਵਿੱਚ ਵਰਤਿਆ ਜਾਣ ਵਾਲਾ ਯੂਰੀਆ ਗੁਰਦੇ ਅਤੇ ਦਿਲ ਤੇ ਮਾੜਾ ਪ੍ਰਭਾਵ ਪਾਉਂਦਾ ਹੈ।  | ਦੁੱਧ ਦਾ ਨਮੂਨਾ ਲਈ ਅਤੇ ਉਸ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਪਾਓ। ਸਮੱਗਰੀ ਨੂੰ ਚੰਗੀ ਤਰ੍ਹਾਂ ਹਿਲਾਓ। ਜੇਕਰ ਦੁੱਧ ਵਿੱਚ ਡਿਟਰਜੈਂਟ ਦੀ ਮਿਲਾਵਟ ਹੈ ਤਾਂ ਇਕ ਸੰਖਣੀ ਝੱਗ ਦੀ ਪਰਤ ਬਣ ਜਾਵੇਗੀ। ਦੁੱਧ ਸ਼ੁੱਧ ਹੋਣ ਤੇ ਪਤਲੀ ਝੱਗ ਦੀ ਪਰਤ ਬਣੇਗੀ। ਸਿੰਬੈਟਿਕ ਦੁੱਧ ਦਾ ਸੁਆਦ ਥੋੜਾ ਕੋਝਾ ਹੁੰਦਾ ਹੈ ਅਤੇ ਰੰਗ ਪੀਲਾ ਹੁੰਦਾ ਹੈ। ਦੁੱਧ ਨੂੰ ਉਗਲਾਂ ਵਿਚਕਾਰ ਰਗਡਨ ਤੇ ਸਾਬਣ ਦਾ ਇਹਸਾਸ ਹੁੰਦਾ ਹੈ। |
| ਡਿਟਰਜੈਂਟ      | ਡਿਟਰਜੈਂਟ ਵਿੱਚ ਕਈ ਰਸਾਇਣਕ ਪਦਾਰਥ ਜਿਵੇਂ ਡਾਇਟਿਕਸੇਨ, ਸੋਡੀਅਮ ਲੋਰੀਲ ਸਲਫੇਟ ਅਤੇ ਫਾਸਫੇਟ ਮੌਜੂਦ ਹੁੰਦੇ ਹਨ। ਇਹਨਾਂ ਰਸਾਇਣਾਂ ਦੀ ਖਪਤ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ।   | ਦੁੱਧ ਦਾ ਨਮੂਨਾ ਲਈ ਅਤੇ ਉਸ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਪਾਓ। ਸਮੱਗਰੀ ਨੂੰ ਚੰਗੀ ਤਰ੍ਹਾਂ ਹਿਲਾਓ। ਜੇਕਰ ਦੁੱਧ ਵਿੱਚ ਡਿਟਰਜੈਂਟ ਦੀ ਮਿਲਾਵਟ ਹੈ ਤਾਂ ਇਕ ਸੰਖਣੀ ਝੱਗ ਦੀ ਪਰਤ ਬਣ ਜਾਵੇਗੀ। ਦੁੱਧ ਸ਼ੁੱਧ ਹੋਣ ਤੇ ਪਤਲੀ ਝੱਗ ਦੀ ਪਰਤ ਬਣੇਗੀ। ਸਿੰਬੈਟਿਕ ਦੁੱਧ ਦਾ ਸੁਆਦ ਥੋੜਾ ਕੋਝਾ ਹੁੰਦਾ ਹੈ ਅਤੇ ਰੰਗ ਪੀਲਾ ਹੁੰਦਾ ਹੈ। ਦੁੱਧ ਨੂੰ ਉਗਲਾਂ ਵਿਚਕਾਰ ਰਗਡਨ ਤੇ ਸਾਬਣ ਦਾ ਇਹਸਾਸ ਹੁੰਦਾ ਹੈ। |
| ਸਿੰਬੈਟਿਕ ਦੁੱਧ | ਸਿੰਬੈਟਿਕ ਦੁੱਧ ਦਾ ਸੇਵਨ ਅੱਖਾਂ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਸਿੰਬੈਟਿਕ ਦੁੱਧ ਦਾ ਸੇਵਨ ਗਰਭਵਤੀ ਐਰਤਾਂ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ।   | ਸੁਨੀਤ ਪੰਧੇਰ: 98145-13681   |

# ਸਟੋਰ ਕੀਤੇ ਅਨਾਜ ਨੂੰ ਕੀਤਿਆਂ ਤੋਂ ਬਚਾਓ

ਮਨਪ੍ਰੀਤ ਕੌਰ ਸੈਣੀ ਅਤੇ ਡੀ ਕੇ ਸ਼ਰਮਾ  
ਪ੍ਰੋਸੈਸਿੰਗ ਅਤੇ ਫੁਡ ਇੰਜੀਨੀਅਰਿੰਗ ਵਿਭਾਗ

ਸਟੋਰ ਕੀਤੇ ਦਾਣਿਆਂ ਨੂੰ ਕੀਤੇ-ਮਕੋਂਡੇ, ਉੱਲੀ, ਚੂਹੇ, ਪੰਛੀ, ਸੂਖਮ ਜੀਵਾਂ ਦੇ ਨਾਲ-ਨਾਲ ਸਹੀ ਤਾਪਮਾਨ ਨਾ ਹੋਣਾ, ਸਿੱਲ੍ਹੇ ਦਾ ਜ਼ਿਆਦਾ ਹੋਣਾ, ਸਟੋਰ ਕਰਨ ਦਾ ਢੰਗ, ਸਮਾਂ ਅਤੇ ਸਟੋਰਾਂ ਦੀ ਸਹੀ ਬਨਾਵਟ ਦਾ ਨਾ ਹੋਣਾ ਆਦਿ ਨੁਕਸਾਨ ਕਰਦੇ ਹਨ। ਮਈ-ਅਕਤੂਬਰ ਮਹੀਨੇ ਵਿੱਚ ਮੌਸਮ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਾਰਣ ਇਹਨਾਂ ਨੂੰ ਕੀਤਿਆਂ ਦੇ ਵਧਣ ਫੁੱਲਣ ਲਈ ਚੁਕਵਾਂ ਮੰਨਿਆ ਜਾਂਦਾ ਹੈ। ਗੁਦਾਮਾਂ ਦੇ ਕੀਤਿਆਂ ਦੀਆਂ ਤਕਰੀਬਨ 20 ਪ੍ਰਤੀਅਮਾਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਹਨ। ਇਹ ਕੀਤੇ ਕਈ ਤਰੀਕਿਆਂ ਨਾਲ ਅਨਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਕੀਤੇ ਦੇ ਭਾਗਾਂ ਵਿੱਚ ਵੰਡੇ ਗਏ ਹਨ: ਮੁੱਖ ਕੀਤੇ, ਜੋ ਕਿ ਸਾਬਤ ਅਨਾਜ ਨੂੰ ਖਾਂਦੇ ਹਨ ਅਤੇ ਦੁਜੈਲੇ ਕੀਤੇ, ਜੋ ਕਿ ਪ੍ਰੋਸੈਸ ਕੀਤੇ ਅਨਾਜ ਨੂੰ ਖਰਾਬ ਕਰਦੇ ਹਨ। ਇਹ ਕੀਤੇ ਸਟੋਰ ਕੀਤੇ ਅਨਾਜ ਨੂੰ ਸਿੱਧਾ ਖਾ ਕੇ, ਉਹਨਾਂ ਵਿੱਚ ਮੌਰੀਆਂ ਕਰਕੇ, ਅਨਾਜ ਨੂੰ ਪਾਊਡਰ ਵਿੱਚ ਤਬਦੀਲ ਕਰਕੇ ਦਾਣਿਆਂ ਦੀ ਪੈਸ਼ਟਿਕਤਾ ਨੂੰ ਖਤਮ ਕਰ ਦਿੰਦੇ ਹਨ। ਪੰਜਾਬ ਵਿੱਚ ਸਟੋਰ ਕੀਤੇ ਦਾਣਿਆਂ ਤੇ ਆਉਣ ਵਾਲੇ ਕੀਤੇ ਇਸ ਤਰ੍ਹਾਂ ਹਨ।

## ਮੁੱਖ ਕੀਤੇ:

1. **ਦਾਣਿਆਂ ਦਾ ਘੁਣ:** ਇਹ ਕੀਤਾ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦੇ ਨੁਕਸਾਨ ਕਰਦਾ ਹੈ। ਇਸ ਦੀਆਂ ਸੁੰਡੀਆਂ ਅਤੇ ਸੁਸਰੀ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਪਿੱਛੇ ਸਿਰਫ ਖੋਲ ਰਹਿ ਜਾਂਦਾ ਹੈ। ਸੁੰਡੀ ਵਾਧੂ ਆਟੇ ਦੇ ਉੱਤੇ ਵਧਦੀ-ਫੁੱਲਦੀ ਹੈ, ਜਦਕਿ ਸੁਸਰੀ ਦਾਣਿਆਂ ਨੂੰ ਖਾ ਕੇ ਉਹਨਾਂ ਦਾ ਧੂੜਾ ਬਣਾ ਦਿੰਦੀ ਹੈ।

2. **ਚੌਲਾਂ ਦੀ ਸੁੰਡ ਵਾਲੀ ਸੁਸਰੀ:** ਇਹ ਕੀਤਾ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁਸਰੀ ਦਾਣਿਆਂ ਵਿੱਚ ਮੌਰੀਆਂ ਕਰਕੇ ਉਹਨਾਂ ਨੂੰ ਨਸ਼ਟ ਕਰਦੀ ਹੈ, ਜਦਕਿ ਸੁੰਡੀ ਦਾਣਿਆਂ ਦਾ ਮਾਦਾ ਖਾਂਦੀ ਹੈ।

3. **ਖੱਪਰਾ ਭੂੰਡੀ:** ਇਹ ਕੀਤਾ ਕਣਕ, ਜਵਾਰ, ਦਾਲਾਂ, ਤੇਲ ਬੀਜ ਫਸਲਾਂ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਸੁੰਡੀ ਦਾਣੇ ਦਾ ਨੁਕਸਾਨ ਉੱਗਣ ਵਾਲੀ ਜਗ੍ਹਾ ਤੋਂ ਕਰ ਦਿੰਦੀ ਹੈ। ਇਹ ਦਾਣੇ ਨੂੰ ਬਾਹਰ ਤੋਂ ਖਾਂਦੀ ਹੈ ਅਤੇ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਸਿੱਧਾ ਨੁਕਸਾਨ ਨਹੀਂ ਕਰਦੀ

ਪਰ ਇਸ ਦੀ ਕੁੰਜ, ਚਮੜੀ ਅਤੇ ਵਾਲਾਂ ਦੇ ਉਤਰਨ ਕਰਕੇ ਦਾਣਿਆਂ ਦੀ ਕੀਮਤ ਨਹੀਂ ਰਹਿੰਦੀ।

4. **ਦਾਲਾਂ ਦਾ ਫੋਰਾ:** ਇਹ ਦਾਲਾਂ (ਛੋਲੇ, ਮਸਰ, ਮੂੰਗੀ, ਮਾਂਹ) ਦਾ ਮੁੱਖ ਕੀਤਾ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਨਹੀਂ ਖਾਂਦੀ, ਪਰ ਉਹ ਦਾਲਾਂ ਦੇ ਦਾਣਿਆਂ ਤੇ ਅੰਡੇ ਦਿੰਦੀ ਹੈ। ਅੰਡੇ ਵਿੱਚੋਂ ਨਿਕਲਦੇ ਹੀ ਸੁੰਡੀ ਦਾਣੇ ਵਿੱਚ ਵੜ ਜਾਂਦੀ ਹੈ ਅਤੇ ਉੱਥੇ ਹੀ ਆਪਣਾ ਪੂਰਾ ਸਮਾਂ ਬਿਤਾਉਂਦੀ ਹੈ। ਇਹ ਦਾਣੇ ਨੂੰ ਅੰਦਰੋਂ ਅੰਦਰ ਖਾ ਕੇ ਪੂਰੀ ਤਰ੍ਹਾਂ ਖਾਲੀ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਦਾਲਾਂ ਦਾ ਬਹੁਤ ਨੁਕਸਾਨ ਕਰਦੀ ਹੈ।

5. **ਐਂਗੁਮੋਅਸ ਦਾਣਿਆਂ ਦਾ ਪਤੰਗਾਂ:** ਇਹ ਕੀਤਾ ਵੀ ਕਣਕ, ਚੌਲ, ਮੱਕੀ, ਜਵਾਰ ਅਤੇ ਬਾਜਰਾ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਦਾਣਿਆਂ ਦਾ ਸਾਰਾ ਮਾਦਾ ਖਾ ਕੇ ਇਸ ਦੇ ਅੰਦਰ ਆਪਣਾ ਮਲ ਪਦਾਰਥ ਭਰ ਦਿੰਦੀ ਹੈ, ਜਿਸ ਕਾਰਨ ਦਾਣਿਆਂ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ।

## ਦੁਜੈਲੇ ਕੀਤੇ:

1. **ਆਟੇ ਦੀ ਲਾਲ ਸੁਸਰੀ :** ਇਹ ਕੀਤਾ ਕਣਕ ਦੇ ਟੁੱਟੇ ਦਾਣੇ, ਆਟਾ, ਬਿਸਕੁਟ, ਰਸ, ਬਰੈਡ ਆਦਿ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਅਤੇ ਸੁਸਰੀ ਟੁੱਟੇ ਹੋਏ ਦਾਣਿਆਂ ਨੂੰ, ਪੀਸੇ ਹੋਏ ਸਮਾਨ ਨੂੰ, ਆਟੇ ਨੂੰ ਅਤੇ ਦਾਣੇ ਦੇ ਉੱਗਣ ਵਾਲੇ ਹਿੱਸੇ ਦਾ ਨੁਕਸਾਨ ਕਰਦੇ ਹਨ। ਜੇਕਰ ਆਟੇ ਵਿੱਚ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਵੇ ਤਾਂ ਆਟੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਜੋ ਕਿ ਕੁਆਲਿਟੀ ਤੇ ਮਾੜਾ ਅਸਰ ਪਾਉਂਦੀ ਹੈ।

2. **ਚੌਲਾਂ ਦਾ ਪਤੰਗਾ (ਰਾਈਸ ਮੇਥ):** ਇਹ ਕੀਤਾ ਚੌਲ, ਜਵਾਰ, ਮੋਟਾ ਅਨਾਜ, ਦਾਲਾਂ, ਤੇਲ ਬੀਜ, ਮੇਵੇ, ਬਦਾਮ, ਅਖਰੋਟ, ਮਸਾਲੇ, ਬਰੈਡ, ਬਿਸਕੁਟ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਟੁੱਟੇ ਹੋਏ ਦਾਣਿਆਂ ਨੂੰ ਖਾ ਕੇ ਇਹਨਾਂ ਦਾਣਿਆਂ ਨੂੰ ਆਪਣੇ ਮਲ ਪਦਾਰਥ ਅਤੇ ਰੋਸ਼ਮੀ ਧਾਰਿਆਂ ਨਾਲ ਜੋੜਦੀ ਹੈ, ਜਿਸ ਦਾ ਭਾਰ 2 ਕਿਲੋ ਤੱਕ ਵੀ ਚਲਾ ਜਾਂਦਾ ਹੈ। ਨਤੀਜੇ ਵਜੋਂ ਖਾਣ ਵਾਲੇ ਪਦਾਰਥ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ।



ਕਣਕ ਵਿੱਚ ਦਾਣਿਆਂ ਦਾ ਘੁਣ



ਚੌਲਾਂ ਵਿੱਚ ਆਟੇ ਵਾਲੀ ਲਾਲ ਸੁਸਰੀ



ਦਾਲਾਂ ਵਿੱਚ ਫੋਰਾ



ਛੋਲਿਆਂ ਵਿੱਚ ਫੋਰਾ

**3.ਆਰਾ ਦੰਦ ਭੂੰਡੀ :** ਇਹ ਭੂੰਡੀ ਚੌਲ, ਕਣਕ, ਮੱਕੀ, ਅਨਾਜ ਤੋਂ ਬਣੇ ਪਦਾਰਥ, ਤੇਲਬੀਜ਼ ਅਤੇ ਡਰਾਈ ਫਰੂਟ ਆਦਿ ਦਾ ਨੁਕਸਾਨ ਕਰਦੀ ਹੈ। ਇਸ ਦੀ ਸੁੰਡੀ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਨੂੰ ਬਹੁਤ ਨੁਕਸਾਨ ਕਰਦੇ ਹਨ।

#### ਸ਼ੁਰੂਆਤੀ ਉਪਰਾਲੇ ਤਾਂ ਜੋ ਅਨਾਜ ਨੂੰ ਕੀੜਾ ਨਾ ਲੱਗੇ:

- ਗੁਦਾਮਾਂ ਦੀਆਂ ਸਭ ਤਰੇਝਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਸੀਮੈਂਟ ਜਾਂ ਮਿੱਟੀ ਦੇ ਗਾਰੇ ਨਾਲ ਬੰਦ ਕਰਨਾ ਚਾਹੀਦਾ ਹੈ।
- ਦਾਣੇ ਭੰਡਾਰ ਕਰਨ ਤੋਂ ਪਹਿਲਾਂ ਗੁਦਾਮਾਂ/ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
- ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਪੁਰਾਣੇ ਅਤੇ ਨਵੇਂ ਦਾਣਿਆਂ ਨੂੰ ਆਪਸ ਵਿੱਚ ਨਾ ਮਿਲਾਓ, ਇਸ ਤਰ੍ਹਾਂ ਕਰਨ ਨਾਲ ਪੁਰਾਣੇ ਦਾਣਿਆਂ ਨੂੰ ਲੱਗੇ ਕੀੜੇ ਨਵੇਂ ਦਾਣਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
- ਸਟੋਰਾਂ ਨੂੰ ਬਣਾਉਣੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਵਿੱਚ ਸਿੱਲ/ਨਮੀ ਨਾ ਆ ਸਕੇ।
- ਦਾਣੇ ਭਰਨ ਤੋਂ ਪਹਿਲਾਂ ਟੀਨ ਦੇ ਭੜਲੇ/ਫਰੰਮਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ 2-3 ਦਿਨ ਧੁੱਪੇ ਰੱਖ ਲਵੋ।
- ਦਾਣਿਆਂ ਵਿੱਚ ਨਮੀ ਦੀ ਮਾਤਰਾ 9 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
- ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਧੁੱਪੇ ਸੁਕਾ ਲਵੋ। ਫਿਰ ਠੰਡੇ ਕਰਕੇ ਸ਼ਾਮ ਨੂੰ ਢੋਲਾਂ ਵਿੱਚ ਪਾਓ।
- ਅਨਾਜ ਭੰਡਾਰ ਕਰਣ ਲਈ ਹਮੇਸ਼ਾਂ ਨਵੀਆਂ ਬੋਰੀਆਂ ਦਾ ਇਸਤਮਾਲ ਕਰਨਾ ਚਾਹੀਦਾ ਹੈ।

• ਖਾਲੀ ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 100 ਮਿਲੀਲਿਟਰ ਸਾਇਬੀਅਨ 50 ਤਾਕਤ (ਮੈਲਾਈਅਨ ਪ੍ਰੀਮੀਅਮ ਗਰੇਡ) ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਛੱਡ, ਕੰਧਾਂ ਅਤੇ ਫਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ ਜਾਂ 25 ਗੋਲੀਆਂ ਐਲੂਮੀਨੀਅਮ ਫਾਸਫਾਈਡ ਪ੍ਰਤੀ 100 ਘਣ ਮੀਟਰ ਜਗ੍ਹਾ ਦੇ ਹਿਸਾਬ ਨਾਲ ਹਵਾ ਬੰਦ ਕਮਰੇ ਵਿੱਚ ਧੂਣੀ ਦਿਉ ਅਤੇ ਕਮਰੇ ਨੂੰ 7 ਦਿਨ ਤੱਕ ਨਾ ਖੋਲੋ। ਜੇਕਰ ਦਾਣਿਆਂ ਨੂੰ ਖਪਰਾ ਭੂੰਡੀ ਲੱਗੀ ਹੋਵੇ ਤਾਂ ਇਹਨਾਂ ਗੁਦਾਮਾਂ ਵਿੱਚ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁਗਣੀ ਕਰ ਦਿਵੋ।

- ਸਟੋਰ ਕੀੜਿਆਂ ਦਾਲਾਂ ਨੂੰ ਢੋਰੇ ਤੋਂ ਬਚਾਉਣ ਵਾਸਤੇ ਉਹਨਾਂ ਉਪਰ 7 ਸੈਟੀਮੀਟਰ ਰੇਤ ਜਾਂ ਲੱਕੜੀ ਦੇ ਬੁਰੇ ਦੀ ਤਹਿ ਵਿਛਾ ਦਿਵੋ।

#### ਅਨਾਜ ਨੂੰ ਕੀੜਾ ਲੱਗਣ ਤੇ ਰੋਕਖਾਮ ਦੇ ਢੰਗ

- ਕੀੜੇ ਲੱਗੇ ਦਾਣਿਆਂ ਲਈ ਫੋਸਟੋਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੂਮੀਨੀਅਮ ਫਾਸਫਾਈਡ) ਦੀ ਤਿੰਨ ਗ੍ਰਾਮ ਦੀ ਇੱਕ ਗੋਲੀ ਇੱਕ ਟਨ ਦਾਣਿਆਂ ਲਈ ਵਰਤੋਂ ਜਾਂ 25 ਗੋਲੀਆਂ 100 ਘਣ ਮੀਟਰ ਬਾਂ ਲਈ ਵਰਤ ਕੇ ਹਵਾ ਬੰਦ ਕਮਰੇ ਵਿੱਚ ਧੂਣੀ ਦਿਵੋ। ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤੱਕ ਹਵਾ ਬੰਦ ਰੱਖੋ।

ਜਦੋਂ ਵੀ ਗੁਦਾਮਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ਤਾਂ ਧਿਆਨ ਰੱਖੋ ਕਿ ਐਲੂਮੀਨੀਅਮ ਫਾਸਫਾਈਡ ਇੱਕ ਘਾਤਕ ਗੈਸ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਦੀ ਵਰਤੋਂ ਰਿਹਾਇਸ਼ੀ ਮਕਾਨਾਂ ਵਿੱਚ ਬਿਲਕੁਲ ਨਾ ਕਰੋ। ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿੱਚ ਹੀ ਕਰੋ ਜਾਂ ਅਨਾਜ ਨੂੰ ਤਰਪਾਲ ਦੇ ਚਾਰੇ ਪਾਸੇ ਬੰਦ ਕਰਕੇ ਇੱਕ ਪਾਸੇ ਤੋਂ ਦਵਾਈ ਵਰਤੋਂ।

ਮਨਪ੍ਰੀਤ ਕੌਰ ਸੈਣੀ : 94631-50838

## ਰੋਟੀ ਵਾਸਤੇ ਢੁੱਕਵੀਂ ਮੱਕੀ ਦੀ ਕਿਸਮ ਜੇ ਸੀ-4

ਸੁਰਿੰਦਰ ਕੌਰ ਸੰਯੁ, ਗਗਨਦੀਪ ਸਿੰਘ ਅਤੇ ਆਸੂਤੋਸ ਖੁਸ਼ਵਾਹ

ਪਲਾਂਟ ਬਰੀਡਿੰਗ ਅਤੇ ਜੈਨੋਟਿਕਸ ਵਿਭਾਗ



ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ 2021 ਵਿੱਚ ਮੱਕੀ ਦੀ ਕਿਸਮ ਜੇ ਸੀ 4 ਦੀ ਸਿਫਾਰਿਸ ਕੀਤੀ ਗਈ ਹੈ। ਇਸ ਕਿਸਮ ਦੀ ਸਿਫਾਰਿਸ ਪੰਜਾਬ ਦੇ ਸੇਂਜੂ ਅਤੇ ਕੰਢੀ ਇਲਾਕਿਆਂ ਲਈ ਕੀਤੀ ਗਈ ਹੈ। ਇਸ ਕਿਸਮ ਦੀ ਸਿਫਾਰਿਸ ਜੈਵਿਕ ਖੇਤੀ ਅਧੀਨ ਵੀ ਕੀਤੀ ਗਈ ਹੈ। ਇਹ ਦਰਮਿਆਨਾ ਸਮਾਂ ਲੈਣ ਵਾਲੀ ਕਿਸਮ ਹੈ ਅਤੇ ਤਕਰੀਬਨ 90 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 13.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕੰਪੋਜਿਟ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਹੁੰਦੇ ਹਨ। ਛੱਲੀਆਂ ਵੀ ਦਰਮਿਆਨੀ ਉਚਾਈ ਤੇ ਲਗਦੀਆਂ ਹਨ ਅਤੇ ਦਰਮਿਆਨੀਆਂ ਲੰਬੀਆਂ ਹੁੰਦੀਆਂ ਹਨ। ਇਸ ਕਿਸਮ ਦੇ ਦਾਣੇ ਮੇਟੇ ਅਤੇ ਗੂੜੇ-ਸੰਤਰੀ ਰੰਗ ਦੇ ਹੁੰਦੇ ਹਨ। ਜਿਸ ਕਰਕੇ ਮੰਡੀ ਵਿੱਚ ਇਸ ਨੂੰ ਜ਼ਿਆਦਾ ਭਾਅ ਮਿਲ ਜਾਂਦਾ ਹੈ। ਇਹ ਕਿਸਮ ਰੋਟੀ ਵਾਸਤੇ ਅਤਿ ਢੁੱਕਵੀਂ ਹੈ। ਇਸ ਦੀ ਰੋਟੀ ਸੁਆਦਲੀ ਅਤੇ ਮੁਲਾਇਮ ਬਣਦੀ ਹੈ। ਇਸ ਕਿਸਮ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ 9.88%, ਤੇਲ 4.60%, ਨਿਸਾਸਤੇ ਦੀ ਮਾਤਰਾ 65.27%, ਅਤੇ ਬੀਟਾ-ਕੈਰੋਟਿਨ ਦੀ ਮਾਤਰਾ 3.12 ppm ਦਰਜ ਕੀਤੀ ਗਈ ਹੈ। ਇਹ ਮੱਕੀ ਦੀ ਇੱਕ ਕੰਪੋਜਿਟ ਕਿਸਮ ਹੈ। ਕਿਸਾਨ ਆਪਣਾ ਤਿਆਰ ਕੀਤਾ ਬੀਜ 3-4 ਸਾਲ ਤੱਕ ਵਰਤ ਸਕਦੇ ਹਨ। ਇੱਕ ਚੰਗਾ ਖਾਲਸ ਬੀਜ ਤਿਆਰ ਕਰਨ ਨਾਲ ਝਾੜ ਵਿੱਚ ਕਮੀ ਨਹੀਂ ਆਉਂਦੀ ਹੈ। ਬੀਜ ਤਿਆਰ ਕਰਨ ਲਈ ਕਿਸਾਨ ਇਸ ਕਿਸਮ ਨੂੰ ਮੱਕੀ ਦੀਆਂ ਹੋਰ ਕਿਸਮਾਂ ਦੇ ਨੇੜੇ ਨਾ ਬੀਜਣ। ਹੋਰ ਕਿਸਮਾਂ ਤੋਂ ਪਰ-ਪਰਾਗਣ ਦੀ ਰੋਕਖਾਮ ਲਈ ਬੀਜ ਵਾਲੀ ਫਸਲ ਦੇ ਚੌਂਗੀ ਪਾਸੀ 200 ਮੀਟਰ ਤੱਕ ਹੋਰ ਮੱਕੀ ਦੀ ਕਿਸਮ ਨਹੀਂ ਬੀਜੀ ਹੋਣੀ ਚਾਹੀਦੀ। ਜੇ ਇਹ ਨਾ ਹੋ ਸਕਦਾ ਹੋਵੇ ਤਾਂ ਮੱਕੀ ਦੇ ਇੱਕ ਏਕੜ ਦੇ ਚਾਰ-ਚੁਫੇਰੇ ਦਾ 9 ਮੀਟਰ ਦਾ ਹਿੱਸਾ ਛੱਡ ਕੇ ਖੇਤ ਦੇ ਵਿਚਕਾਰੋਂ ਘੱਟੋ-ਘੱਟ ਤਿੰਨ ਤੋਂ ਪੰਜ ਹਜ਼ਾਰ ਚੰਗੀਆਂ ਇਕੋ ਤਰ੍ਹਾਂ ਦੀਆਂ ਛੱਲੀਆਂ ਚੁਣੋ। ਅਗਲੇ ਸਾਲ ਇਹਨਾਂ ਛੱਲੀਆਂ ਦਾ ਬੀਜ ਮਿਲਾ ਕੇ ਬੀਜ ਲਉ। ਦੂਸਰੀਆਂ ਕਿਸਮਾਂ ਦਾ ਬੀਜ ਇਸ ਵਿੱਚ ਨਾ ਰਲਣ ਦਿਉ।

ਅਤੇ ਮੁਲਾਇਮ ਬਣਦੀ ਹੈ। ਇਸ ਕਿਸਮ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ 9.88%, ਤੇਲ 4.60%, ਨਿਸਾਸਤੇ ਦੀ ਮਾਤਰਾ 65.27%, ਅਤੇ ਬੀਟਾ-ਕੈਰੋਟਿਨ ਦੀ ਮਾਤਰਾ 3.12 ppm ਦਰਜ ਕੀਤੀ ਗਈ ਹੈ। ਇਹ ਮੱਕੀ ਦੀ ਇੱਕ ਕੰਪੋਜਿਟ ਕਿਸਮ ਹੈ। ਕਿਸਾਨ ਆਪਣਾ ਤਿਆਰ ਕੀਤਾ ਬੀਜ 3-4 ਸਾਲ ਤੱਕ ਵਰਤ ਸਕਦੇ ਹਨ। ਇੱਕ ਚੰਗਾ ਖਾਲਸ ਬੀਜ ਤਿਆਰ ਕਰਨ ਨਾਲ ਝਾੜ ਵਿੱਚ ਕਮੀ ਨਹੀਂ ਆਉਂਦੀ ਹੈ। ਬੀਜ ਤਿਆਰ ਕਰਨ ਲਈ ਕਿਸਾਨ ਇਸ ਕਿਸਮ ਨੂੰ ਮੱਕੀ ਦੀਆਂ ਹੋਰ ਕਿਸਮਾਂ ਦੇ ਨੇੜੇ ਨਾ ਬੀਜਣ। ਹੋਰ ਕਿਸਮਾਂ ਤੋਂ ਪਰ-ਪਰਾਗਣ ਦੀ ਰੋਕਖਾਮ ਲਈ ਬੀਜ ਵਾਲੀ ਫਸਲ ਦੇ ਚੌਂਗੀ ਪਾਸੀ 200 ਮੀਟਰ ਤੱਕ ਹੋਰ ਮੱਕੀ ਦੀ ਕਿਸਮ ਨਹੀਂ ਬੀਜੀ ਹੋਣੀ ਚਾਹੀਦੀ। ਜੇ ਇਹ ਨਾ ਹੋ ਸਕਦਾ ਹੋਵੇ ਤਾਂ ਮੱਕੀ ਦੇ ਇੱਕ ਏਕੜ ਦੇ ਚਾਰ-ਚੁਫੇਰੇ ਦਾ 9 ਮੀਟਰ ਦਾ ਹਿੱਸਾ ਛੱਡ ਕੇ ਖੇਤ ਦੇ ਵਿਚਕਾਰੋਂ ਘੱਟੋ-ਘੱਟ ਤਿੰਨ ਤੋਂ ਪੰਜ ਹਜ਼ਾਰ ਚੰਗੀਆਂ ਇਕੋ ਤਰ੍ਹਾਂ ਦੀਆਂ ਛੱਲੀਆਂ ਚੁਣੋ। ਅਗਲੇ ਸਾਲ ਇਹਨਾਂ ਛੱਲੀਆਂ ਦਾ ਬੀਜ ਮਿਲਾ ਕੇ ਬੀਜ ਲਉ। ਦੂਸਰੀਆਂ ਕਿਸਮਾਂ ਦਾ ਬੀਜ ਇਸ ਵਿੱਚ ਨਾ ਰਲਣ ਦਿਉ।

ਸੁਰਿੰਦਰ ਕੌਰ ਸੰਯੁ: 81462-38432

# ਬਰਸਾਤ ਰੁੱਤ ਦੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ

ਰਵਿੰਦਰ ਸਿੰਘ ਚੰਦੀ, ਕਮਲਜੀਤ ਸਿੰਘ ਸੁਰੀ ਅਤੇ ਸੰਜੀਵ ਕੁਮਾਰ ਕਟਾਰੀਆ  
ਕੀਟ ਵਿਗਿਆਨ ਵਿਭਾਗ

ਬੈਂਗਣ ਭਿੰਡੀ ਅਤੇ ਕੱਢੂ ਜਾਤੀ ਦੀਆਂ ਸਬਜ਼ੀਆਂ ਦੇ ਮੁੱਖ ਕੀੜੇ ਮਕੌੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ।

## ਬੈਂਗਣ

**1. ਫਲਾਂ ਅਤੇ ਲਗਰਾਂ ਵਿੱਚ ਮੌਰੀ ਕਰਨ ਵਾਲੀ ਸੁੰਡੀ:** ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ, ਜਿਸਦੇ ਸਰੀਰ ਉੱਪਰ ਭੂਰੇ ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਖੰਭਾਂ ਦੇ ਕਿਨਾਰੇ ਵਾਲਾਂ ਦੀ ਝਾਲਰ ਬਣੀ ਹੁੰਦੀ ਹੈ ਅਤੇ ਅਗਲੇ ਖੰਭਾਂ ਤੇ ਕਾਲੇ-ਚਿੱਟੇ ਅਤੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਮਾਦਾ ਪਤੰਗਾ ਸਲੇਟੀ ਰੰਗ ਦੇ 80-120 ਅੰਡੇ ਦਿੰਦਾ ਹੈ, ਜਿਹੜੇ ਕਿ ਇੱਕਲੇ-ਇੱਕਲੇ ਜਾਂ ਝੁੰਡਾਂ ਵਿੱਚ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਹੁੰਦੇ ਹਨ। ਅੰਡੇ ਵਿੱਚੋਂ 3-6 ਦਿਨਾਂ ਬਾਅਦ ਸੁੰਡੀ ਨਿਕਲਦੀ ਹੈ, ਜਿਹੜੀ ਕਿ ਨਰਮ ਕਰੂੰਬਲਾਂ ਵਿੱਚ ਵੜ ਕੇ ਫੁੱਲ ਅਤੇ ਫਲ ਨੂੰ ਖਰਾਬ ਕਰ ਦਿੰਦੀ ਹੈ। ਇਸ ਦਾ ਕੋਆ ਜ਼ਮੀਨ ਤੇ ਫਿੱਗੇ ਪੱਤਿਆਂ ਤੇ ਮਿਲਦਾ ਹੈ।

**ਨੁਕਸਾਨ:** ਜਿਨ੍ਹਾਂ ਲਗਰਾਂ ਵਿੱਚ ਸੁੰਡੀ ਦਾ ਹਮਲਾ ਹੋਇਆ ਹੋਵੇ ਉਹ ਝੁੱਕ ਜਾਂਦੀਆਂ ਹਨ, ਸੁਕ ਜਾਂਦੀਆਂ ਹਨ ਅਤੇ ਮੁਰਝਾ ਕੇ ਡਿੱਗ ਪੈਂਦੀਆਂ ਹਨ। ਫਲਾਂ ਤੇ ਹਮਲੇ ਦੀ ਸੂਰਤ ਵਿੱਚ ਫਲ ਕਾਣੇ ਹੋ ਜਾਂਦੇ ਹਨ।

## ਰੋਕਥਾਮ

- ਬੈਂਗਣਾਂ ਦੀ ਮੌਦੀ ਫਸਲ ਨਾ ਰੱਖੋ।
- ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫਲ ਤੋੜ ਲਵੇ ਅਤੇ ਕਾਣੇ ਫਲ ਤੋੜ ਕੇ ਜ਼ਮੀਨ ਵਿੱਚ ਝੁੰਘੇ ਰਥਾ ਦਿਉ।
- ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, 80 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਾਈਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਾਸੇਕਟਿਨ ਬੈਂਜਾਈਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ



ਫਲਾਂ ਅਤੇ ਲਗਰਾਂ ਵਿੱਚ ਮੌਰੀ ਕਰਨ ਵਾਲੀ ਸੁੰਡੀ ਅਤੇ ਇਸਦਾ ਹਮਲਾ



ਹੱਡਾ ਭੁੰਡੀ ਅਤੇ ਇਸਦਾ ਹਮਲਾ

(ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫੇ ਨਾਲ ਛਿੜਕੇ।

- ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਫਲ ਨਾ ਤੇਝੇ।

**2. ਹੱਡਾ ਭੁੰਡੀ:** ਇਹ ਭੁੰਡੀ ਗੂੜੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ 28 ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਮਾਰਚ-ਅਪ੍ਰੈਲ ਵਿੱਚ ਸਿਗਾਰ ਦੇ ਅਕਾਰ ਵਰਗੇ ਅੰਡੇ ਦਿੰਦੀ ਹੈ। ਆਪਣੇ ਪੂਰੇ ਜੀਵਨ ਚੱਕਰ ਵਿੱਚ ਇਹ ਭੁੰਡੀ 400 ਅੰਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ। ਕੋਆ ਗੂੜੇ ਰੰਗ ਦਾ ਪੱਤਿਆ ਦੇ ਹੇਠਲੇ ਪਾਸੇ ਹੁੰਦਾ ਹੈ।

**ਰੋਕਥਾਮ:** ਇਸ ਦੇ ਅੰਡਿਆਂ, ਬੱਚਿਆਂ ਅਤੇ ਬਾਲਗਾਂ ਵਾਲੇ ਪੱਤੇ ਇੱਕਠੇ ਕਰ ਕੇ ਨਸ਼ਟ ਕਰ ਦਿਉ।

**3. ਚਿੱਟੀ ਮੱਖੀ:** ਇਹ ਬਹੁ-ਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਇਸਦੇ ਬੱਚੇ ਹਲਕੇ ਪੀਲੇ, ਗੋਲਾਕਾਰ ਅਤੇ ਸੁਸਤ ਹੁੰਦੇ ਹਨ, ਜੋ ਕਿ ਅਕਸਰ ਪੱਤੇ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਬੈਠੇ ਨਜ਼ਰ ਆਉਂਦੇ ਹਨ। ਇਸਦੇ ਬਾਲਗ 1-1.5 ਮਿਲੀਮੀਟਰ ਲੰਮੇ, ਪੀਲੇ ਰੰਗ ਦੇ, ਜਿਨ੍ਹਾਂ ਦੇ ਖੰਭ ਚਿੱਟੇ ਮੌਮੀ ਪਦਾਰਥ ਨਾਲ ਢੱਕੇ ਹੁੰਦੇ ਹਨ। ਬੱਚੇ ਅੱਤੇ ਬਾਲਗ ਪੱਤਿਆਂ ਦਾ ਰਸ ਚੂਸ ਕੇ ਫਸਲ ਦਾ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਦੋ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ; ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ।

## ਰੋਕਥਾਮ:

- ਬੈਂਗਣ ਤੇ ਚਿੱਟੀ ਮੱਖੀ ਦੀ ਗਿਣਤੀ ਜਦੋਂ 9 ਬਾਲਗ ਪ੍ਰਤੀ ਪੱਤਾ ਹੋ ਜਾਵੇ ਤਾਂ ਇਸ ਦੀ ਰੋਕਥਾਮ ਲਈ ਫਸਲ ਦੀ ਸੁਰੂਆਤੀ ਅਵਸਥਾ ਵਿੱਚ ਹਮਲਾ ਹੋਣ ਤੇ 1200 ਮਿਲੀਲਿਟਰ ਪੀ ਏ ਯੂ ਨਿੰਮ ਦਾ ਘੋਲ ਦੇ ਇੱਕ ਤੋਂ ਦੋ ਛਿੜਕਾਅ ਜਾਂ 1500 ਮਿਲੀਲਿਟਰ ਮੱਕੀ/ਚਰੀ/ਬਾਜ਼ਰਾ ਦਾ ਰਸ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
- ਵੱਧ ਹਮਲਾ ਹੋਣ ਦੀ ਸੂਰਤ ਵਿੱਚ 200 ਗ੍ਰਾਮ ਪੈਗਾਸਸ 50 ਡਾਲਲਯੂ ਪੀ (ਡਾਇਆਫੈਨਬੀਯੂਰੋਨ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।

**3. ਮਕੌੜਾ ਮੁੰਦੀ:** ਸੂਰੂ ਵਿੱਚ ਪੱਤਿਆਂ ਤੇ ਚਿੱਟੇ ਬਰੀਕ ਧੱਬੇ ਜਿਹੇ ਪੈ ਜਾਂਦੇ ਹਨ, ਮਗਰੋਂ ਪੱਤਿਆਂ ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।

## ਰੋਕਥਾਮ:

- ਬੈਂਗਣ ਦੀ ਮੌਦੀ ਫਸਲ ਨਾ ਰੱਖੋ।
- ਸਿੰਘੈਟਿਕ ਕੀਟਨਾਸਕਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ।
- ਇਸ ਦੀ ਰੋਕਥਾਮ ਲਈ 300 ਮਿਲੀਲਿਟਰ ਉਮਾਈਟ 57 ਈ ਸੀ ਨੂੰ

100-150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

### ਭਿੰਡੀ

**1. ਤੇਲਾ (ਜੈਸਿਡ):** ਇਸ ਦਾ ਬਾਲਗ ਅਤੇ ਬੱਚਾ ਦੋਵੇਂ ਹੀ ਨੁਕਸਾਨ ਕਰਦੇ ਹਨ। ਇਸਦੇ ਬੱਚੇ ਅੰਡੇ ਵਿਚੋਂ ਨਿਕਲ ਕੇ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ 7-21 ਦਿਨ ਬਾਅਦ ਬਾਲਗ ਬਣ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਵਾਲੇ ਬਾਲਗ ਥੋੜ੍ਹੀ ਜਿਹੀ ਹਿੱਲਸੂਲ ਨਾਲ ਉੱਡ ਜਾਂਦੇ ਹਨ ਅਤੇ ਰਾਤ ਸਮੇਂ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।



### ਭਿੰਡੀ ਵਿਚ ਚਿੱਤਕਬਰੀ ਸੁੰਡੀ ਦਾ ਹਮਲਾ

- ਇਸ ਦੀ ਰੋਕਥਾਮ ਲਈ 50 ਮਿਲੀਲਿਟਰ ਕੋਰਾਜ਼ਨ 18.5 ਐਸ ਸੀ (ਕਲੋਰਾਈਟਰਾਨੀਲੀਪਰੋਲ) ਜਾਂ 200 ਮਿਲੀਲਿਟਰ ਸੁਮੀਪਲੀਓ 10 ਈ ਸੀ (ਪਰਿਡਾਲਾਈਲ) ਜਾਂ 70 ਗ੍ਰਾਮ ਪ੍ਰੋਕਲੇਮ 5 ਐਸ ਜੀ (ਐਮਐਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ ਸੀ (ਫੈਨਵੈਲਰੇਟ) ਜਾਂ 80 ਮਿਲੀਲਿਟਰ ਸਿੰਬਸ 25 ਈ ਸੀ (ਸਾਈਪਰਮੈਥਰਿਨ) ਦਾ ਛਿੜਕਾਅ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਕਰੋ।

**ਚਿੱਟੀ ਮੱਖੀ:** ਇਸ ਨਾਲ ਪੱਤਿਆਂ ਉੱਪਰ ਉੱਲੀ ਪੈਦਾ ਹੋ ਜਾਂਦੀ ਹੈ ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ। ਚਿੱਟੀ ਮੱਖੀ ਭਿੰਡੀ ਵਿਚ ਵਿਸ਼ਾਹੂੰ ਰੋਗ ਵੀ ਫੈਲਾਉਂਦੀ ਹੈ।

**ਰੋਕਥਾਮ:** ਇਸ ਦੀ ਰੋਕਥਾਮ ਲਈ 80 ਮਿਲੀਲਿਟਰ ਇਕੋਟਿਨ 5% (ਨਿੰਮ ਅਧਾਰਿਤ ਕੀਟਨਾਸ਼ਕ) ਜਾਂ 2 ਲਿਟਰ ਪੀ ਏ ਯੂ ਨਿੰਮ ਦਾ ਘੋਲ ਦਾ ਛਿੜਕਾਅ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਕਰੋ।

### ਸਾਵਧਾਨੀਆਂ

- ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ।
- ਭਿੰਡੀ ਅਤੇ ਹੋਰ ਫਸਲਾਂ ਉੱਪਰ ਚਿੱਟੀ ਮੱਖੀ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ।
- ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ਸਿੰਬੈਟਿਕ ਪਰਿਥਰਾਇਡ ਕੀਟਨਾਸ਼ਕ ਦੀ ਵਰਤੋਂ ਬਿਲਕੁਲ ਨਾ ਕਰੋ।
- ਛਿੜਕਾਅ ਕਰਨ ਤੋਂ ਪਹਿਲਾਂ ਤਿਆਰ/ਪੱਕੇ ਫਲ ਤੋੜ ਲਵੋ।

**ਲਾਲ ਮਕੱਕਾ ਚੁੰ (ਮਾਈਟ):** ਇਹ ਮਾਈਟ ਪੱਤਿਆਂ ਤੇ ਹਮਲਾ ਕਰਦੀ ਹੈ ਅਤੇ ਰਸ ਚੂਸਦੀ ਹੈ। ਪੱਤਿਆਂ ਤੇ ਜਾਲੇ ਲੱਗ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।

**ਰੋਕਥਾਮ:** 150 ਮਿਲੀਲਿਟਰ ਓਬਰੇਨ 22.9 ਐਸ ਸੀ ਨੂੰ 120-150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

### ਕੱਢੂ ਜਾਤੀ ਦੀਆਂ ਸਬਜ਼ੀਆਂ

- ਚਿੱਟੀ ਮੱਖੀ:** ਇਸਦੇ ਬੱਚੇ ਅਤੇ ਬਾਲਗ ਪੱਤਿਆਂ ਦਾ ਰਸ ਚੂਸਦੇ ਹਨ ਜਿਹੜੇ ਕਿ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਦੋ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ; ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ।

**ਰੋਕਥਾਮ:** ਫਸਲ ਦੀ ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦਾ ਹਮਲਾ ਹੋਣ ਤੇ 1200 ਮਿਲੀਲਿਟਰ ਪੀ ਏ ਯੂ ਨਿੰਮ ਦੇ ਘੋਲ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਲੋੜ ਪੈਣ ਤੇ ਛਿੜਕਾਅ ਨੂੰ ਦੁਹਰਾਉ।

**2. ਕੱਢੂ ਦੀ ਲਾਲ ਭੁੰਡੀ:** ਇਹ ਕੀਝਾ ਖੀਰਾ, ਤੌਰੀ, ਹਲਵਾ ਕੱਢੂ, ਟੀਂਡਾ ਆਦਿ ਦਾ ਨੁਕਸਾਨ ਕਰਦਾ ਹੈ ਪਰ ਖਰਬੂਜੇ ਉੱਪਰ ਇਸਦਾ ਹਮਲਾ ਵਧੇਰੇ ਹੁੰਦਾ ਹੈ। ਇਹ



ਭਿੰਡੀ ਵਿਚ ਤੇਲੇ ਦਾ ਹਮਲਾ



ਚਿੱਟੀ ਮੱਖੀ



ਕੱਢ੍ਹ ਦੀ ਲਾਲ ਭੂੰਡੀ



ਫਲ ਦੀ ਮੱਖੀ

ਭੂੰਡੀ ਲੰਬੂਤਰੀ 5-8 ਮਿਲੀਮੀਟਰ ਲੰਮੀ, ਗੁੜੇ ਸੰਤਰੀ ਲਾਲ ਰੰਗ ਦੀ ਹੁੰਦੀ ਹੈ। ਇਸਦੇ ਬੱਚੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ।

**ਨੁਕਸਾਨ:** ਇਸ ਕੀਡੇ ਦਾ ਹਮਲਾ ਫਰਵਰੀ ਵਿੱਚ ਸ਼ੁਰੂ ਹੋ ਕੇ ਅਕਤੂਬਰ ਤੱਕ ਰਹਿੰਦਾ ਹੈ ਪਰ ਜ਼ਿਆਦਾਤਰ ਹਮਲਾ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਦੇਖਣ ਨੂੰ ਮਿਲਦਾ ਹੈ। ਇਹ ਕੀਡਾ ਪੱਤਿਆਂ ਨੂੰ ਖਾਂਦਾ ਹੈ, ਜਿਸ ਦੇ ਨਤੀਜੇ ਵੱਜੋਂ ਪੱਤਿਆਂ ਵਿੱਚ ਬੇਛੰਗੀਆਂ ਮੌਜੀਆਂ ਬਣ ਜਾਂਦੀਆਂ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਇਹ ਭੂੰਡੀ ਪੂਰੇ ਪੱਤਿਆਂ ਨੂੰ ਖਾ ਜਾਂਦੀ ਹੈ। ਇਸਦੇ 'ਗਰਬ' ਜ਼ਮੀਨ ਦੇ ਹੇਠਲੇ ਤਣੇ ਅਤੇ ਜੜ੍ਹਾਂ ਉੱਪਰ ਹਮਲਾ ਕਰਦੇ ਹਨ ਅਤੇ ਉਨ੍ਹਾਂ ਵਿੱਚ ਮੌਜੀਆਂ ਕਰ ਦਿੰਦੇ ਹਨ ਜਿਸ ਕਾਰਨ ਪੂਰੀ ਵੇਲ ਸੁੱਕ ਜਾਂਦੀ ਹੈ।

**ਰੋਕਥਾਮ:** ਨਵੇਂ ਜੰਮੇ ਬੂਟਿਆਂ ਦੇ ਪੱਤਿਆਂ ਉੱਪਰ ਗੋਰੇ ਦੀ ਸਵਾਹ ਦਾ 3-4 ਵਾਰ ਹਫ਼ਤੇ ਹਫ਼ਤੇ ਦੇ ਵਕਫ਼ੇ ਤੇ ਧੂੜਾ ਦੇਣ ਨਾਲ ਇਸ ਦੀ ਕਾਫ਼ੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।

**3. ਫਲ ਦੀ ਮੱਖੀ:** ਇਹ ਕੀਡਾ ਕੱਢ੍ਹ ਜਾਤੀ ਦੀਆਂ ਫਸਲਾਂ ਤੋਂ ਇਲਾਵਾ ਕੁਝ ਫਲਾਂ ਵਾਲੇ ਬੂਟਿਆਂ ਦਾ ਵੀ ਨੁਕਸਾਨ ਕਰਦਾ ਹੈ। ਇਸਦੀ ਸੁੰਡੀ 9-10 ਮਿਲੀਲਿਟਰ ਲੰਮੀ, ਹਲਕੇ ਚਿੱਟੇ ਰੰਗ ਦੀ ਹੁੰਦੀ ਹੈ। ਇਸ ਦੇ ਸਰੀਰ ਦਾ ਇੱਕ ਪਾਸਾ ਚੌੜਾ ਅਤੇ ਦੂਜਾ ਪਾਸਾ ਨੁਕੀਲਾ ਹੁੰਦਾ ਹੈ। ਮੱਖੀ ਲਾਲ ਭੂੰਡੇ ਰੰਗ ਦੀ ਅਤੇ ਇਨ੍ਹਾਂ ਦੇ ਖੰਬ

ਚਮਕਣੇ ਅਤੇ ਪਾਰਦਰਸ਼ੀ ਹੁੰਦੇ ਹਨ ਜਿਨ੍ਹਾਂ ਉੱਪਰ ਪੀਲੀਆਂ ਭੂੰਡੀਆਂ ਧਾਰੀਆਂ ਹੁੰਦੀਆਂ ਹਨ।

**ਨੁਕਸਾਨ:** ਇਸ ਕੀਡੇ ਦਾ ਹਮਲਾ ਮਾਰਚ ਦੇ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਜ਼ਿਆਦਾ ਹਮਲਾ ਜੂਨ-ਜੁਲਾਈ ਵਿੱਚ ਪਾਇਆ ਜਾਂਦਾ ਹੈ। ਇਸ ਦੀਆਂ ਸੁੰਡੀਆਂ ਵੇਲਾਂ ਅਤੇ ਬਣ ਰਹੇ ਫਲਾਂ ਦਾ ਕਾਫ਼ੀ ਨੁਕਸਾਨ ਕਰਦੀਆਂ ਹਨ। ਸੁੰਡੀਆਂ ਫਲਾਂ ਵਿੱਚ ਮੌਜੀਆਂ ਕਰਕੇ ਉਨ੍ਹਾਂ ਨੂੰ ਖਰਾਬ ਕਰ ਦਿੰਦੀਆਂ ਹਨ ਨਤੀਜੇ ਵਜੋਂ ਫਲ ਛੋਟੇ ਰਹਿ ਜਾਂਦੇ ਹਨ ਅਤੇ ਵੇਲਾਂ ਤੋਂ ਵੱਖ ਹੋ ਜਾਂਦੇ ਹਨ। ਹਮਲਾ ਗ੍ਰਾਸਤ ਫਲਾਂ ਦਾ ਆਕਾਰ ਵਿਗੜ ਜਾਂਦਾ ਹੈ ਅਤੇ ਪ੍ਰਭਾਵਿਤ ਫਲਾਂ ਵਿੱਚ ਗਾਲਾ ਪੈ ਜਾਂਦਾ ਹੈ। ਜੇ ਹਮਲੇ ਵਾਲਾ ਫਲ ਕੱਟ ਕੇ ਵੇਖਿਆ ਜਾਵੇ ਤਾਂ ਇਸ ਦੇ ਗੁੱਦੇ ਵਿੱਚ ਬਹੁਤ ਸਾਰੀਆਂ ਚਿੱਟੀਆਂ ਸੁੰਡੀਆਂ ਨਜ਼ਰ ਆਉਂਦੀਆਂ ਹਨ।

#### ਰੋਕਥਾਮ

- ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਬਰਸਾਤੀ ਫਸਲ ਵਿੱਚ ਜੂਨ ਦੇ ਅਖੀਰੀ ਹਫ਼ਤੇ ਦੌਰਾਨ ਪੀ. ਏ. ਯੂ. ਫਰੂਟ ਫਲਾਈ ਟਰੈਪ (ਸਬਜ਼ੀਆਂ) 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਓ। ਤੋਰੀ ਦੀ ਫਸਲ ਵਿੱਚ 16 ਟਰੈਪ ਪ੍ਰਤੀ ਏਕੜ ਬਰਸਾਤੀ ਫਸਲ ਵਿੱਚ ਜੂਨ ਦੇ ਅਖੀਰੀ ਹਫ਼ਤੇ ਲਗਾਓ। ਲੋੜ ਪੈਣ ਤੇ 25-30 ਦਿਨਾਂ ਬਾਅਦ ਦੁਬਾਰਾ ਟਰੈਪ ਲਗਾਓ।
- ਹਮਲੇ ਵਾਲੇ ਫਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਭੂੰਘਾ ਦੱਬ ਦਿਓ।
- ਮੈਲਾਈਆਨ + ਗੁੜ ਜਾਂ ਖੰਡ ਦਾ ਘੋਲ (20 ਮਿਲੀਲਿਟਰ ਮੈਲਾਈਆਨ 50 ਈ ਸੀ ਤੇ 200 ਗ੍ਰਾਮ ਗੁੜ ਜਾਂ ਖੰਡ 20 ਲਿਟਰ ਪਾਣੀ ਵਿੱਚ) ਦਾ ਛਿੜਕਾਅ ਮੱਕੀ ਦੇ ਬੂਟਿਆਂ ਉੱਪਰ, ਜੋ ਇਸ ਖੇਤ ਵਿੱਚ 8 ਤੋਂ 10 ਮੀਟਰ ਦੀ ਵਿੱਥ ਤੇ ਲਾਈਨਾਂ ਵਿੱਚ ਬੀਜੇ ਹੋਣ, ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾਂ ਮੱਖੀਆਂ ਨੂੰ ਅਜਿਹੇ ਉੱਚੇ ਪੌਦਿਆਂ ਤੇ ਆਰਾਮ ਕਰਨ ਦੀ ਆਦਤ ਹੁੰਦੀ ਹੈ।
- ਰਵਿੰਦਰ ਸਿੰਘ ਚੰਦੀ: 81460-39400

## ਮਾਲਟੇ ਦੀਆਂ ਨਵੀਆਂ ਅਗੇਤੀਆਂ ਕਿਸਮਾਂ

### ਅਨਿਲ ਕੁਮਾਰ ਕਾਮਰਾ, ਕ੍ਰਿਸ਼ਨ ਕੁਮਾਰ ਅਤੇ ਮਨਵੀਨ ਕੌਰ ਖੇਤਰੀ ਖੋਜ ਕੇਂਦਰ, ਅਬੋਹਰ

ਪੀ.ਏ.ਯੂ. ਵੱਲੋਂ ਮਾਲਟੇ ਦੀਆਂ ਦੋ ਅਗੇਤੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਕਿਸਮਾਂ ਦਾ ਸੰਖੇਪ ਵਿੱਚ ਵੇਰਵਾ ਹੇਠਾਂ ਕੀਤਾ ਗਿਆ ਹੈ-

**1) ਵੈਨੀਲੀਆ ਸੈਂਗੁਇਨੀਓ:-** ਇਸ ਕਿਸਮ ਦੇ ਬੂਟੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਫਲ ਅਕਾਰ ਵਿੱਚ ਦਰਮਿਆਨੇ ਤੇ ਦੇਖਣ ਵਿੱਚ ਉਪ-ਗੋਲਾਕਾਰ ਤੋਂ ਗੋਲਾਕਾਰ ਸ਼ਕਲ ਦੇ ਦਿਖਾਈ ਦਿੰਦੇ ਹਨ। ਛਿੱਲ ਮੁਲਾਇਮਣ ਤੋਂ ਥੋੜੀ ਖੁਰਦਰੀ ਹੁੰਦੀ ਹੈ ਤੇ ਪੱਕਣ ਸਮੇਂ ਫਲਾਂ ਦਾ ਰੰਗ ਹਰੇ ਤੋਂ ਪੀਲਾ-ਸੰਤਰੀ ਹੋ ਜਾਂਦਾ ਹੈ। ਇਸਦਾ ਗੁੜਾ ਹਲਕਾ ਗੁਲਾਬੀ ਰੰਗ ਦਾ ਹੁੰਦਾ ਹੈ ਤੇ ਜੂਸ ਸੁਆਦ ਵਿੱਚ ਮਿਠਾ ਤੇ ਖਟਾਸ ਰਹਿਤ ਹੁੰਦਾ ਹੈ ਹੁੰਦਾ ਹੈ। ਫਲਾਂ ਵਿੱਚ ਬੀਜਾਂ ਦੀ ਗਿਣਤੀ ਘੱਟ (4-8) ਹੁੰਦੀ ਹਨ ਅਤੇ ਜੂਸ ਦੀ ਮਾਤਰਾ ਵਧੇਰੇ (48.1%) ਹੁੰਦੀ ਹੈ। ਇਹ ਕਿਸਮ ਅਕਤੂਬਰ ਦੇ ਦੂਜੇ ਪੰਦਰਵਾਤੇ ਦੌਰਾਨ ਪੱਕ ਜਾਂਦੀ ਹੈ ਅਤੇ ਔਸਤਨ ਝਾੜ 47.1 ਕਿਲੋ ਪ੍ਰਤੀ ਬੂਟਾ ਦਿੰਦੀ ਹੈ। ਇਹ ਕਿਸਮ ਪੰਜਾਬ ਦੇ ਖੁਸ਼ਕ-ਸੇਂਜੂ ਇਲਾਕੇ ਲਈ ਢੁੱਕਵੇਂ ਹੈ।



**2) ਅਰਲੀ ਗੋਲਡ:-** ਇਸ ਕਿਸਮ ਦੇ ਬੂਟੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਪੱਕਣ ਸਮੇਂ ਫਲਾਂ ਦਾ ਰੰਗ ਹਰ-ਪੀਲੇ ਤੋਂ ਸੰਤਰੀ ਹੋ ਜਾਂਦਾ ਹੈ। ਇਸ ਵਿੱਚ ਸੁਨਹਿਰੀ ਪੀਲੇ ਰੰਗ ਦੇ ਜੂਸ ਦੀ ਮਾਤਰਾ 47.23 ਪ੍ਰਤੀਸ਼ਤ ਹੁੰਦੀ ਹੈ ਅਤੇ ਜੂਸ ਵਿੱਚ ਖਟਾਸ ਅਤੇ ਮਿਠਾ ਚੰਗੀ ਤਰ੍ਹਾਂ ਮਿਲੀ ਹੁੰਦੀ ਹੈ। ਫਲਾਂ ਵਿੱਚ ਸਿਰਫ 2-6 ਬੀਜ ਹੀ ਹੁੰਦੇ ਹਨ। ਇਹ ਕਿਸਮ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 45 ਕਿਲੋ ਪ੍ਰਤੀ ਬੂਟਾ ਹੈ। ਇਹ ਕਿਸਮ ਪੰਜਾਬ ਦੇ ਸੇਂਜੂ ਇਲਾਕੇ ਵਿੱਚ ਸਿਫਾਰਿਸ਼ ਕੀਤੀ ਜਾਂਦੀ ਹੈ।



ਇਹਨਾਂ ਮਾਲਟੇ ਦੀਆਂ ਕਿਸਮਾਂ ਦੇ ਬੂਟੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਅਬੋਹਰ ਅਤੇ ਫਲ ਖੋਜ ਸਬ-ਕੇਂਦਰ, ਜ਼ਲੋਵਾਲ-ਲੇਸਰੀਵਾਲ (ਜਲੰਧਰ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਅਨਿਲ ਕੁਮਾਰ ਕਾਮਰਾ: 9872311677

# ਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੇ ਕੀੜੇ-ਮਕੌੜਿਆਂ ਦਾ ਸੰਯੁਕਤ ਕੀਟ ਪ੍ਰਬੰਧਨ

ਜਗਦੀਪ ਕੌਰ, ਰਾਕੇਸ਼ ਕੁਮਾਰ ਸ਼ਰਮਾ ਅਤੇ ਰਵਿੰਦਰ ਸਿੰਘ

ਕ੍ਰਿਸੀ ਵਿਗਿਆਨ ਕੇਂਦਰ, ਸਮਰਾਲਾ

ਦਾਲਾਂ ਦੀਆਂ ਫਸਲਾਂ ਦੀ ਘੱਟ ਪੈਦਾਵਾਰ ਦਾ ਮੁੱਖ ਕਾਰਨ ਇਹਨਾਂ ਤੇ ਕੀੜੇ-ਮਕੌੜਿਆਂ ਦਾ ਹਮਲਾ ਹੈ। ਇਹਨਾਂ ਕੀੜੇ ਮਕੌੜਿਆਂ ਦਾ ਸੰਯੁਕਤ ਤਰੀਕਿਆਂ ਨਾਲ ਪ੍ਰਬੰਧਨ ਫਸਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਉਸ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ।

## 1. ਰਸ ਚੁਸਣ ਵਾਲੇ ਕੀੜੇ:

**ਚਿੱਟੀ ਮੱਖੀ, ਹਰਾ ਤੇਲਾ ਅਤੇ ਚੇਪਾ:** ਚਿੱਟੀ ਮੱਖੀ, ਚੇਪੇ ਅਤੇ ਤੇਲੇ ਦੀਆਂ ਦੋਨੋਂ ਅਵਸਥਾਵਾਂ, ਬੱਚੇ ਅਤੇ ਬਾਲਗ ਪੱਤਿਆਂ ਦਾ ਰਸ ਚੁਸਦੇ ਹਨ। ਰਸ ਚੁਸਣ ਨਾਲ ਪੱਤੇ ਪੀਲੇ ਪੈਜਾਂ ਦੇ ਹਨ ਅਤੇ ਸੁੱਕ ਜਾਂਦੇ ਹਨ। ਇਹ ਕੀੜੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ ਜੋ ਚਿਪਚਿਪਾ ਜਿਹਾ ਹੁੰਦਾ ਹੈ ਜਿਸ ਕਰਕੇ ਪੱਤਿਆਂ ਉੱਪਰ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ। ਜਿਆਦਾ ਹਮਲੇ ਨਾਲ ਸਾਰੀ ਫਸਲ ਕਾਲੀ ਹੋ ਜਾਂਦੀ ਹੈ, ਪੱਤੇ ਝੜ ਜਾਂਦੇ ਹਨ ਅਤੇ ਪੂਰੀ ਫਸਲ ਤਬਾਹ ਹੋ ਜਾਂਦੀ ਹੈ। ਚਿੱਟੀ ਮੱਖੀ ਫਸਲ ਵਿੱਚ ਮੂੰਗੀ ਦਾ ਚਿੱਤਕਬਰਾ ਰੋਗ ਵੀ ਫੈਲਾਉਂਦੀ ਹੈ।

**ਰੋਕਥਾਮ:** ਚਿੱਟੀ ਮੱਖੀ ਦੀ ਰੋਕਥਾਮ ਲਈ ਘਰ ਵਿੱਚ ਬਣਾਏ ਹੋਏ ਨਿੰਮ ਦੇ 1.0 ਲਿਟਰ ਘੋਲ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਪੈਣ ਤੇ ਛਿੜਕਾਅ 7 ਦਿਨ ਦੇ ਫਰਕ ਨਾਲ ਦੁਬਾਰਾ ਕਰੋ।

## 2. ਪੱਤਿਆਂ ਦਾ ਨੁਕਸਾਨ ਕਰਨ ਵਾਲੇ ਕੀੜੇ:

**ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ):** ਇਸ ਸੁੰਡੀ ਦਾ ਸਰੀਰ ਵਾਲਾਂ ਨਾਲ ਛੱਕਿਆ ਹੁੰਦਾ ਹੈ। ਇਹ ਸੁੰਡੀ ਪੱਤਿਆਂ ਦਾ ਹਰਾ ਮਾਦਾ ਖਾਂਦੀ ਹੈ ਅਤੇ ਸਿਰਫ ਪੱਤੇ ਦੀ ਵਿਚਕਾਰਲੀ ਨਾਝੀ ਹੀ ਛੱਡਦੀ ਹੈ। ਬਹੁਤੇ ਹਮਲੇ ਦੀ ਸੁਰਤ ਵਿੱਚ ਸਾਰੀ ਫਸਲ ਹੀ ਨਸ਼ਟ ਹੋ ਸਕਦੀ ਹੈ। ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਖੇਤ ਦੇ ਕਿਸੇ-ਕਿਸੇ ਹਿੱਸੇ ਵਿੱਚ ਹਮਲਾ ਕਰਦੀਆਂ ਹਨ।

**ਰੋਕਥਾਮ:** ਇਸ ਕੀੜੇ ਦੀ ਰੋਕਥਾਮ, ਹਮਲੇ ਵਾਲੇ ਪੋਦਿਆਂ ਨੂੰ ਸੁੰਡੀਆਂ ਸਮੇਤ ਘੁੱਟ ਕੇ ਜ਼ਮੀਨ ਵਿੱਚ ਦਬਾਉਣ ਨਾਲ ਨਸ਼ਟ ਕਰਕੇ ਕੀਤੀ ਜਾ ਸਕਦੀ ਹੈ। ਵੱਡੀਆਂ ਸੁੰਡੀਆਂ ਨੂੰ ਪੈਰਾਂ ਹੇਠ ਦਬਾ ਕੇ ਜਾਂ ਸਿੱਟੀ ਦੇ ਤੇਲ ਵਾਲੇ ਪਾਣੀ ਵਿੱਚ ਪਾ ਕੇ ਮਾਰਿਆ ਜਾ ਸਕਦਾ ਹੈ। ਜੇਕਰ ਸੁੰਡੀਆਂ ਦੀ ਗਿਣਤੀ ਬਹੁਤ ਹੋਵੇ ਤਾਂ 500 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਰੋਕਥਾਮ ਕੀਤੀ ਜਾ ਸਕਦੀ ਹੈ।

## 3. ਪੱਤਿਆਂ, ਫੁੱਲਾਂ ਅਤੇ ਫਲੀਆਂ ਨੂੰ ਨੁਕਸਾਨ ਕਰਨ ਵਾਲੇ ਕੀੜੇ:

**ਤੰਬਾਕੂ ਸੁੰਡੀ :** ਇਹ ਇਕ ਬਹੁਭੇਖਸ਼ੀ ਕੀੜਾ ਹੈ। ਇਸ ਦੀਆਂ ਛੋਟੀਆਂ ਸੁੰਡੀਆਂ

ਕਾਲੇ ਰੰਗ ਦੀਆਂ ਹੁੰਦੀਆਂ ਹਨ ਜਦੋਂ ਕਿ ਵੱਡੀਆਂ ਸੁੰਡੀਆਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ ਜਿਨ੍ਹਾਂ ਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਇਸ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਅੰਡੇ ਦਿੰਦੇ ਹਨ ਜਿਹੜੇ ਕਿ ਭੂਰੇ ਵਾਲਾਂ ਨਾਲ ਚਕੇ ਹੁੰਦੇ ਹਨ। ਅੰਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਬਾਅਦ ਵਿੱਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਦੇ ਨਾਲ ਨਾਲ ਇਹ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਤੰਬਾਕੂ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਕਿ ਪੱਤਿਆਂ ਨੂੰ ਝੁੰਡਾਂ ਵਿੱਚ ਖਾਂਦੀਆਂ ਹਨ ਨੂੰ ਪੱਤਿਆਂ ਸਮੇਤ ਨਸ਼ਟ ਕਰ ਦਿਓ।

**ਫਲੀ ਦੀ ਬੱਗ:** ਇਸ ਦੇ ਬੱਚੇ ਅਤੇ ਬਾਲਗ ਦੋਨੋਂ ਹੀ ਫਲੀ ਵਿੱਚ ਬਣ ਰਹੇ ਦਾਣਿਆਂ ਦਾ ਰਸ ਚੁਸਦੇ ਹਨ। ਇਸ ਦੇ ਬਾਲਗ ਭੂਰੇ-ਸਲੇਟੀ ਰੰਗ ਦੇ ਹੁੰਦੇ ਹਨ। ਇਸ ਦੇ ਹਮਲੇ ਦਾ ਪਤਾ ਫਸਲ ਦੀਆਂ ਫਲੀਆਂ ਅਤੇ ਪੱਤਿਆਂ ਉੱਪਰ ਪਏ ਚਿੱਟੇ ਧੱਬਿਆਂ ਤੋਂ ਲੱਗਦਾ ਹੈ। ਲਗਾਤਾਰ ਰਸ ਚੁਸਣ ਕਾਰਨ ਫਲੀਆਂ ਪੱਕਣ ਤੋਂ ਪਹਿਲਾਂ ਹੀ ਸੁੱਕ ਜਾਂਦੀਆਂ ਹਨ। ਹਮਲੇ ਵਾਲੀਆਂ ਫਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਜੇਕਰ ਦਾਣੇ ਬਣਦੇ ਹਨ ਤਾਂ ਉਹ ਪਿਚਕੇ ਅਤੇ ਟੇਵੇ-ਮੇਵੇ ਹੁੰਦੇ ਹਨ। ਅਜਿਹੇ ਦਾਣਿਆਂ ਨੂੰ ਛੇਤੀ ਹੀ ਉੱਲੀ ਲੱਗ ਜਾਂਦੀ ਹੈ ਅਤੇ ਇਹ ਖਾਣ ਯੋਗ ਨਹੀਂ ਰਹਿੰਦੇ ਅਤੇ ਨਾ ਹੀ ਉੱਗ ਸਕਦੇ ਹਨ। ਇਸ ਦੀ ਰੋਕਥਾਮ ਲਈ ਫਲੀ ਬਣਨ ਵੇਲੇ, ਫਲੀ ਦੀ ਬੱਗ ਦਾ ਹਮਲਾ ਹੋਣ ਤੇ 1250 ਮਿਲੀਲਿਟਰ ਘਰ ਵਿੱਚ ਬਣਾਏ ਹੋਏ ਨਿੰਮ ਦੇ ਘੋਲ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਲੋੜ ਹੋਵੇ ਤਾਂ ਛਿੜਕਾਅ 7 ਦਿਨ ਦੇ ਫਰਕ ਨਾਲ ਦੁਬਾਰਾ ਕਰੋ।

**ਫਲੀ ਛੇਕ ਸੁੰਡੀ:** ਇਸ ਦਾ ਰੰਗ ਹਰਾ, ਪੀਲਾ, ਭੂਰਾ ਜਾਂ ਕਾਲਾ ਵੀ ਹੋ ਸਕਦਾ ਹੈ। ਇਸ ਦੀ ਸੁੰਡੀ ਮੂੰਗੀ ਦੇ ਪੱਤੇ, ਡੋਡੀਆਂ ਅਤੇ ਫੁੱਲਾਂ ਨੂੰ ਖਾਂਦੀ ਹੈ ਅਤੇ ਫਸਲ ਦਾ ਭਾਰੀ ਨੁਕਸਾਨ ਕਰਦੀ ਹੈ। ਪੂਰੀ ਪਲੀ ਸੁੰਡੀ 3-5 ਸੈਂਟੀਮੀਟਰ ਲੰਮੀ ਹੁੰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ, ਫਲੀਆਂ ਵਿੱਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ ਉੱਤੇ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ਤੇ ਢਿੱਗ ਪੈਂਦੀਆਂ ਹਨ।

**ਬਲਿਸਟਰ ਬੀਟਲ:** ਇਹ ਕੀੜਾ ਦਿਨ ਦੇ ਸਮੇਂ ਮੂੰਗੀ, ਮਾਂਹ, ਅਰਹਰ ਅਤੇ ਹੋਰ ਦਾਲਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕਰਦਾ ਹੈ। ਵੱਡੀਆਂ ਝੁੰਡੀਆਂ ਦਾ ਸਰੀਰ ਕਾਫੀ ਨਰੋਆ ਹੁੰਦਾ ਹੈ ਅਤੇ ਇਹਨਾਂ ਦੇ ਖੰਭਾਂ ਉੱਤੇ ਚਮਕੀਲੇ ਕਾਲੇ ਅਤੇ ਲਾਲ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਛੇਝਣ ਤੇ ਇਹ ਝੁੰਡੀ ਇੱਕ ਤਰਲ ਪਦਾਰਥ ਕੱਢਦੀ ਹੈ, ਜਿਸ ਕਾਰਨ ਸਰੀਰ ਤੇ ਛਾਲੇ (ਬਲਿਸਟਰਜ਼) ਪੈ ਜਾਂਦੇ ਹਨ। ਇਸ ਕੀੜੇ ਦਾ ਹਮਲਾ ਮੁੱਖ ਤੌਰ ਤੇ ਫਸਲ ਦੇ ਫੁੱਲ ਪੈਣ ਸਮੇਂ ਹੁੰਦਾ ਹੈ। ਇਹ ਕੀੜਾ ਫਸਲ ਦੀਆਂ ਨਰਮ ਡੋਡੀਆਂ ਅਤੇ ਫੁੱਲਾਂ ਨੂੰ ਖਾਂਦਾ ਹੈ, ਜਿਸ ਕਾਰਨ ਫਲੀਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਫਸਲ ਦਾ ਝਾੜ ਕਾਫੀ ਘਟ ਜਾਂਦਾ ਹੈ।



ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ)



ਬਲਿਸਟਰ ਬੀਟਲ

ਜਗਦੀਪ ਕੌਰ: 95926-97407

# ਨਿੰਬੂ-ਜਾਤੀ ਦੇ ਬੂਟਿਆਂ ਦੇ ਗੁੰਦੀਆ ਅਤੇ ਜੜ੍ਹਾਂ ਦਾ ਗਾਲਾ ਰੋਗ ਦੀ ਸੁਚੱਜੀ ਰੋਕਥਾਮ

ਅਮਰਿੰਦਰ ਕੌਰ, ਅਨੀਤਾ ਅਰੋੜਾ ਅਤੇ ਗੁਰਬੀਰ ਕੌਰ

ਪੈਂਦਾ ਰੋਗ ਵਿਭਾਗ



ਗੁੰਦੀਆ ਰੋਗ ਦੇ ਲੱਛਣ

ਨਿੰਬੂ-ਜਾਤੀ ਦੇ ਬੂਟਿਆਂ ਵਿੱਚ ਗੁੰਦੀਆ ਰੋਗ ਅਤੇ ਜੜ੍ਹਾਂ ਦਾ ਗਾਲਾ ਇਕ ਗੰਭੀਰ ਸਮੱਸਿਆ ਹੈ। ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਸਹੀ ਪਛਾਣ ਅਤੇ ਰੋਕਥਾਮ ਸਹੀ ਸਮੇਂ ਤੋਂ ਕੀਤੀ ਜਾਵੇ ਤਾਂ ਜੋ ਇਸ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਨਿੰਬੂ-ਜਾਤੀ ਦੇ ਬੂਟਿਆਂ ਤੋਂ ਵੱਧ ਤੋਂ ਵੱਧ ਮਿਆਰੀ ਝਾੜ ਲਿਆ ਜਾ ਸਕੇ। ਸੋ ਗੁੰਦੀਆਂ ਅਤੇ ਜੜ੍ਹਾਂ ਦਾ ਗਾਲਾ ਰੋਗ ਦੀਆਂ ਨਿਸ਼ਾਨੀਆਂ, ਕਾਰਨ ਅਤੇ ਰੋਕਥਾਮ ਦੇ ਨੁਕਤੇ ਵਿਸਥਾਰ ਸਹਿਤ ਇਸ ਪ੍ਰਕਾਰ ਹਨ:

## ਕਿੱਥੇ ਅਤੇ ਕਿਹੜੀਆਂ ਹਾਲਤਾਂ ਦੌਰਾਨ ਇਹ ਬਿਮਾਰੀ ਵਧੇਰੇ ਆਉਂਦੀ ਹੈ:

ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ (ਜਿਥੇ ਪਾਣੀ ਦੀ ਸਤਹਿ ਨੇੜੇ ਹੋਵੇ) ਵਿੱਚ ਇਹ ਬਿਮਾਰੀ ਜ਼ਿਆਦਾ ਨੁਕਸਾਨ ਕਰਦੀ ਹੈ। ਪਿਉਂਦੀ ਅੱਖ ਜ਼ਮੀਨ ਵਿੱਚ ਢੂੰਘੀ ਦੱਬੀ ਹੋਵੇ ਜਾਂ ਬਿਮਾਰੀ ਵਾਲੇ ਬੂਟੇ ਬਾਗ ਵਿੱਚ ਲਗਾਏ ਹੋਣ ਜਾਂ ਪਾਣੀ ਦਾ ਖੁੱਲ੍ਹਾ ਲਗਾਉਣਾ ਜਾਂ ਗੋਡੀ ਕਰਦੇ ਸਮੇਂ ਮੁੱਚ ਅਤੇ ਜੜ੍ਹਾਂ ਤੇ ਜਖਮਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੇ ਨੇੜੇ ਰੂੜੀ ਦੇ ਢੇਰ ਲਗਾਉਣਾ ਜਾਂ ਬੂਟੇ ਦੇ ਹੇਠ ਨਦੀਨਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੁਆਲੇ ਜ਼ਿਆਦਾ ਮਿੱਟੀ ਚੜ੍ਹਾਈ ਹੋਵੇ ਆਦਿ, ਅਜਿਹੀਆਂ ਹਾਲਤਾਂ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੀਆਂ ਹਨ। 25-28 ਡਿਗਰੀ ਸੈਂਟੀਗਰੇਡ ਤਾਪਮਾਨ ਤੇ ਬਿਮਾਰੀ ਵਧੇਰੇ ਫੈਲਦੀ ਹੈ। ਜੁਲਾਈ-ਅਕਤੂਬਰ ਦੇ ਮਹੀਨਿਆਂ ਦੌਰਾਨ ਬਰਸਾਤਾਂ ਹੋਣ ਕਾਰਨ ਵਾਤਾਵਰਨ ਵਿਚਲੀ ਸਿੱਲ੍ਹੀ ਵੱਧ ਜਾਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਬੂਟਿਆਂ ਤੇ ਇਸ ਬਿਮਾਰੀ ਦਾ ਹਮਲਾ ਬੜੀ ਤੌਜ਼ ਰਫ਼ਤਾਰ ਨਾਲ ਵੱਧਦਾ ਹੈ।

## ਨਿਸ਼ਾਨੀਆਂ:

**ਗੁੰਦੀਆ ਰੋਗ:** ਇਹ ਬਿਮਾਰੀ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਓਂ ਗੁੰਦ ਨਿਕਲਣਾ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਇਸੇ ਕਰਕੇ ਇਸ ਨੂੰ ਗੁੰਦੀਆਂ ਰੋਗ ਆਖਦੇ ਹਨ। ਬਿਮਾਰੀ ਵਾਲੇ ਹਿੱਸੇ ਅਤੇ ਨਾਲ ਲੱਗਦੇ ਤਣੇ ਦੇ ਹਿੱਸੇ ਦੀ ਛਿੱਲ ਭੂਰੀ ਤੋਂ ਕਾਲੀ ਹੋ ਜਾਂਦੀ ਹੈ। ਜਿਵੇਂ-ਜਿਵੇਂ ਜਖਮ ਵੱਡੇ ਹੁੰਦੇ ਹਨ, ਛਿੱਲ ਵਿੱਚ ਲੰਬੇ ਰੁਖ ਤਰੇਂ ਪੈ ਜਾਂਦੀਆਂ ਹਨ। ਪੱਤੇ ਪੀਲੇ ਪੈ ਜਾਂਦੇ ਹਨ ਅਤੇ ਉੱਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ, ਜਿਸ ਕਾਰਨ ਬੂਟੇ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਪ੍ਰਭਾਵਿਤ ਹਿੱਸੇ ਵਿਚੋਂ ਕਲੇ ਰੰਗ ਦਾ ਤਰਲ ਪਦਾਰਥ ਵੀ ਨਿਕਲਦਾ ਹੈ। ਇਹ ਵੀ ਇਸੇ ਬਿਮਾਰੀ ਦੀ ਇੱਕ ਮੁੱਖ ਨਿਸ਼ਾਨੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਨੂੰ ਬਹੁਤ ਛੁੱਲ ਆਉਂਦੇ ਹਨ, ਜੋ ਫਲ ਦੇ ਬਨਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਤੇ ਬੂਟੇ ਫਲ ਦੇ ਪੱਕਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ।

**ਜੜ੍ਹਾਂ ਦਾ ਗਾਲਾ:** ਇਹ ਉੱਲੀ ਖਰਾਕੀ ਜੜ੍ਹਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਬੂਟਿਆਂ ਨੂੰ ਹੌਲੀ-ਹੌਲੀ ਮਾਰਦੀ ਹੈ। ਇਸਦੇ ਹਮਲੇ ਨਾਲ ਜੜ੍ਹਾਂ ਦੀ ਬਾਹਰਲੀ ਛਿੱਲ ਨਰਮ ਅਤੇ ਪਾਣੀ ਭਿੱਜੀ ਹੋ ਜਾਂਦੀ ਹੈ। ਜੜ੍ਹਾਂ ਦੀ ਛਿੱਲ ਤੇ ਲੱਕੜ ਵਿਚਕਾਰਲੀ ਥਾਂ ਦਾ ਰੰਗ ਬਦਲ ਜਾਂਦਾ ਹੈ। ਇਸ ਤੋਂ ਬਾਅਦ ਛਿੱਲ ਗਲ ਕੇ ਉੱਤਰ ਜਾਂਦੀ ਹੈ ਅਤੇ ਜੜ੍ਹਾਂ ਮਰ ਜਾਂਦੀਆਂ ਹਨ। ਇਹ ਨਿਸ਼ਾਨੀਆਂ ਸੌਕੇ ਦੌਰਾਨ ਬੂਟਿਆਂ ਤੇ ਸਪਸ਼ਟ ਨਜ਼ਰ ਆਉਂਦੀਆਂ ਹਨ। ਅਜਿਹੇ ਰੋਗੀ ਬੂਟਿਆਂ ਦੇ ਪੱਤਿਆਂ ਦਾ ਪੀਲਾ ਹੋਣਾ ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਹੈ। ਗੰਭੀਰ ਹਾਲਤਾਂ ਦੌਰਾਨ ਮਰ ਰਹੀਆਂ ਜੜ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਨਵੀਆਂ ਪੈਂਦਾ ਹੋ ਰਹੀਆਂ ਜੜ੍ਹਾਂ ਪੂਰਤੀ ਨਹੀਂ ਕਰ ਸਕਦੀਆਂ ਜਿਸ ਕਾਰਨ ਪੱਤਿਆਂ ਦੀ ਗਿਣਤੀ ਘਟ ਜਾਂਦੀ ਹੈ ਅਤੇ ਟਾਹਣੀਆਂ ਰੋਡੀਆਂ ਹੋ ਜਾਂਦੀਆਂ ਹਨ। ਅਜਿਹੇ ਬੂਟਿਆਂ ਨੂੰ ਭਰਪੂਰ ਛੁੱਲ ਆਉਂਦੇ ਹਨ ਅਤੇ ਫਲਾਂ ਦੇ ਪੱਕਣ ਤੋਂ ਪਹਿਲਾਂ ਹੀ ਬੂਟੇ ਮਰ ਜਾਂਦੇ ਹਨ।

## ਸਾਵਧਾਨੀਆਂ:

- ਬਾਗ ਲਗਾਉਣ ਲਈ ਬੂਟੇ ਰੋਗ ਰਹਿਤ ਨਰਸਰੀ ਤੋਂ ਹੀ ਖਰੀਦੋ।
- ਜੇਕਰ ਬਾਗ ਵਿੱਚ ਜ਼ਮੀਨ ਦੀ ਪੀ ਐਂਚ 8.0 ਤੋਂ ਘੱਟ ਹੋਵੇ ਤਾਂ ਕਿੰਨੂ ਲਈ ਕੈਰੀਜ਼ੋ ਜੜ੍ਹ-ਮੁੱਚ ਵੀ ਵਰਤਿਆ ਜਾ ਸਕਦਾ ਹੈ। ਇਹ ਜੜ੍ਹ-ਮੁੱਢ ਗੁੰਦੀਆਂ ਰੋਗ ਅਤੇ ਜੜ੍ਹਾਂ ਦੇ ਗਲੇ ਨੂੰ ਰੋਕਣ ਵਿੱਚ ਸਮਰੱਥ ਹੁੰਦਾ ਹੈ।
- ਬੂਟੇ ਲਗਾਉਣ ਸਮੇਂ ਉਸਦੀ ਪਿਉਂਦੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚਾ ਰੱਖੋ।
- ਬੂਟੇ ਉਸ ਜ਼ਮੀਨ ਤੇ ਹੀ ਲਗਾਉ ਜਿਥੇ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਹੋਵੇ। ਜ਼ਮੀਨ ਬਹੁਤੀ ਭਾਰੀ ਨਾ ਹੋਵੇ ਤਾਂ ਚੰਗਾ ਹੈ।
- ਬੂਟੇ ਦੀ ਸਿਹਤ ਬਰਕਰਾਰ ਰੱਖੋ। ਖੁੱਲ੍ਹਾ ਪਾਣੀ ਲਗਾਉਣ ਤੋਂ ਗੁਰੇਜ਼ ਕਰੋ। ਪਾਣੀ ਲੋੜ ਮੁਤਾਬਕ ਹੀ ਲਗਾਓ ਕਿਉਂਕਿ ਇਹ ਬਿਮਾਰੀ ਪਾਣੀ ਰਾਹੀਂ ਬੜੀ ਤੌਜ਼ ਫੈਲਦੀ ਹੈ।
- ਸਿੰਚਾਈ ਵਾਲਾ ਪਾਣੀ ਸਿੱਧਾ ਪੈਂਦੇ ਦੇ ਤਣੇ ਨਾਲ ਨਾ ਲੱਗਣ ਦਿਉ।
- ਸਿੰਚਾਈ ਸਮੇਂ ਰੋਗੀ ਬੂਟੇ ਨੂੰ ਵੱਟਾਂ ਬਣਾ ਕੇ ਪਾਣੀ ਦੇਣਾ ਜ਼ਿਆਦਾ ਲਾਹੌਰੰਦ ਹੁੰਦਾ ਹੈ ਕਿਉਂਕਿ ਪਾਣੀ ਰਾਹੀਂ ਬਿਮਾਰੀ ਇਸ ਤੋਂ ਅੱਗੇ ਨਾ ਫੈਲ ਸਕੇ।

- ਡਰਿੱਪ ਸਿੰਚਾਈ ਤਰੀਕੇ ਨਾਲ ਪਾਣੀ ਦਾ ਸਹੀ ਵਰਤੋਂ ਕਰਕੇ ਵੀ ਇਸ ਬਿਮਾਰੀ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।
- ਛੂੰਘੀ ਵਹਾਈ ਨਾ ਕਰੋ। ਬਾਗ ਵਿੱਚ ਕੰਮ-ਕਾਰ ਕਰਦੇ ਸਮੇਂ ਤਣੇ ਤੇ ਜੜ੍ਹਾਂ ਨੂੰ ਜਖਮੀ ਹੋਣ ਤੋਂ ਬਚਾਓ।
- ਤਣੇ ਦੇ ਆਲੇ-ਦੁਆਲੇ ਮਿੱਟੀ ਨਾ ਚੜ੍ਹਾਓ।
- ਸਾਰੇ ਰੋਗੀ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦਿਉ ਤਾਂ ਕਿ ਬਿਮਾਰੀ ਦੇ ਫੈਲਾਅ ਨੂੰ ਘਟਾਇਆ ਜਾ ਸਕੇ।
- ਜਿਸ ਵੇਲੇ ਬੂਟਿਆਂ ਨੂੰ ਫਲ ਲੱਗਦਾ ਹੋਵੇ ਉਸ ਸਮੇਂ ਬਾਗ ਵਿੱਚ ਹੋਰ ਫਸਲਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਜੇਕਰ ਬੂਟੇ ਛੋਟੇ ਹੋਣ ਅਤੇ ਫਲ ਲੱਗਣਾ ਸ਼ੁਰੂ ਨਾ ਹੋਇਆ ਹੋਵੇ ਤਾਂ ਫਲੀਦਾਰ ਫਸਲਾਂ ਜਿਵੇਂ ਕਿ ਮਟਰ, ਛੋਲੇ, ਮਾਂਹ, ਗੁਆਰਾ ਅਤੇ ਮੂੰਗੀ ਆਦਿ ਬੀਜੀਆਂ ਜਾ ਸਕਦੀਆਂ ਹਨ।

## 2. ਇਲਾਜ:

- ਬਿਮਾਰੀ ਵਾਲੇ ਹਿੱਸੇ ਨਾਲ ਬੋੜਾ ਜਿਹਾ ਤੰਦਰੁਸਤ ਹਿੱਸਾ ਵੀ ਖੁਰਚ ਦਿਉ।

ਜਖਮ ਨੂੰ ਕਿਰਮ ਰਹਿਤ ਘੋਲ ਨਾਲ ਸਾਫ਼ ਕਰੋ। ਉਤਾਰੀ ਹੋਈ ਰੋਗੀ ਛਿੱਲ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਉ ਤਾਂ ਜੋ ਉੱਲੀ ਜ਼ਮੀਨ ਵਿੱਚ ਫੈਲ ਨਾ ਸਕੇ। ਜਖਮ ਤੇ ਬੋਰਡੋ ਪੇਸਟ (ਮੱਲੂਮ) ਲਗਾ ਦਿਉ। ਜਦੋਂ ਇਹ ਸੁੱਕ ਜਾਵੇ ਤਾਂ ਬੋਰਡੋ ਪੇਂਟ ਲਾ ਦਿਉ। ਇਸ ਤੋਂ ਬਾਅਦ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ ਕਰੋ।

ਜਾਂ

- ਸਾਫ਼ ਕੀਤੇ ਜਖਮਾਂ ਤੇ 2 ਗ੍ਰਾਮ ਕਰਜ਼ੈਟ ਐਮ 8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ ਵਿੱਚ ਘੋਲ ਕੇ ਸਾਲ ਵਿੱਚ ਦੋ ਵਾਰ (ਫਰਵਰੀ-ਮਾਰਚ ਅਤੇ ਜੁਲਾਈ-ਅਗਸਤ) ਜਖਮਾਂ ਤੇ ਮਲ ਦਿਉ।
- ਬਾਅਦ ਵਿੱਚ ਇਸੇ ਦਵਾਈ ਦੇ 25 ਗ੍ਰਾਮ ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤਣੇ ਦੇ ਚਾਰ ਚੁਫੇਰੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੁੜੁੱਚ ਕਰ ਦਿਉ।
- ਅਮਰਿੰਦਰ ਕੌਰ: 95179-00030

## ਗਾਵਾਂ ਅਤੇ ਮੱਝਾਂ ਵਿੱਚ ਚਮੜੀ ਗੰਡ ਰੋਗ

ਮੁਨੀਸ ਕੁਮਾਰ ਅਤੇ ਰੋਹਿਤ ਕੁਮਾਰ

ਕ੍ਰਿਸੀ ਵਿਗਿਆਨ ਕੇਂਦਰ, ਫਿਰੋਜ਼ਪੁਰ



ਲੰਪੀ ਰੋਗ ਨਾਲ ਬੀਮਾਰ ਪਸੂ

ਵੱਢੀ ਦੀ ਚਮੜੀ ਤੇ ਜਖਮ

ਜ਼ਰੂਰੀ ਹੈ।

- ਸੰਤੁਲਿਤ ਪਸੂ ਖੁਰਾਕ ਪਸੂਆਂ ਦੀ ਰੋਗਾਂ ਨਾਲ ਲੜਣ ਦੀ ਸਕਤੀ ਨੂੰ ਵਧਾਉਂਦਾ ਹੈ।
- ਗਰਮੀ ਦੀ ਰੁੱਤ ਵਿੱਚ ਚਿੱਚੜਾਂ ਦੀ ਰੋਕਬਾਮ ਕਰੋ।
- ਜੇਕਰ ਕਿਸੇ ਪਸੂ ਵਿੱਚ ਲੱਛਣ ਦਿਖਣ ਤਾਂ ਤੁਰੰਤ ਹੀ ਉਸਨੂੰ ਤੰਦਰੁਸਤ ਜਾਨਵਰਾਂ ਤੋਂ ਅਲੱਗ ਕਰ ਦਿਓ।
- ਜਖਮਾਂ ਉੱਤੇ ਪੋਵੀਡੀਨ-ਆਇਡੀਨ ਆਦਿ ਦਵਾਈਆਂ ਲਗਾ ਕੇ ਰੱਖੋ।
- ਡੇਅਰੀ ਫਾਰਮ ਨੂੰ ਕਿਸੇ ਵੀ ਰੋਗਾਂ ਨਾਸ਼ਕ ਘੋਲ ਜਿਵੇਂ ਕਿ ਲਾਲ ਦਵਾਈ, ਫਰਨੈਲ ਆਦਿ ਨਾਲ ਧੋਵੋ।
- ਫਾਰਮ ਦੇ ਗੋਟ ਤੇ ਕਲੀ ਪਾ ਕੇ ਰੱਖੋ ਤਾਂਕਿ ਇੰਨਫੈਕਸ਼ਨ ਬਾਹਰੋਂ ਅੰਦਰ ਨਾ ਆਵੇ।
- ਬਿਨਾਂ ਲੋੜ ਤੋਂ ਬਿਮਾਰ ਪਸੂ ਤੋਂ ਤੰਦਰੁਸਤ ਪਸੂ ਵੱਲ ਮਨੁੱਖਾਂ ਦੀ ਆਵਾਜਾਈ ਨਾ ਹੋਵੇ।
- ਪਸੂਆਂ ਦੇ ਇਲਾਜ ਲਈ ਐਂਟੀਬਾਈਟਿਕਸ ਅਤੇ ਹੋਰ ਦਵਾਈਆਂ ਦੀ ਵਰਤੋਂ ਪਸੂਆਂ ਦੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਕਰੋ।

• ਮੁਨੀਸ ਕੁਮਾਰ: 94637-21182

### ਚਮੜੀ ਗੰਡ ਰੋਗ ਕੀ ਹੈ?

ਚਮੜੀ ਗੰਡ ਰੋਗ ਜਿਸ ਨੂੰ ਲੰਪੀ ਚਮੜੀ ਰੋਗ ਵੀ ਕਿਹਾ ਜਾਂਦਾ ਹੈ, ਜੋ ਕਿ ਗੋਅਟ ਪੈਕਸ ਕਿਸਮ ਦਾ ਵਿਸ਼ਾਹੂ ਹੈ। ਇਹ ਵਿਸ਼ਾਹੂ ਗਾਵਾਂ ਅਤੇ ਮੱਝਾਂ ਵਿੱਚ ਇੰਨਫੈਕਸ਼ਨ ਕਰਦਾ ਹੈ ਅਤੇ ਮਨੁੱਖਾਂ ਵਿੱਚ ਨਹੀਂ। ਹਾਲਾਂਕਿ ਗਾਵਾਂ ਨਾਲੋਂ ਮੱਝਾਂ ਵਿੱਚ ਇਹ ਬਿਮਾਰੀ ਘੱਟ ਹੁੰਦੀ ਹੈ। ਇਹ ਰੋਗ ਚਿੱਚੜਾਂ, ਮੱਖੀਆਂ ਅਤੇ ਮੱਛਰਾਂ ਦੁਆਰਾ ਫੈਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਬਿਮਾਰ ਪਸੂ ਨੂੰ ਇੱਕ ਫਾਰਮ ਤੋਂ ਦੂਰ ਦੂਸਰੇ ਫਾਰਮ ਤੇ ਭੇਜਿਆ ਜਾਂਦਾ ਹੈ ਤਾਂ ਵੀ ਇਹ ਰੋਗ ਫੈਲਦਾ ਹੈ। ਬਿਮਾਰ ਪਸੂ ਦੀ ਲਾਰ, ਅੱਖਾਂ ਦੇ ਪਾਣੀ, ਨੱਕ ਦੇ ਪਾਣੀ ਨਾਲ ਖੁਰਾਕ ਦੂਸ਼ਿਤ ਹੋ ਜਾਂਦੀ ਹੈ ਅਤੇ ਬਿਮਾਰੀ ਫੈਲਦੀ ਹੈ।

### ਬਿਮਾਰੀ ਦੇ ਲੱਛਣ ਕੀ ਹਨ?

ਬਿਮਾਰ ਪਸੂ ਦੇ ਹੇਠ ਲਿਖੇ ਕੁਝ ਪ੍ਰਮੁੱਖ ਲੱਛਣ ਹਨ:

- ਬੁਖਾਰ
- ਦੁੱਧ ਦੀ ਪੈਦਾਵਾਰ ਵਿੱਚ ਤੇਜ਼ ਗਿਰਾਵਟ
- ਅੱਖਾਂ ਅਤੇ ਨੱਕ ਵਿੱਚੋਂ ਪਾਣੀ ਵਗਣਾ
- ਚਮੜੀ ਉੱਤੇ ਖਾਸ ਤਰ੍ਹਾਂ ਦੇ ਜਖਮ ਜਾਂ ਗੰਢਾਂ ਜੋ ਕਿ ਇੱਕ ਤੋਂ ਪੰਜ ਸੈਂਟੀ ਮੀਟਰ ਤੱਕ ਹੋ ਸਕਦੇ ਹਨ
- ਇਹ ਗੰਢਾਂ ਕਈ ਮਹੀਨੇ ਤੱਕ ਵੀ ਰਹਿ ਸਕਦੀਆਂ ਹਨ
- ਜੇ ਖੁਰ ਵਿੱਚ ਜਖਮ ਹੋ ਜਾਣ ਤਾਂ ਪਸੂ ਦਾ ਲੰਗੜਾ ਕੇ ਚਲਣਾ
- ਫੇਫ਼ਿਆਂ ਵਿੱਚ ਇੰਨਫੈਕਸ਼ਨ ਕਰਕੇ ਨਿਮੋਨੀਆ ਹੋ ਜਾਣਾ
- ਇਹਨਾਂ ਖਾਸ ਤਰਾਂ ਦੇ ਜਖਮਾਂ ਜਾਂ ਗੰਢਾਂ ਕਰਕੇ ਬਿਮਾਰੀ ਅਸਾਨੀ ਨਾਲ ਪਛਾਣੀ ਜਾਂਦੀ ਹੈ

### ਬਿਮਾਰੀ ਤੋਂ ਬਚਾਅ ਕਿਵੇਂ ਕਰੀਏ ਅਤੇ ਫੈਲਾਅ ਕਿਵੇਂ ਰੋਕੀਏ?

- ਪਸੂ ਪਾਲਕਾਂ ਦੀ ਇਸ ਬਿਮਾਰੀ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
- ਤੰਦਰੁਸਤ ਜਾਨਵਰਾਂ ਵਿੱਚ ਬਚਾਅ ਲਈ ਟੀਕਾਕਰਨ ਜਾਂ ਵੈਕਸੀਨੇਸ਼ਨ ਹੋਣਾ

# ਬਰਸਾਤ ਦੇ ਮੌਸਮ ਵਿੱਚ ਫਲਦਾਰ ਬੂਟਿਆਂ ਨੂੰ ਸਾਂਭਣ ਦੇ ਤਰੀਕੇ

ਸਵਰੀਤ ਖਹਿਰਾ, ਮਨਵੀਨ ਕੌਰ ਬਾਠ ਅਤੇ ਰਚਨਾ ਅਰੋੜਾ  
ਫਲ ਵਿਗਿਆਨ ਵਿਭਾਗ

ਸਦਾਬਹਾਰ ਫਲਦਾਰ ਬੂਟੇ ਲਗਾਉਣ ਲਈ ਬਰਸਾਤ ਦਾ ਮੌਸਮ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ। ਇਸ ਮੌਸਮ ਦਾ ਫਲਦਾਰ ਬੂਟਿਆਂ ਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ। ਜੁਲਾਈ ਅਤੇ ਅਗਸਤ ਵਿੱਚ ਬਰਸਾਤੀ ਮੌਸਮ ਦੇ ਸਮੇਂ ਜ਼ਿਆਦਾ ਬਰਸਾਤ ਹੋਣ ਨਾਲ ਮੀਂਹ ਦਾ ਪਾਣੀ ਬਾਗ ਵਿੱਚ ਇੱਕਠਾ ਹੋ ਜਾਂਦਾ ਹੈ। ਜਿਹੜੇ ਇਲਾਕੇ ਨੀਵੇਂ ਹੁੰਦੇ ਹਨ ਉੱਥੇ ਇਹ ਸਮੱਸਿਆ ਵੱਧ ਆਉਂਦੀ ਹੈ ਕਿਉਂਕਿ ਉੱਥੇ ਮੀਂਹ ਦਾ ਪਾਣੀ ਖੜਾ ਰਹਿੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਾਗਬਾਨੀ ਇੱਕ ਲੰਬੇ ਸਮੇਂ ਦਾ ਕਿੱਤਾ ਹੈ ਇਸ ਲਈ ਲੋੜੀਂਦੇ ਅਗਾਊਂ ਪ੍ਰਬੰਧ ਕਰਨੇ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਕਿਉਂਕੇ ਬੂਟੇ ਲੱਗਣ ਤੋਂ ਬਾਅਦ ਉਹਨਾਂ ਵਿੱਚ ਸੁਧਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੋ ਬਾਗ ਸਥਾਪਿਤ ਕਰਨ ਲਈ ਸਹੀ ਜਗ੍ਹਾ ਦੀ ਚੋਣ ਬਹੁਤ ਹੀ ਜ਼ਰੂਰੀ ਹੈ। ਬਾਗ ਵਿੱਚ ਵਾਧੂ ਪਾਣੀ ਦੀ ਸਮੱਸਿਆ ਦਾ ਜ਼ਿਆਦਾ ਅਸਰ ਨਵੇਂ ਲਗਾਏ ਬੂਟਿਆਂ ਤੇ ਹੁੰਦਾ ਹੈ ਪਰ ਜੇ ਪਾਣੀ ਜ਼ਿਆਦਾ ਸਮੇਂ ਤੱਕ ਖੜਾ ਰਹੇ ਤਾਂ ਪੂਰਾਣੇ ਫਲਦਾਰ ਬੂਟਿਆਂ ਤੇ ਵੀ ਇਸ ਦਾ ਅਸਰ ਹੁੰਦਾ ਹੈ। ਜੇ ਇਹ ਪਾਣੀ ਬਾਗ ਵਿੱਚ ਜ਼ਿਆਦਾ ਸਮਾਂ ਖੜਾ ਰਹੇ ਤਾਂ ਆਕਸੀਜਨ ਦੀ ਕਮੀ ਹੋਣ ਕਰਕੇ ਜੜ੍ਹਾਂ ਦਾ ਸਾਹ ਵੀ ਘੁੱਟਣ ਲਗ ਪੈਂਦਾ ਹੈ ਅਤੇ ਅੰਤ ਜੜ੍ਹਾਂ ਗਲ ਜਾਂਦੀਆਂ ਹਨ। ਅਜਿਹੀ ਅਵਸਥਾ ਵਿੱਚ ਪੱਤੇ ਪੀਲੇ ਪੈ ਜਾਂਦੇ ਹਨ, ਫੁੱਲ ਤੇ ਫਲ ਕਿਰ ਜਾਂਦੇ ਹਨ ਅਤੇ ਕਈ ਵਾਰ ਬੂਟੇ ਪੂਰੀ ਤਰ੍ਹਾਂ ਮਰ ਜਾਂਦੇ ਹਨ। ਬਰਸਾਤੀ ਮੌਸਮ ਵਿੱਚ ਬਾਗ ਵਿੱਚ ਜ਼ਿਆਦਾ ਨਮੀ ਹੋਣ ਕਰਕੇ ਉੱਲੀ ਦਾ ਹਮਲਾ ਵੀ ਵੱਧ ਜਾਂਦਾ ਹੈ ਕਿਉਂਕਿ ਇਸ ਦੇ ਕੀਟਾਹੂੰ ਅਜਿਹੇ ਮੌਸਮ ਵਿੱਚ ਜ਼ਿਆਦਾ ਫੈਲਦੇ ਹਨ। ਇਸ ਹਾਲਤ ਵਿੱਚ ਫਲਦਾਰ ਬੂਟੇ ਬਿਮਾਰੀ ਦੀ ਨਿਸ਼ਾਨੀ ਵੀ ਜਲਦੀ ਵਿਖਾਉਣ ਲੱਗ ਪੈਂਦੇ ਹਨ। ਬਾਗਬਾਨਾਂ ਨੂੰ ਬਾਗਾਂ ਵਿੱਚ ਚੰਗਾ ਮੁਨਾਫਾ ਲੈਣ ਲਈ ਬਰਸਾਤੀ ਮੌਸਮ ਵਿੱਚ ਫਲਾਂ ਦੀਆਂ ਮੁੱਖ ਸਮੱਸਿਆਵਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਬਾਗਾਂ ਵਿੱਚ ਵਾਧੂ ਪਾਣੀ ਦਾ ਨਿਕਾਸ ਦਾ ਅਗਾਊਂ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

**ਫਲਦਾਰ ਬੂਟਿਆਂ ਦੀ ਸੁਚੱਜੀ ਸਾਂਭ ਸੰਭਾਲ:** ਫਲਦਾਰ ਬੂਟਿਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮਾਲੀ ਨੁਕਸਾਨ ਤੋਂ ਬਚਣ ਲਈ, ਬਰਸਾਤ ਦੇ ਮੌਸਮ ਦੌਰਾਨ ਬਾਗਾਂ ਦੀ ਸਹੀ ਢੰਗ ਨਾਲ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ। ਬਾਗਾਂ ਵਿੱਚ ਬਹੁਤ ਦੇਰ ਖੜਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ੍ਰਬੰਧ ਕਰੋ। ਜ਼ਿਆਦਾ ਪਾਣੀ ਖੜ੍ਹਨ ਕਾਰਨ ਪ੍ਰੀਤਾ,



ਨਿੰਬੂ ਜਾਤੀ ਦੇ ਫਲਾਂ ਵਿੱਚ ਕੇਰਾ

ਨਾਸ਼ਪਾਤੀ ਅਤੇ ਆਤੂ ਦੀਆਂ ਜੜ੍ਹਾਂ ਗਲਣ ਦੀ ਸਿਕਾਇਤ ਹੋ ਸਕਦੀ ਹੈ, ਇਸ ਲਈ ਇਨ੍ਹਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਡਰ ਆਉਣ ਤੇ ਹਲਕੀ ਗੋਡੀ ਕਰੋ। ਪ੍ਰੀਤੇ ਵਰਗੇ ਸੰਵੇਦਨਸ਼ੀਲ ਫਲਦਾਰ ਬੂਟਿਆਂ ਤੇ ਖੜੇ ਪਾਣੀ ਦਾ ਅਸਰ ਜ਼ਿਆਦਾ ਹੁੰਦਾ ਹੈ ਅਤੇ ਇੱਕ ਦੋ ਦਿਨਾਂ ਵਿੱਚ ਹੀ ਬੂਟੇ ਮਰ ਜਾਂਦੇ ਹਨ। ਇਸ ਕਰਕੇ ਪ੍ਰੀਤੇ ਦੀ ਸਫਲ ਕਾਸ਼ਤ ਲਈ ਪ੍ਰੀਤਾ ਚੰਗੇ ਨਿਕਾਸ ਵਾਲੀਆਂ ਜ਼ਮੀਨਾਂ ਤੇ ਹੀ ਲਾਉਣਾ ਚਾਹੀਦਾ ਹੈ। ਬਰਸਾਤੀ ਮੌਸਮ ਵਿੱਚ ਬੇਰ ਅਤੇ ਪ੍ਰੀਤੇ ਨੂੰ ਸਿਫਾਰਸ਼ ਕੀਤੀਆਂ ਖਾਂਦਾਂ ਪਾਉਣੀਆਂ ਅਤਿ ਜ਼ਰੂਰੀ ਹਨ। ਇਸ ਕਰਕੇ ਇਹ ਲਾਜ਼ਮੀ ਹੈ ਕਿ ਬੂਟਾ ਸਹੀ ਮਾਤਰਾ ਵਿੱਚ ਧਰਤੀ ਤੋਂ ਲੋੜੀਂਦੇ ਖੁਰਾਕੀ ਤੱਤ ਪ੍ਰਾਪਤ ਕਰੋ, ਜੋ ਤਾਂ ਹੀ ਸੰਭਵ ਹੈ ਜੇਕਰ ਫਲਦਾਰ ਬੂਟਿਆਂ ਨੂੰ ਸਹੀ ਸਮੇਂ ਅਤੇ ਮਾਤਰਾ ਵਿੱਚ ਖਾਂਦਾਂ ਪਈਆਂ ਜਾਣ। ਪ੍ਰੀਤੇ ਦੇ ਹਰ ਬੂਟੇ ਨੂੰ 1.25 ਕਿਲੋ ਖਾਦ ਦਾ ਮਿਸ਼ਰਣ (ਯੂਰੀਆ, ਸੁਪਰਫਾਸਟੇਟ ਅਤੇ ਮਿਊਰੇਟ ਆਫ ਪੋਟਾਸ 1:2:1/3 ਅਨੁਪਾਤ ਵਿੱਚ) ਹਰ ਸਾਲ ਅਗਸਤ ਵਿੱਚ ਪਾਉ। ਇਸ ਦੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਵੀ ਪ੍ਰਤੀ ਬੂਟਾ ਪਾਉ। ਬੇਰ ਵਿੱਚ ਯੂਰੀਆ (ਅੱਧੀ ਮਾਤਰਾ) ਜੁਲਾਈ-ਅਗਸਤ ਵਿੱਚ ਫਲ ਪੈਣ ਤੋਂ ਤੁਰੰਤ ਬਾਅਦ ਪਾਓ। 200 (ਗ੍ਰਾਮ) ਯੂਰੀਆ ਪ੍ਰਤੀ ਬੂਟਾ ਇੱਕ ਸਾਲ ਦੇ ਬੂਟੇ ਨੂੰ ਅਤੇ ਪੰਜ ਸਾਲ ਦੀ ਉਮਰ ਤੱਕ ਹਰ ਸਾਲ ਖੁਰਾਕ ਵਿੱਚ ਵਾਧਾ ਕਰੋ। ਫਲਦਾਰ ਬੂਟਿਆਂ ਵਿੱਚ ਖੁਰਾਕੀ ਤੱਤਾਂ ਦੀ ਘਾਟ, ਵਾਧਾ ਅਤੇ ਮਿਕਦਾਰ ਦਾ ਪੱਕਾ ਪਤਾ ਲਾਉਣ ਲਈ ਪੱਤਿਆਂ ਦੇ ਨਮੂਨੇ ਲਉ। ਨਿੰਬੂ ਜਾਤੀ ਦੇ ਬੂਟਿਆਂ ਵਿੱਚ ਜਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੂਰਤੀ ਲਈ ਜਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਂਗਨੀਜ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਮਿਲਾ ਕੇ ਅਖੀਰ ਅਧੈਰ ਅਤੇ ਅੱਧ ਅਗਸਤ ਦੌਰਾਨ ਛਿੜਕਾਅ ਕਰੋ। ਨਵੇਂ ਬੂਟਿਆਂ ਦਾ ਧਿਆਨ ਰੱਖੋ ਅਤੇ ਮੁੱਢੇਂ ਛੁੱਟਣ ਵਾਲੀਆਂ ਸ਼ਾਖਾਵਾਂ ਅਤੇ ਸੱਕਰ ਆਦਿ ਲਗਾਤਾਰ ਕੱਟਦੇ ਰਹੋ। ਨਵੇਂ ਲਾਏ ਬੂਟਿਆਂ ਨੂੰ ਸਿੱਧਾ ਖੜ੍ਹਾ ਰੱਖਣ ਲਈ ਸਹਾਰੇ ਦੀ ਲੋੜ ਹੁੰਦੀ ਹੈ। ਬੂਟਿਆਂ ਨੂੰ ਚੰਗੀ ਤਰ੍ਹਾਂ ਸਹਾਰਾ ਦਿਓ ਤਾਂ ਜੋ ਉਹ ਡਿੱਗਣ ਨਾ। ਬਰਸਾਤ ਦੇ ਮੌਸਮ ਵਿੱਚ ਬੂਟੇ ਨੂੰ ਸਹਾਰਾ ਦੇਣ ਲਈ ਮਜ਼ਬੂਤ ਸੋਟੀ ਦਾ ਇਸਤੇਮਾਲ ਕਰੋ ਅਤੇ ਸੋਟੀ ਨੂੰ ਬੂਟੇ ਦੇ ਨੇੜੇ ਚੰਗੀ ਤਰ੍ਹਾਂ ਜ਼ਮੀਨ ਵਿੱਚ ਗੱਡੇ ਤੇ ਬੂਟੇ ਨੂੰ ਰੱਸੀ ਨਾਲ ਬਣ ਦਿਓ। ਨੰਗੀਆਂ ਜੜ੍ਹਾਂ ਨੂੰ ਮਿੱਟੀ ਜਾਂ ਪਰਾਲੀ ਨਾਲ ਢੱਕੋ। **ਬਿਮਾਰੀਆਂ ਅਤੇ ਕੀਤਿਆਂ ਦਾ ਪ੍ਰਬੰਧਨ:** ਭਾਰੀਆਂ ਬਾਰਸ਼ਾਂ ਕਾਰਨ ਕਈ ਵਾਰ ਬਾਗਾਂ ਵਿੱਚ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਜੇਕਰ ਬਾਗਾਂ ਨੂੰ ਲੋੜ ਤੋਂ ਜ਼ਿਆਦਾ ਅਤੇ ਖੁੱਲ੍ਹਾ ਪਾਣੀ ਮਿਲ ਜਾਵੇ ਤਾਂ ਇਸ ਨਾਲ ਵੱਖ ਵੱਖ ਫਲਾਂ ਵਿੱਚ ਕਈ ਤਰਾਂ ਦੀਆਂ ਬਿਮਾਰੀਆਂ ਅਤੇ ਕੀਤਿਆਂ ਦਾ ਹਮਲਾ ਹੋ ਜਾਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਆਮ ਤੌਰ 'ਤੇ ਨਿੰਬੂ ਜਾਤੀ ਦੇ ਬੂਟਿਆਂ ਦੇ ਪੈਰ ਦਾ ਗਾਲਾ/ ਗੁੰਦੀਆ ਰੋਗ/ ਫਾਈਟੋਫੋਰੋ ਮੁੱਖ ਬਿਮਾਰੀ ਹੈ। ਇਸ ਬਿਮਾਰੀ ਦੇ ਪ੍ਰਕੋਪ ਨੂੰ ਘਟਾਉਣ ਲਈ ਜੁਲਾਈ-ਅਗਸਤ ਮਹੀਨੇ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲੀਟਰ ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੀ ਛਾਤਰੀ ਹੋਣ ਅਤੇ ਮੁੱਖ ਤਣਿਆਂ ਉਪਰ ਛਿੜਕਾਅ ਕਰੋ। ਯਾਦ ਰਹੋ ਕਿ ਇਸ ਨੂੰ ਪਾਉਣ ਤੋਂ ਪਹਿਲਾਂ ਬੂਟਿਆਂ ਦੇ ਦੌਰ ਸਾਫ਼ ਹੋਣ ਅਤੇ ਜ਼ਮੀਨ ਵੀ ਵੱਡਰ ਵਿੱਚ ਹੋਵੇ। ਇਸ ਤੋਂ ਇਲਾਵ ਫਲਾਂ ਦਾ ਕੇਰਾ ਵੀ ਇਸ ਰੁੱਤ ਵਿੱਚ ਮੁੱਖ ਸਮੱਸਿਆ ਹੈ ਜਿਸ ਨਾਲ ਫਸਲ

ਦਾ ਕਾਫੀ ਨੁਕਸਾਨ ਹੁੰਦਾ ਹੈ। ਕਿੰਨ੍ਹ ਵਿਚ ਫਲਾਂ ਦਾ ਕੇਰਾ ਇਕ ਗੰਭੀਰ ਸਮੱਸਿਆ ਹੈ, ਇਸ ਨਾਲ ਫਲਾਂ ਦੇ ਝਾੜ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਬਰਸਾਤ ਰੁੱਤ ਵਿੱਚ ਹੋਣ ਵਾਲੇ ਫਲ ਦੇ ਕੇਰੇ ਦਾ ਮੁੱਖ ਕਾਰਨ ਉੱਲੀ ਵਾਲੇ ਕੀਟਾਣੂੰ ਹੁੰਦੇ ਹਨ। ਇਹ ਬਿਮਾਰੀ ਜਿਆਦਾਤਰ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸੁਰੂ ਹੁੰਦੀ ਹੈ, ਇਸ ਲਈ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੇ ਮਿਸ਼ਰਣ (2:2:250) ਜਾਂ ਕੈਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ। ਇਹਨਾਂ ਦਿਲਾਵਾ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰ ਦਿਉ। ਇਸ ਤੋਂ ਇਲਾਵਾ 5 ਗ੍ਰਾਮ 2,4-ਡੀ (ਸੋਡੀਅਮ ਸਾਲਟ ਹੋਰਟੀਕਲਚਰ ਗਰੇਡ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਗਸਤ ਅਤੇ ਸਤੰਬਰ ਵਿੱਚ ਛਿੜਕਾਅ ਕਰੋ। ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫਲਾਂ ਵਿੱਚ ਸੁਰੰਗੀ ਕੀੜੇ ਅਤੇ ਸਿਟਰਸ ਸਿੱਲਾ ਦਾ ਹਮਲਾ ਵੀ ਇਸ ਮੌਸਮ ਦੌਰਾਨ ਨੁਕਸਾਨ ਕਰਦਾ ਹੈ। ਇਹਨਾਂ ਕੀੜਿਆਂ ਲਈ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੇ ਗਏ 6.25 ਲਿਟਰ ਮੈਕ ਐਂਚ. ਐਮ. ਓ. ਪ੍ਰਤੀ ਏਕੜ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਪਹਿਲਾ ਛਿੜਕਾਅ ਮਾਰਚ ਵਿੱਚ ਜਾਂ ਜਦੋਂ ਕੀੜੇ ਨਜ਼ਰ ਆਉਣ ਅਤੇ ਦੂਜਾ ਛਿੜਕਾਅ ਸਤੰਬਰ ਦੇ ਪਹਿਲੇ ਹਫ਼ਤੇ ਕਰਨਾ ਚਾਹੀਦਾ ਹੈ।

ਅਮਰੂਦ ਦੇ ਬੂਟਿਆਂ ਦਾ ਮੁਰਝਾਉਣ ਦਾ ਰੋਗ ਬਰਸਾਤ ਰੁੱਤ ਵਿੱਚ ਬਹੁਤ ਖਤਰਨਾਕ ਰੂਪ ਲੈ ਸਕਦਾ ਹੈ। ਇਸ ਰੋਗ ਨਾਲ ਪੱਤੇ ਵਿਰਲੇ ਅਤੇ ਪੀਲੇ ਹੋ ਕੇ ਮੁਰਝਾ ਜਾਂਦੇ ਹਨ ਅਤੇ ਟਾਹਣੀਆ ਰੋਡੀਆਂ ਹੋ ਜਾਂਦੀਆ ਹਨ। ਇਸ ਦੀ ਰੋਕਥਾਮ ਲਈ ਮਿੱਟੀ ਨੂੰ 2% ਫਾਰਮਲੀਨ ਦੇ ਘੋਲ ਨਾਲ ਗਿੱਲੀ ਕਰਕੇ ਉੱਪਰੋਂ ਸਰਕੰਡੇ ਜਾਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਦੂਜੀ ਮੁੱਖ ਸਮੱਸਿਆ ਫਲ ਦਾ ਗਲੂਣਾ ਅਤੇ ਟਾਹਣੀਆਂ ਸੁੱਕਣਾ ਵੀ ਹੈ ਜਿਸ ਦਾ ਜ਼ਿਆਦਾ ਹਮਲਾ ਪੱਕੇ ਰਸੀਲੇ ਫਲਾਂ ਤੇ ਵੇਖੇ ਹੁੰਦਾ ਹੈ। ਇਸ ਬੀਮਾਰੀ ਨਾਲ ਛੋਟੇ ਬੂਟੇ ਦੀਆਂ ਸ਼ਾਖਾਂ ਤੇ ਪੱਤੇ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਕਰੂਬਲਾਂ ਸੁੱਕ ਜਾਂਦੀਆਂ ਹਨ ਅਤੇ ਫਲਾਂ ਉੱਪਰ ਵੀ ਅਸਰ ਵੇਖਣ ਨੂੰ ਮਿਲਦਾ ਹੈ। ਇਸ ਦੀ ਰੋਕਥਾਮ ਲਈ ਪਾਣੀ ਨੂੰ ਬੂਟਿਆਂ ਦੇ ਦੌਰਾਨ ਵਿੱਚ ਖੜ੍ਹਨ ਨਾ ਦਿਉ। ਰੋਗੀ ਅਤੇ ਸੁੱਕੀਆਂ ਸ਼ਾਖਾਂ ਕੱਟਣ ਉਪਰਤ ਬੂਟਿਆਂ ਉੱਪਰ 300 ਗ੍ਰਾਮ ਬਲਾਈਟੋਕਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਅਮਰੂਦ ਵਿੱਚ ਬਰਸਾਤ ਦੀ ਰੁੱਤ ਦੀ ਫਸਲ ਵਿੱਚ ਫਲ ਦੀ ਮੱਖੀ ਦਾ ਹਮਲਾ ਕਈ ਵਾਰ ਪੂਰੀ ਫਸਲ ਬਰਬਾਦ ਕਰ ਦਿੰਦਾ ਹੈ। ਇਸ ਕੀੜੇ ਦੇ ਪ੍ਰਕੋਪ ਨੂੰ ਘਟਾਉਣ ਲਈ ਬਰਸਾਤਾਂ ਤੋਂ ਪਹਿਲਾਂ ਬਾਗਾਂ ਦੀ ਸਾਫ਼-ਸਫ਼ਾਈ ਕਰ ਦੇਣੀ ਚਾਹੀਦੀ ਹੈ। ਇਸ ਮਹੀਨੇ ਮੱਖੀ ਗ੍ਰਸਤ ਅਮਰੂਦਾਂ ਨੂੰ ਇਕੱਠਾ ਕਰਕੇ ਲਗਾਤਾਰ ਜ਼ਮੀਨ ਵਿੱਚ ਦਬਾਉਂਦੇ ਰਹੋ। ਪੀ. ਏ. ਸੂ. ਫਰੂਟ ਫਲਾਈ ਟਰੈਪ ਲਗਾ ਕੇ ਵੀ ਫਲ ਦੀ ਮੱਖੀ ਕਾਰਨ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ ਜਿਸ ਲਈ 16 ਟ੍ਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ। ਬਰਸਾਤ ਰੁੱਤ ਵਿੱਚ ਅਮਰੂਦਾਂ ਦੇ ਬਾਗਾਂ ਨੂੰ ਵਾਹ ਦਿਉ ਤਾਂ ਕਿ ਬਾਗ ਨਦੀਨ ਮੁਕਤ ਹੋ ਸਕਣ ਅਤੇ ਫੱਲ ਦੀ ਮੱਖੀ ਦੇ ਕੋਣੇ ਘੱਟ ਸਕਣ।

ਅੰਗੂੜਾਂ ਦੀਆ ਵੇਲਾਂ ਨੂੰ ਟਾਹਣੀਆਂ ਸੁੱਕਣ ਦਾ ਰੋਗ ਵੀ ਇਸ ਰੁੱਤੇ ਲੱਗ ਜਾਂਦਾ ਹੈ। ਇਸ ਬੀਮਾਰੀ ਕਰਕੇ ਨਵੀਆਂ ਕਰੂਬੰਲਾਂ ਅਤੇ ਟਾਹਣੀਆਂ ਉੱਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਸ ਬੀਮਾਰੀ ਦੀ ਰੋਕਥਾਮ ਲਈ ਜੁਲਾਈ, ਅਗਸਤ ਅਤੇ ਸਤੰਬਰ ਦੇ ਅੱਧ ਵਿੱਚ ਬੋਰਡੇ ਮਿਸ਼ਰਣ (2:2:250) ਦਾ ਛਿੜਕਾਅ ਕਰੋ। ਪਪੀਤੇ ਦੇ ਮੁੱਢਾਂ ਅਤੇ ਤਣੇ ਦਾ ਗਲੂਣਾ ਵੀ ਇਸ ਰੁੱਤ ਵਿੱਚ ਆਮ ਵੇਖਣ ਨੂੰ

ਮਿਲਦਾ ਹੈ। ਇਸ ਬੀਮਾਰੀ ਨਾਲ ਬੂਟੇ ਅਤੇ ਫਲ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਪੱਤੇ ਪੀਲੇ ਪੈ ਜਾਂਦੇ ਹਨ ਤੇ ਹੌਲੀ ਹੌਲੀ ਬੂਟੇ ਦੀਆਂ ਜੜ੍ਹਾਂ ਅਤੇ ਤਣੇ ਗਲ ਜਾਂਦੇ ਹਨ। ਇਸ ਦੀ ਰੋਕਥਾਮ ਲਈ ਚੰਗਾ ਜਲ ਨਿਕਾਸ ਕਰੋ ਅਤੇ ਹਮਲੇ ਵਾਲੇ ਸਾਰੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਕਈ ਤਰ੍ਹਾਂ ਦੇ ਫਲ ਜਿਵੇਂ ਕੀ ਬਾਰਾਮਾਸੀ ਨਿੰਬੂ, ਅਨਾਰ ਆਦਿ ਵਿੱਚ ਫਲ ਫੱਟਣ ਦੀ ਸਮੱਸਿਆ ਵੀ ਬਰਸਾਤ ਨਾਲ ਸਬੰਧ ਰੱਖਦੀ ਹੈ। ਉਪਰੋਕਤ ਸਮੱਸਿਆ ਦੀ ਰੋਕਥਾਮ ਲਈ ਸੁਚੜਾ ਪਾਣੀ ਪ੍ਰਬੰਧ, ਵਾਧੂ ਪਾਣੀ ਦਾ ਨਿਕਾਸ, ਅਤੇ ਸਿਫਾਰਸ਼ ਕੀਤੇ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀ ਦੇ ਮਹੀਨਿਆਂ ਵਿੱਚ ਬੂਟਿਆਂ ਬੱਲੇ ਪਰਾਲੀ ਜਾਂ ਖੋਰੀ ਵਿਛਾਅ ਕੇ ਅਤੇ ਘਰੇਲੂ ਪੱਧਰ ਤੇ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰਕੇ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।

### ਕੁਝ ਅਹਿਮ ਨੁਕਤੇ:

ਬਰਸਾਤ ਦੇ ਪਾਣੀ ਦੇ ਪਰਕੋਪ ਤੋਂ ਬਚਾਕੇ ਫਲਦਾਰ ਬੂਟਿਆਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ। ਬਾਗਬਾਨ ਹੇਠ ਲਿਖੀਆਂ ਗੱਲਾਂ ਤੇ ਅਮਲ ਕਰਕੇ ਫਲਦਾਰ ਬੂਟਿਆਂ ਨੂੰ ਨੁਕਸਾਨ ਤੋਂ ਬਚਾਅ ਸਕਦੇ ਹਨ।

- ਬਾਗਾਂ ਵਿੱਚ ਬਹੁਤ ਦੇਰ ਬਦੂਝਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ੍ਰਬੰਧ ਕਰੋ। ਬਾਗ ਵਿੱਚ ਬਰਸਾਤੀ ਪਾਣੀ ਲਈ ਵਧੀਆ ਨਿਕਾਸ ਕਰਨਾ ਚਾਹੀਦਾ ਹੈ। ਇਸ ਵਾਸਤੇ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਪਾਣੀ ਦੇ ਨਿਕਾਸ ਲਈ ਖਾਲੀਆਂ ਬਣਾ ਲਵੇ। ਬਾਗ ਲਈ ਜ਼ਮੀਨ ਨੂੰ ਪੱਧਰ ਕਰਦੇ ਸਮੇਂ ਹਲਕੀ ਜਿਹੀ ਢਲਾਣ ਰੱਖ ਲੈਣੀ ਚਾਹੀਦੀ ਹੈ ਤਾਂ ਕਿ ਭਾਰੀ ਬਾਰਿਸ਼ ਦੇ ਵਾਧੂ ਪਾਣੀ ਦਾ ਨਿਕਾਸ ਕੀਤਾ ਜਾ ਸਕੇ।
- ਜ਼ਿਆਦਾ ਪਾਣੀ ਖੜ੍ਹਨ ਕਾਰਨ ਬੂਟਿਆਂ ਦੀਆਂ ਜੜ੍ਹਾਂ ਗਲਣ ਦੀ ਸਿਕਾਇਤ ਹੋ ਸਕਦੀ ਹੈ, ਇਸ ਲਈ ਇਨ੍ਹਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਤਰ ਆਉਣ ਤੇ ਹਲਕੀ ਗੋਡੀ ਕਰੋ।
- ਖਾਲੀ ਜ਼ਮੀਨ ਤੇ ਅੰਤਰ ਫਸਲਾਂ ਦੀ ਕਾਸ਼ਤ ਅਤੇ ਹਰੀ ਖਾਦ ਲਈ ਸਾਉਣੀ ਦੀਆਂ ਫਲੀਦਾਰ ਫਸਲਾਂ ਜਿਵੇਂ ਕਿ ਮੂੰਗੀ, ਮਾਂਹ, ਜੰਤਰ ਆਦਿ ਬੀਜ ਦਿਓ। ਬਾਗਾਂ ਵਿੱਚ ਪਹਿਲਾਂ ਦੀਆਂ ਲੱਗੀਆਂ ਅੰਤਰ ਫਸਲਾਂ ਨੂੰ ਬਰਸਾਤੀ ਮੌਸਮ ਵਿੱਚ ਵਾਹ ਦਿਓ।
- ਨਦੀਨਾਂ ਦੀ ਰੋਕਥਾਮ ਲਈ ਅਤੇ ਕੀੜੇ ਮਕੌੜਿਆਂ ਨੂੰ ਖਤਮ ਕਰਨ ਲਈ ਵੀ ਬਾਗ ਦੀ ਵਾਹੀ ਬਹੁਤ ਹੀ ਮਹੱਤਵਪੂਰਨ ਸਾਬਿਤ ਹੁੰਦੀ ਹੈ। ਵਾਹੀ ਕਰਨ ਨਾਲ ਮਿੱਟੀ ਵਿੱਚ ਹਵਾ ਦਾ ਦੌਰਾ ਵੱਧ ਜਾਂਦਾ ਹੈ ਅਤੇ ਬੂਟੇ ਚੰਗੇ ਵੱਧਦੇ ਫੁੱਲਦੇ ਹਨ। ਇਸ ਲਈ ਬਾਗ ਨੂੰ ਵਾਹ ਕੇ ਵੱਤਰ ਅਵਸਥਾ ਵਿੱਚ ਲਿਆਂਦਾ ਜਾਵੇ।
- ਬੂਟੇ ਦੀ ਸਹੀ ਸਮੇਂ ਤੇ ਕਾਂਟ ਛਾਂਟ ਬਹੁਤ ਜ਼ਰੂਰੀ ਹੈ ਤਾਂ ਜੋ ਬੂਟੇ ਨੂੰ ਯੋਗ ਮਾਤਰਾ ਵਿੱਚ ਹਵਾ ਅਤੇ ਧੁੱਪ ਪ੍ਰਾਪਤ ਹੋ ਸਕੇ। ਕਾਂਟ ਛਾਂਟ ਵਿੱਚ ਟੇਈਆਂ ਮੇਡੀਆਂ, ਰੋਗੀ ਅਤੇ ਟੁੱਟੀਆਂ ਹੋਈਆਂ ਅਯੋਗ ਟਾਹਣੀਆਂ ਨੂੰ ਕੱਟ ਕੇ ਬੂਟੇ ਨੂੰ ਤੰਦਰੁਸਤ ਕੀਤਾ ਜਾਂਦਾ ਹੈ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ ਅਤੇ ਨਿਰੰਤਰ ਗੁਣਾਤਮਿਕ ਫਲ ਪ੍ਰਾਪਤ ਕੀਤੇ ਜਾ ਸਕਣ। ਸੁੱਕੀਆਂ ਟਾਹਣੀਆਂ ਨੂੰ ਅੱਗੋਂ ਕਾਂਟ ਛਾਂਟ ਕਰਕੇ, 2-3 ਸੈਂਟੀਮੀਟਰ ਵੱਡੇ ਕੱਟਾਂ ਨੂੰ ਬੋਰਡੇ ਪੇਸਟ ਨਾਲ ਲੇਪ ਕਰੋ। ਮੁੱਢੇ ਛੁੱਟਣ ਵਾਲੀਆਂ ਸ਼ਾਖਾਵਾਂ ਲਗਾਤਾਰ ਕੱਟਦੇ ਰਹੋ।
- ਬੂਟਿਆਂ ਨੂੰ ਕੀੜੇ-ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਉਣ ਲਈ ਸਿਫਾਰਿਸ਼ ਕੀਤੇ ਉੱਲੀਨਾਸ਼ਕਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਇਸ ਤੋਂ ਇਲਾਵਾ ਬੂਟਿਆਂ ਨੂੰ ਬੋਰਡੇ ਮਿਸ਼ਰਣ 2:2:250 ਦਾ ਛਿੜਕਾਅ ਕਰੋ।
- ਸਵਰੀਤ ਖਹਿਰਾ: 88723-83400

# ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਸੁਚੱਜੀ ਵਰਤੋਂ ਕਰੋ

ਸਨਦੀਪ ਸਿੰਘ, ਰਾਜਵਿੰਦਰ ਕੌਰ ਸੰਧੂ ਅਤੇ ਨਵਨੀਤ ਕੌਰ ਧਾਲੀਵਾਲ  
ਫਲ ਵਿਗਿਆਨ ਵਿਭਾਗ

ਫਲ ਦੀ ਮੱਖੀ ਦੀ ਸੁਚੱਜੀ ਰੋਕਥਾਮ ਲਈ ਪੀ.ਏ.ਯੂ. ਵੱਲੋਂ 2013 ਵਿੱਚ ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਸਿਫਾਰਸ਼ ਕੀਤੀ ਗਈ ਸੀ ਅਤੇ 2014 ਤੋਂ ਇਹ ਟਰੈਪ ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਵੱਲੋਂ ਵੇਚੇ ਜਾ ਰਹੇ ਹਨ। ਪੰਜਾਬ ਤੋਂ ਇਲਾਵਾ ਇਹ ਟਰੈਪ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਬਾਗਬਾਨ ਵੀ ਖਰੀਦ ਕੇ ਲੈ ਕੇ ਜਾਂਦੇ ਹਨ। ਪੀ.ਏ.ਯੂ. ਫਰੂਟ ਫਲਾਈ ਟਰੈਪ ਤੋਂ ਵਧੇਰੇ ਲਾਭ ਲੈਣ ਲਈ ਬਾਗਬਾਨ ਵੀਰ ਹੇਠ ਲਿਖੇ ਨੁਕਤੇ ਅਧਣਾਅ ਕੇ ਆਪਣੇ ਬਾਗਾਂ ਵਿੱਚ ਫਲ ਦੀ ਮੱਖੀ ਦੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾ ਸਕਦੇ ਹਨ।

## ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਵਰਤੋਂ ਦਾ ਸਹੀ ਸਮਾਂ ਅਤੇ ਤਕਨੀਕ

1. ਪੀ.ਏ.ਯੂ. ਫਰੂਟ ਫਲਾਈ ਟਰੈਪ ਲਗਾਉਣ ਦਾ ਸਮਾਂ ਬਹੁਤ ਹੀ ਅਹਿਮੀਅਤ ਰੱਖਦਾ ਹੈ। ਟਰੈਪਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕਾਰਜ-ਕੁਸਲਤਾ ਹਾਸਿਲ ਕਰਨ ਲਈ ਇਹਨਾਂ ਨੂੰ ਸਹੀ ਸਮੇਂ ਤੇ ਬਾਗਾਂ ਵਿੱਚ ਲਗਾਉ। ਪੀ.ਏ.ਯੂ. ਵੱਲੋਂ ਇਹਨਾਂ ਟਰੈਪਾਂ ਨੂੰ ਬਾਗਾਂ ਵਿੱਚ ਲਗਾਉਣ ਦਾ ਸਿਫਾਰਸ਼ ਕੀਤਾ ਸਮਾਂ ਹੇਠ ਲਿਖੇ ਅਨੁਸਾਰ ਹੈ:

| ਫਲ ਦਾ ਨਾਮ | ਸਹੀ ਸਮਾਂ             |
|-----------|----------------------|
| ਬੇਰ       | ਫਰਵਰੀ ਦੇ ਪਹਿਲੇ ਹਫ਼ਤੇ |
| ਅਲੂਚਾ     | ਅਪ੍ਰੈਲ ਦੇ ਦੂਜੇ ਹਫ਼ਤੇ |
| ਆੜ੍ਹੂ     | ਮਈ ਦੇ ਪਹਿਲੇ ਹਫ਼ਤੇ    |
| ਅੰਬ       | ਮਈ ਦੇ ਤੀਜੇ ਹਫ਼ਤੇ     |
| ਨਾਸਪਾਤੀ   | ਜੂਨ ਦੇ ਪਹਿਲੇ ਹਫ਼ਤੇ   |
| ਅਮਰੂਦ     | ਜੁਲਾਈ ਦੇ ਪਹਿਲੇ ਹਫ਼ਤੇ |
| ਕਿੰਨੂ     | ਅਗਸਤ ਦੇ ਦੂਜੇ ਹਫ਼ਤੇ   |

2. ਟਰੈਪ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਟਰੈਪ ਦਾ ਪਲਾਈਵੁੱਡ ਸੈਪਟਾ ਦੁਬਾਰਾ ਲਗਾਉ।
3. ਟਰੈਪਾਂ ਨੂੰ ਬੂਟਿਆਂ ਦੇ ਨਾਲ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ ਦੀ ਮਦਦ ਨਾਲ ਬੂਟਿਆਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1-1.5 ਮੀਟਰ ਉੱਚਾ ਟੰਗਣਾ ਚਾਹੀਦਾ ਹੈ।



ਮਾਦਾ ਫਲ ਦੀ ਮੱਖੀ



ਕਿੰਨੂ ਦੇ ਬੂਟੇ ਤੇ ਟੰਗੇ ਪੀ.ਏ.ਯੂ. ਫਰੂਟ ਫਲਾਈ ਟਰੈਪ ਵਿੱਚ ਛਸ ਕੇ ਮਰੀਆਂ ਹੋਈਆਂ ਨਰ ਮੱਖੀਆਂ

## ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਵਰਤੋਂ ਲਈ ਕੁੱਝ ਜ਼ਰੂਰੀ ਨੁਕਤੇ

- ਟਰੈਪ ਦੀ ਲਫ਼ਾਫ਼ੇ ਵਾਲੀ ਪੈਕਿੰਗ ਨੂੰ ਬਾਗ ਵਿੱਚ ਜਾ ਕੇ ਉਸ ਸਮੇਂ ਹੀ ਖੋਲੋ ਜਦੋਂ ਟਰੈਪ ਬੂਟਿਆਂ ਨਾਲ ਟੰਗਣੇ ਹੋਣ।
- ਟਰੈਪ ਸਿਫਾਰਸ਼ ਕੀਤੇ ਸਮੇਂ ਤੇ ਹੀ ਲਗਾਉਣੇ ਚਾਹੀਦੇ ਹਨ। ਜੇਕਰ ਸਮੇਂ ਤੋਂ ਪਹਿਲਾਂ ਜਾਂ ਲੇਟ ਲਗਾਏ ਜਾਣ ਤਾਂ ਇਹ ਮੱਖੀ ਦੀ ਰੋਕਥਾਮ ਲਈ ਘੱਟ ਕਾਰਗਰ ਸਿੱਧ ਹੁੰਦੇ ਹਨ।
- ਟਰੈਪ ਸਿਫਾਰਸ਼ ਕੀਤੀ ਸੰਖਿਆਂ ਵਿੱਚ ਹੀ ਲਗਾਉਣੇ ਚਾਹੀਦੇ ਹਨ।
- ਜਦੋਂ ਟਰੈਪ ਮਰੀਆਂ ਹੋਈਆਂ ਮੱਖੀਆਂ ਨਾਲ ਤਕਰੀਬਨ 75 ਪ੍ਰਤੀਸ਼ਤ ਤੱਕ ਭਰ ਜਾਣ ਤਾਂ ਟਰੈਪਾਂ ਨੂੰ ਖਾਲੀ ਕਰ ਲੈਣ ਨਾਲ ਇਨ੍ਹਾਂ ਦਾ ਅਸਰ ਬਰਕਰਾਰ ਰਹੇਗਾ।
- ਬਾਗਾਂ ਵਿੱਚ ਸਾਫ਼-ਸਫ਼ਾਈ ਰੱਖੋ। ਕਾਣੇ ਫਲਾਂ ਨੂੰ 2 ਛੁੱਟ ਛੂੱਘੇ ਦਬਾਉ।
- ਫਲ ਦੀ ਮੱਖੀ ਪੱਕ ਰਹੇ ਫਲਾਂ ਤੇ ਹੀ ਹਮਲਾ ਕਰਦੀ ਹੈ ਅਤੇ ਛੁੱਲ ਅਵਸਥਾ ਤੇ ਨੁਕਸਾਨ ਨਹੀਂ ਕਰਦੀ। ਜਦੋਂ ਕੋਈ ਫਲ ਛੁੱਲ ਅਵਸਥਾ ਤੇ ਆਉਂਦਾ ਹੈ ਤਾਂ ਕੁੱਝ ਬਾਗਬਾਨ ਵੀਰ ਉਦੋਂ ਹੀ ਟਰੈਪਾਂ ਦੀ ਮੰਗ ਕਰਨ ਲੱਗ ਜਾਂਦੇ ਹਨ ਜੋ ਕਿ ਗਲਤ ਹੈ। ਛੁੱਲਾਂ ਦੀ ਅਵਸਥਾ ਤੇ ਟਰੈਪ ਲਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ, ਇਸ ਨਾਲ ਬਾਗਬਾਨਾਂ ਦੇ ਧਨ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਇਸ ਲਈ ਬਾਗਬਾਨ ਵੀਰਾਂ ਨੂੰ ਬੇਨਤੀ ਹੈ ਕਿ ਟਰੈਪ ਸਿਰਫ਼ ਫਲ ਅਵਸਥਾ ਤੇ ਅਤੇ ਸਿਫਾਰਸ਼ ਕੀਤੇ ਸਮੇਂ ਤੇ ਹੀ ਲਗਾਏ ਜਾਣ। ਛੁੱਲਾਂ ਤੇ ਆਉਣ ਵਾਲੀ ਮੱਖੀ ਸਿਰਫ਼ਿਡ ਮੱਖੀ ਹੁੰਦੀ ਹੈ ਜੋ ਕਿ ਕੋਈ ਵੀ ਨੁਕਸਾਨ ਨਹੀਂ ਕਰਦੀ।
- ਇਹ ਟਰੈਪ ਸਿਰਫ਼ ਫਲਾਂ ਦੇ ਬਾਗਾਂ ਵਿੱਚ ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਹੀ ਕਾਮਯਾਬ ਹਨ। ਸਬਜ਼ੀਆਂ ਦੇ ਖੇਤਾਂ ਵਿੱਚ ਇਨ੍ਹਾਂ ਦੀ ਵਰਤੋਂ ਨਾ ਕਰੋ। ਜੇਕਰ ਬਾਗਾਂ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਲਗਾਈਆਂ ਹਨ ਤਾਂ ਵੀ ਟਰੈਪ ਦਾ ਅਸਰ ਘੱਟ ਹੁੰਦਾ ਹੈ।
- ਫਲਾਂ ਦੀ ਤੁੜਾਈ ਪੂਰੀ ਹੋਣ ਤੱਕ ਟਰੈਪਾਂ ਨੂੰ ਬਾਗਾਂ ਵਿੱਚ ਟੰਗੀ ਰੱਖਣਾ ਚਾਹੀਦਾ ਹੈ।
- ਟਰੈਪ ਨੂੰ ਬੂਟੇ ਤੇ ਉਸ ਥਾਂ ਤੇ ਟੰਗੇ ਜਿੱਥੇ ਵਧੇਰੇ ਛਾਂ ਹੋਵੇ।
- ਬਾਗ ਵਿੱਚ ਟਰੈਪ ਲਾਉਣ ਤੋਂ ਬਾਅਦ ਜੇਕਰ ਟਰੈਪ ਦੀ ਮੱਖੀ ਨੂੰ ਖਿੱਚਣ ਦੀ ਸਮਰੱਥਾ ਕਾਫ਼ੀ ਘੱਟ ਜਾਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਟਿੱਕੀ (ਪਲਾਈਵੁੱਡ ਸੈਪਟਾ) ਨਵੀਂ ਲਾ ਲਉ।

## ਪੀ.ਏ.ਯੂ. ਫਰੂਟ ਫਲਾਈ ਟਰੈਪ ਕਿੱਥੋਂ ਮਿਲਦੇ ਹਨ?

1. ਇਹ ਟਰੈਪ ਕਮਰਾ ਨੰਬਰ 19, ਫਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਵਿੱਚ ਉਪਲਬਧ ਹਨ। ਇੱਕ ਟਰੈਪ ਦਾ ਮੁੱਲ 118 ਰੁਪਏ ਅਤੇ ਪਲਾਈਵੁੱਡ ਸੈਪਟਾ ਸੈਪਟਾ (ਖੁਸ਼ਬੂ ਦੀ ਟਿੱਕੀ) ਦਾ ਮੁੱਲ 80 ਰੁਪਏ ਹੈ। ਸੰਪਰਕ ਕਰੋ: ਡਾ. ਸਨਦੀਪ ਸਿੰਘ, ਪ੍ਰੰਸੀਸਪਲ ਕੀਟ-ਵਿਗਿਆਨੀ।

ਸਨਦੀਪ ਸਿੰਘ: 98154-13046

# ਪੰਜਾਬ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਸਬੰਧੀ ਧਿਆਨ ਦੇਣ ਪੋਗ ਨੁਕਤੇ

ਜਸਵਿੰਦਰ ਸਿੰਘ ਬਰਾੜ ਅਤੇ ਹਰਪ੍ਰੀਤ ਸਿੰਘ  
ਫਲ ਵਿਗਿਆਨ ਵਿਭਾਗ

ਡਰੈਗਨ ਫਰੂਟ ਦੀ ਮਹੱਤਤਾ ਅਤੇ ਮੰਗ ਨੂੰ ਦੇਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਸੇ ਸਾਲ ਇਸ ਦੀਆਂ ਦੋ ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਿਸ਼ ਕੀਤੀਆਂ ਹਨ ; ਇਹਨਾਂ ਵਿੱਚੋਂ ਰੈਡ ਡਰੈਗਨ-1 ਕਿਸਮ ਦੇ ਫਲ ਚਮਕਦਾਰ ਲਾਲ ਰੰਗ ਦੇ ਹੁੰਦੇ ਹਨ ਅਤੇ ਇਹਨਾਂ ਦਾ ਔਸਤਨ ਭਾਰ 325 ਗ੍ਰਾਮ ਹੁੰਦਾ ਹੈ । ਇਸ ਕਿਸਮ ਤੋਂ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.35 ਕਿਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ । ਇਸ ਕਿਸਮ ਦੇ ਫਲਾਂ ਦਾ ਗੁੱਦਾ ਗੂੜਾ ਜਾਮਣੀ-ਲਾਲ ਰੰਗ ਦਾ ਹੁੰਦਾ ਹੈ ਜਿਸ ਵਿੱਚ ਛੋਟੇ ਅਕਾਰ ਦੇ ਕਾਲੇ ਰੰਗ ਦੇ ਬੀਜ ਖਿੱਲੇ ਹੁੰਦੇ ਹਨ । ਇਸ ਦੇ ਫਲਾਂ ਵਿੱਚ ਠੋਸ ਮਾਦਾ 9.48 % ਅਤੇ ਖਟਾਸ ਦਾ ਮਾਦਾ 0.41 % ਹੁੰਦਾ ਹੈ । ਇਸੇ ਤਰ੍ਹਾਂ ਵਾਈਟ ਡਰੈਗਨ-1 ਕਿਸਮ ਦੇ ਫਲ ਬਾਹਰੋਂ ਗੁਲਾਬੀ-ਲਾਲ ਰੰਗ ਦੇ ਹੁੰਦੇ ਹਨ ਪਰ ਇਹਨਾਂ ਦਾ ਗੁੱਦਾ ਸਫੈਦ ਹੁੰਦਾ ਹੈ । ਇਸ ਦੇ ਫਲਾਂ ਦਾ ਔਸਤਨ ਭਾਰ 285 ਗ੍ਰਾਮ ਹੁੰਦਾ ਹੈ ਅਤੇ ਚਾਰ ਸਾਲ ਦੇ ਬੂਟਿਆਂ ਤੋਂ ਔਸਤਨ 8.75 ਕਿਲੋ ਪ੍ਰਤੀ ਖੰਭਾ ਝਾੜ ਪ੍ਰਾਪਤ ਹੋ ਜਾਂਦਾ ਹੈ । ਇਸ ਵਿੱਚ ਠੋਸ ਮਾਦਾ 9.24 % ਅਤੇ ਖਟਾਸ ਦਾ ਮਾਦਾ 0.62 % ਹੁੰਦਾ ਹੈ ।

## ਡਰੈਗਨ ਫਰੂਟ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

ਇਸ ਦੀ ਕਾਸ਼ਤ ਲਈ ਨਿਮਨਲਿਖਤ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

1. ਡਰੈਗਨ ਫਰੂਟ ਦੀ ਕਾਸ਼ਤ ਲਈ ਸ਼ੁਰੂਆਤੀ ਲਾਗਤ ਜ਼ਿਆਦਾ ਹੋਣ ਕਰਕੇ ਅਤੇ ਇਸ ਫਲ ਦੀ ਕਾਸ਼ਤ ਬਾਕੀ ਫਲਾਂ ਨਾਲੋਂ ਨਿਵੇਕਲੀ ਹੋਣ ਕਾਰਨ ਇੱਕਦਮ ਇਸ ਫਲ ਹੇਠ ਬਹੁਤ ਜ਼ਿਆਦਾ ਰਕਬਾ ਨਾ ਲਿਆਉ । ਇਸ ਹੇਠ ਰਕਬੇ ਵਿੱਚ ਸਾਲ ਦਰ ਸਾਲ ਵਾਧਾ ਕੀਤਾ ਜਾ ਸਕਦਾ ਹੈ
2. ਆਮ ਤੌਰ 'ਤੇ ਦੂਜੇ ਸੁਬਿਆਂ ਤੋਂ ਆ ਰਹੇ ਪਾਲੀਬੀਨ ਦੇ ਲਿਫਾਫਿਆਂ ਵੱਚ ਲੱਗੇ ਬੂਟੇ ਨੀਮਾਟੋਡ ਨਾਲ ਗ੍ਰਸਤ ਹੁੰਦੇ ਹਨ, ਇਸ ਲਈ ਕਦੇ ਵੀ ਇਸ ਤਰ੍ਹਾਂ ਦੇ ਬੂਟੇ ਨਾ ਲਗਾਉ । ਇਸ ਲਈ ਸਿਰਫ਼ ਕਲਮਾਂ ਲਿਆ ਕੇ ਇਸ ਦੇ ਬੂਟੇ ਆਪ ਤਿਆਰ ਕਰੋ, ਜੋ ਕਿ ਸਸਤੇ ਵੀ ਪੈਣਗੇ ਅਤੇ ਨੀਮਾਟੋਡ ਆਦਿ ਦੀ ਸਮੱਸਿਆ ਤੋਂ ਵੀ ਰਹਿਤ ਹੋਣਗੇ ।
3. ਹਾਲਾਂਕਿ ਇਹ ਫਲ ਕਈ ਤਰ੍ਹਾਂ ਦੀਆਂ ਮਿੱਟੀਆਂ 'ਤੇ ਉਗਾਇਆ ਜਾ ਸਕਦਾ ਹੈ, ਪਰ ਦਰਮਿਆਨੀ, ਚੰਗੇ ਜਲ ਨਿਕਾਸ ਵਾਲੀ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਮਿੱਟੀ ਡਰੈਗਨਫਰੂਟ ਦੀ ਕਾਸ਼ਤ ਲਈ ਬਹੁਤ ਢੁਕਵੀਂ ਹੁੰਦੀ ਹੈ । ਬਹੁਤ ਜ਼ਿਆਦਾ ਰੇਤਲੀ ਅਤੇ ਮਾੜੇ ਜਲ ਨਿਕਾਸ ਵਾਲੀ ਮਿੱਟੀ 'ਤੇ ਡਰੈਗਨਫਰੂਟ ਦੀ ਕਾਸ਼ਤ ਤੋਂ ਪ੍ਰਹੋਜ ਕਰੋ ।
4. ਇਹ ਫਲ ਸਖਤ ਮੌਸਮੀ ਸਬਿਤੀਆਂ ਨੂੰ ਕਾਫ਼ੀ ਹੱਦ ਤੱਕ ਸਹਿਣਸ਼ੀਲ ਹੁੰਦਾ



ਹੈ । ਇਸ ਨੂੰ ਭਰਪੂਰ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਪਰ ਮਈ-ਜੂਨ ਦੌਰਾਨ ਸਖਤ ਅਤੇ ਖੁਸ਼ਕ ਗਰਮੀ ਕਾਰਨ ਇਸ ਦੇ ਬੂਟਿਆਂ ਦੀਆਂ ਕੁੱਝ ਸ਼ਖਾਵਾਂ ਤੇ ਸਾੜਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ ਕੋਰੇ ਨਾਲ ਵੀ ਨਵੀਆਂ ਸ਼ਖਾਵਾਂ ਨੁਕਸਾਨੀਆਂ ਜਾ ਸਕਦੀਆਂ ਹਨ । ਇਸ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉੱਚੇ ਕੱਦ ਵਾਲੀਆਂ ਅੰਤਰ-ਫਸਲਾਂ ਜਿਵੇਂਕਿ ਸੁਹੰਜਣਾ, ਮੱਕੀ, ਜੰਤਰ ਆਦਿ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ।

5. ਡਰੈਗਨ ਫਰੂਟ ਦੇ ਪੌਦੇ ਫਰਵਰੀ-ਮਾਰਚ ਅਤੇ ਜੁਲਾਈ-ਸਤੰਬਰ ਦੇ ਮਹੀਨੇ ਲਗਾਏ ਜਾ ਸਕਦੇ ਹਨ। ਇਸ ਦੇ ਪੌਦਿਆਂ ਨੂੰ ਸੀਮੈਂਟ ਦੇ ਮਜ਼ਬੂਤ ਖੰਭੇ ਗੱਡ ਕੇ ਉੱਚੇ ਬੈਂਡਾਂ 'ਤੇ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇਹ ਮਿੱਟੀ ਦੀ ਜ਼ਿਆਦਾ ਨਮੀ ਜਾਂ ਪਾਣੀ ਦੇ ਖੜੋਤ ਤੋਂ ਸੁਰੱਖਿਅਤ ਰਹਿਣ। ਆਮ ਤੌਰ 'ਤੇ, ਇਸ ਦੇ ਪੌਦੇ ਸਿੰਗਲ ਪੋਲ ਪ੍ਰਣਾਲੀ ਵਿੱਚ  $10 \times 10$  ਫੁੱਟ ਜਾਂ  $12 \times 8$  ਫੁੱਟ ਦੀ ਢੂਟੀ 'ਤੇ ਲਾਏ ਜਾਂਦੇ ਹਨ। ਬੂਟਿਆਂ ਨੂੰ ਖੰਭਿਆਂ ਦੇ ਬਿਲਕੁਲ ਨੇੜੇ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਸਾਨੀ ਨਾਲ ਉਸ ਉਪਰ ਚੜ੍ਹ ਸਕਣ। ਖੰਭਿਆਂ ਦੇ ਸਾਰੇ ਪਾਸੇ ਚਾਰ ਪੌਦੇ ਲਗਾਉਣੇ ਚਾਹੀਦੇ ਹਨ। ਇਸ ਫਲ ਦੇ ਨਵੇਂ ਬੂਟੇ ਲਗਾਉਣ ਤੋਂ 15 ਦਿਨ ਪਹਿਲਾਂ ਹਰੇਕ ਖੰਭੇ ਦੁਆਲੇ 15-20 ਕਿਲੋ ਗਲੀ-ਸੜੀ ਰੂੜੀ ਵਾਲੀ ਖਾਦ ਪਾਓ ਅਤੇ ਮਿੱਟੀ ਵਿੱਚ ਮਿਲਾ ਦਿਉ। ਇਸ ਦੀ ਕਾਸ਼ਤ ਲਈ ਟਰੈਲਿਸ ਢਾਂਚਾ ਵੀ ਲਗਾਇਆ ਜਾ ਸਕਦਾ ਹੈ ਪਰ ਇਹ ਢਾਂਚਾ ਪੂਰਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂਕਿ ਆਉਣ ਵਾਲੇ ਸਾਲਾਂ ਵਿੱਚ ਇਹ ਬੂਟਿਆਂ ਦਾ ਭਾਰ ਸਹਿਣ ਕਰ ਸਕੇ ।
6. ਬੂਟਿਆਂ ਨੂੰ ਖੰਭਿਆਂ ਦੇ ਨਾਲ-ਨਾਲ ਚੜ੍ਹਾਉਣ ਲਈ ਇਹਨਾਂ ਨੂੰ ਲਗਾਤਾਰ ਪਲਾਸਟਿਕ ਦੀ ਰੱਸੀ ਨਾਲ ਬੰਨਦੇ ਰਹੋ ਅਤੇ ਜਦੋਂ ਬੂਟੇ ਵਧ ਕੇ ਉੱਪਰਲੇ ਚੱਕਰ ਤੋਂ ਬਾਹਰ ਆ ਜਾਣ ਤਾਂ ਇਹਨਾਂ ਦੀ ਕਟਾਈ ਕਰੋ ਤਾਂਕਿ ਵਧੇਰੇ ਸ਼ਖਾਵਾਂ ਨਿੱਕਲ ਅਉਣ । ਜਸੀਨ ਤੋਂ ਲੈ ਕੇ ਉਪਰਲੇ ਚੱਕਰ ਤੱਕ ਬੂਟਿਆਂ ਦੇ ਪਾਸੇ ਤੋਂ ਨਿੱਕਲ ਰਹੇ ਫੁਟਾਰੇ ਨੂੰ ਕੱਟਦੇ ਰਹੋ । ਇਸੇ ਤਰ੍ਹਾਂ ਟਰੈਲਿਸ ਸਿਸਟਮ ਲਈ ਵੀ ਬਾਂਸ ਦੀ ਸੋਟੀਆਂ ਜਾਂ ਫਾਕੜਾਂ ਦਾ ਇਸਤੇਮਾਲ ਕਰੋ ।
7. ਡਰੈਗਨ ਫਰੂਟ ਦੇ ਚੰਗੇ ਵਾਧੇ ਅਤੇ ਫਲਾਂ ਦੇ ਵਿਕਾਸ ਵਿੱਚ ਦੇਸੀ ਖਾਦਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ । ਇਸ ਫਲ ਲਈ ਗੋਬਰ ਦੀ ਸੱਲਰੀ ਅਤੇ ਰੂੜੀ ਵਾਲੀ ਖਾਦ ਬਹੁਤ ਫਾਇਦੇਮੰਦ ਹੁੰਦੀ ਹੈ ।
8. ਬੂਟੇ ਦੇ ਚੰਗੇਰੇ ਵਾਧੇ ਅਤੇ ਫਲਾਂ ਦੇ ਵਿਕਾਸ ਦੌਰਾਨ ਮਿੱਟੀ ਦੀ ਨਮੀ ਬਣਾਈ ਰੱਖਣ ਲਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ । ਇਸ ਲਈ ਜਸੀਨ ਵਿੱਚ ਜ਼ਿਆਦਾ ਨਮੀ ਅਤੇ ਪਾਣੀ ਖੜਨ ਦੀ ਸਬਿਤੀ ਤੋਂ ਬੂਟਿਆਂ ਨੂੰ ਬਚਾਉਣਾ ਚਾਹੀਦਾ ਹੈ । ਇਸ ਕਰਕੇ ਇਸ ਫਲ ਦੇ ਪੌਦੇ/ਖੰਭੇ ਦੇ ਆਲੇ-ਦੁਆਲੇ ਉੱਚਾ ਬੈਂਡ ਬਨਾਉਣਾ ਚਾਹੀਦਾ ਹੈ ।
9. ਕਈ ਵਾਰ ਬਹੁਤ ਜ਼ਿਆਦਾ ਗਰਮੀ ਜਾਂ ਕੋਰੇ ਨਾਲ ਇਸ ਦੀਆਂ ਸ਼ਖਾਵਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਨੁਕਸਾਨੀਆਂ ਟਹਿਣੀਆਂ ਕੱਟ ਦਿਉ ।

# ਪੋਲਟਰੀ ਉਤਪਾਦਨ ਵਿੱਚ ਰੋਸ਼ਨੀ ਦਾ ਸਹੀ ਪ੍ਰਬੰਧ



ਮਨੁੱਖਾਂ ਵਾਂਗ, ਪੋਲਟਰੀ ਪੰਡੀਆਂ ਦਾ ਜੀਵਨ ਇੱਕ ਦਿਨ ਅਤੇ ਰਾਤ ਦੇ ਚੱਕਰ ਅਨੁਸਾਰ ਚਲਦਾ ਹੈ। ਜਦੋਂ ਪੰਡੀਆਂ ਦਾ ਦਿਨ ਅਤੇ ਰਾਤ ਦਾ ਚੱਕਰ ਸਹੀ ਹੁੰਦਾ ਹੈ, ਤਾਂ ਹੀ ਰੋਗਾਂ ਨਾਲ ਲੜਨ ਦੀ ਸਮਰੱਥਾ, ਵਾਧਾ ਅਤੇ ਪ੍ਰਜਣਨ ਸਹੀ ਹੁੰਦਾ ਹੈ। ਰੋਸ਼ਨੀ ਪੰਡੀਆਂ ਦੇ ਦੇਖਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜੋ ਕਿ ਉਹਨਾਂ ਦੇ ਵਿਕਾਸ, ਭੋਜਨ ਅਤੇ ਪਾਣੀ ਦੀ ਖੋਜ ਸਮਰੱਥਾ, ਅਤੇ ਆਪਸੀ ਵਿਵਹਾਰ ਉੱਤੇ ਅਸਰ ਪਾਉਂਦੇ ਹਨ। ਇਸ ਲਈ ਹਨੇਰੇ ਸਮੇਂ ਦੌਰਾਨ ਬਲੱਬਾਂ ਰਾਹੀਂ ਦਿੱਤੀ ਗਈ ਮਸਨੂੰਈ ਰੋਸ਼ਨੀ ਨਾਲ ਉਹਨਾਂ ਦੇ ਵਿਕਾਸ, ਸਹੀ ਖੁਰਾਕ ਅਤੇ ਅਤੇ ਆਪਸੀ ਵਿਵਹਾਰ ਸੌਖਿਆਂ ਵੱਡੇ ਨਾਲ ਹੋ ਜਾਂਦੇ ਹਨ।

## ਪੋਲਟਰੀ ਪੰਡੀਆਂ ਲਈ ਰੋਸ਼ਨੀ ਦੀ ਤੀਬਰਤਾ ਅਤੇ ਮਿਆਦ ਦੀ ਮਹੱਤਤਾ:

### ਰੋਸ਼ਨੀ ਦੀ ਤੀਬਰਤਾ

ਕਿਸੇ ਰੋਸ਼ਨੀ ਦੇ ਸਰੋਤ ਦੁਆਰਾ ਦਿੱਤੀ ਗਈ ਪ੍ਰਕਾਸ਼ ਦੀ ਮਾਤਰਾ ਨੂੰ ਰੋਸ਼ਨੀ ਦੀ ਤੀਬਰਤਾ ਕਿਹਾ ਜਾਂਦਾ ਹੈ। ਇਹ ਲਕਸ ਜਾਂ ਫੁੱਟ ਕੈਂਡਲ ਵਿੱਚ ਮਾਪੀ ਜਾਂਦੀ ਹੈ (1 ਫੁੱਟ ਕੈਂਡਲ = 10 ਲਕਸ)। ਇਹ ਪੋਲਟਰੀ ਫਾਰਮ ਪ੍ਰਬੰਧਨ ਦਾ ਬਹੁਤ ਮਹੱਤਵਪੂਰਨ ਪਹਿਲੂ ਹੈ। ਰੋਸ਼ਨੀ ਦੀ ਜ਼ਰੂਰਤ ਨਾਲੋਂ ਵਧੇਰੇ ਤੀਬਰਤਾ ਅੱਖਾਂ ਦੀ ਸਮੱਸਿਆ, ਚੁੰਝਾਂ ਮਾਰਨ ਦੀ ਆਦਤ ਅਤੇ ਮੌਤ ਦਰ ਨੂੰ ਵਧਾਉਂਦੀ ਹੈ।

**ਰੋਸ਼ਨੀ ਦੇ ਸਰੋਤਾਂ ਦੀਆਂ ਕਿਸਮਾਂ:** ਪੋਲਟਰੀ ਘਰਾਂ ਵਿੱਚ ਚਾਰ ਆਮ ਰੋਸ਼ਨੀ ਦੀਆਂ ਕਿਸਮਾਂ ਵਰਤੀਆਂ ਜਾਂਦੀਆਂ ਹਨ:

- ਇਨਕੈਂਡੀਸੈਟ ਬੱਲਬ-ਸਧਾਰਨ ਬੱਲਬਾਂ ਨੂੰ ਇਨਕੈਂਡੀਸੈਟ ਬੱਲਬ ਕਿਹਾ ਜਾਂਦਾ ਹੈ। ਇਹ ਰੋਸ਼ਨੀ ਦਾ ਸਸਤਾ ਸ੍ਰੋਤ ਹਨ ਪਰ ਘੱਟ ਸਮੇਂ (750-1000 ਘੰਟੇ) ਤੱਕ ਚਲਦੇ ਹਨ।
- ਫਲੋਰੈਸੈਟ ਬੱਲਬ - ਇਨਕੈਂਡੀਸੈਟ ਬੱਲਬਾਂ ਨਾਲੋਂ 3 ਤੋਂ 4 ਗੁਣਾ ਜ਼ਿਆਦਾ ਕੁਸ਼ਲ ਹਨ ਅਤੇ ਸਧਾਰਨ ਬੱਲਬਾਂ ਨਾਲੋਂ 10 ਗੁਣਾ ਲੰਬੀ ਉਮਰ ਦੇ ਹੁੰਦੇ ਹਨ।
- ਮਰਕਰੀ ਬੱਲਬ-ਇਹ ਲੰਮੇ ਸਮੇਂ ਤੱਕ ਚਲਦੇ ਹਨ (24,000 ਘੰਟੇ)। ਇਹਨਾਂ ਨੂੰ ਗਰਮ ਹੋਣ ਲਈ ਕਈ ਮਿੰਟ ਲੱਗ ਜਾਂਦੇ ਹਨ। ਪਾਰੇ ਦੀ ਮੌਜੂਦਗੀ ਕਾਰਨ ਨੀਵੀਂ ਛੱਤ ਵਾਲੇ ਫਾਰਮਾਂ ਵਿੱਚ ਇਹਨਾਂ ਬੱਲਬਾਂ ਨੂੰ ਵਰਤਣਾ ਨਹੀਂ ਚਾਹੀਦਾ।
- ਸੰਖੇਪ ਫਲੋਰੈਸੈਟ ਰੋਸ਼ਨੀ - ਇਹ ਵਧੇਰੇ ਢੁਕਵੇਂ ਹੁੰਦੇ ਹਨ। ਉਰਜਾ ਦੀ ਖਪਤ ਘਟਾ ਕੇ ਉਤਪਾਦਨ ਸਮਰੱਥਾ ਵਧਾਉਣ ਅਤੇ ਖਰਚਾ ਘਟਾਉਣ ਵਿੱਚ ਸਹਾਈ ਹੁੰਦੇ ਹਨ।

ਅਪਰਨਾ ਅਤੇ ਸਤਬੀਰ ਸਿੰਘ  
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ

### ਬਰਾਇਲਰਾਂ ਲਈ ਰੋਸ਼ਨੀ ਦੀ ਮਹੱਤਤਾ

ਬਰਾਇਲਰਾਂ ਲਈ ਰੋਸ਼ਨੀ ਦੀ ਲੋੜ ਮੁੱਖ ਤੌਰ 'ਤੇ ਖੁਰਾਕ ਦੇ ਸੇਵਨ ਨੂੰ ਨਿਯੰਤਰਿਤ ਕਰਨ ਲਈ ਹੁੰਦੀ ਹੈ। ਬਰਾਇਲਰ ਘਰਾਂ ਵਿੱਚ ਪਹਿਲੇ 1-5 ਦਿਨ ਆਮ ਤੌਰ ਪੂਰਾ ਦਿਨ 30-50 ਲਕਸ ਰੋਸ਼ਨੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਘੰਟੇ ਦੇ ਹਨੇਰੇ ਨੂੰ ਛੱਡ ਕੇ 23 ਘੰਟੇ ਦੀ ਨਿਰੰਤਰ ਰੋਸ਼ਨੀ (5-10 ਲਕਸ) ਦਿੱਤੀ ਜਾਂਦੀ ਹੈ। ਰੋਸ਼ਨੀ ਦੀ ਤੀਬਰਤਾ ਕਾਰਨ ਬ੍ਰਾਇਲਰਾਂ ਦਾ ਵਿਵਹਾਰ ਬਹੁਤ ਪ੍ਰਭਾਵਿਤ ਹੁੰਦਾ ਹੈ। ਆਮ ਤੌਰ 'ਤੇ, ਚਮਕਦਾਰ ਰੋਸ਼ਨੀ ਗਤੀਵਿਧੀਆਂ (ਖੁਰਾਕ ਖਾਣਾ) ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ, ਜਦੋਂ ਕਿ ਘੱਟ ਤੀਬਰਤਾ ਚੁੰਝਾਂ ਮਾਰਨ ਦੀ ਆਦਤ ਨੂੰ ਨਿਯੰਤਰਿਤ ਕਰਨ ਵਿੱਚ ਪ੍ਰਭਾਵੀ ਹੁੰਦੀ ਹੈ।

### ਉਤਪਾਦਕਾਂ/ਪੁਲੇਟ ਪੰਡੀਆਂ ਲਈ ਰੋਸ਼ਨੀ ਦੀ ਮਹੱਤਤਾ

ਜੇਕਰ ਘੱਟ ਸਮੇਂ ਲਈ ਰੋਸ਼ਨੀ ਦਿੱਤੀ ਜਾਵੇ ਤਾਂ ਹੇਠ ਲਿਖੇ ਅਸਰ ਹੋ ਸਕਦੇ ਹਨ

- ਬਾਲਗ ਹੋਣ ਦੀ ਉਮਰ ਵਿੱਚ ਦੇਰੀ, ਅੰਡਿਆਂ ਦੀ ਕੁੱਲ ਗਿਣਤੀ ਵਿੱਚ ਕਮੀ
- ਪੈਦਾ ਹੋਏ ਪਹਿਲੇ ਅੰਡੇ ਦਾ ਆਕਾਰ ਘਟ ਜਾਣਾ।

### ਲੋਅਰ ਮੁਰਗੀਆਂ ਲਈ ਰੋਸ਼ਨੀ ਦੀ ਮਹੱਤਤਾ

ਰੋਸ਼ਨੀ ਦੀ ਚਮਕ ਵੀ ਅੰਡੇ ਦੇ ਉਤਪਾਦਨ 'ਤੇ ਪ੍ਰਭਾਵ ਪਾਉਂਦੀ ਹੈ। ਲੋਅਰ ਘਰਾਂ ਵਿੱਚ 10 ਲਕਸ ਦੀ ਰੋਸ਼ਨੀ ਦੀ ਤੀਬਰਤਾ ਦੀ ਲੋੜ ਹੁੰਦੀ ਹੈ। ਮਲਟੀ-ਡੈਕ ਕੇਜ ਸਿਸਟਮ ਵਿੱਚ, ਹੇਠਲੇ ਡੈਕ 'ਤੇ ਘੱਟੋ-ਘੱਟ 5 ਲਕਸ ਦੀ ਰੋਸ਼ਨੀ ਦੀ ਤੀਬਰਤਾ ਦੀ ਲੋੜ ਹੁੰਦੀ ਹੈ। ਆਮ ਤੌਰ ਲੋਅਰ ਫਾਰਮ ਵਿੱਚ ਰੋਸ਼ਨੀ ਦੀ ਤੀਬਰਤਾ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਅਖਬਾਰ ਨੂੰ ਅਸਾਨੀ ਨਾਲ ਪਤੜਿਆ ਜਾ ਸਕੇ। ਵੱਧ ਤੋਂ ਵੱਧ ਅੰਡੇ ਉਤਪਾਦਨ ਲਈ, ਰੋਸ਼ਨੀ ਦੀ ਮਿਆਦ ਰੋਜ਼ਾਨਾ 16 ਘੰਟੇ ਚਾਹੀਦੀ ਹੈ। ਅੰਡੇ ਉਤਪਾਦਨ ਘੱਟ ਜਾਂਦਾ ਹੈ। ਇਸ ਲਈ ਸਵੇਰ ਅਤੇ ਸ਼ਾਮ ਹਨੇਰੇ ਵੇਲੇ ਬਨਾਉਣੀ ਰੋਸ਼ਨੀ ਦਿੱਤੀ ਜਾ ਸਕਦੀ ਹੈ। ਪੋਲਟਰੀ ਪੰਡੀਆਂ ਦੀ ਵਿਕਾਸ ਦਰ ਵਧਾਉਣ ਲਈ ਬੁਰੂੰਡਿੰਗ ਤੋਂ ਬਾਅਦ ਰੋਸ਼ਨੀ ਦੀ ਮਿਆਦ ਹੌਲੀ ਹੌਲੀ ਘਟਾਈ ਜਾਂਦੀ ਹੈ ਅਤੇ ਅੰਡੇ ਉਤਪਾਦਨ ਨੂੰ ਵਧਾਉਣ ਲਈ ਵੱਧਦੀ ਰੋਸ਼ਨੀ ਦੀ ਮਿਆਦ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇੱਕ ਘੰਟੇ ਤੋਂ ਘੱਟ ਦਾ ਵਾਧਾ ਕਰਨ ਨਾਲ ਪ੍ਰਜਣਨ ਹਾਰਮੋਨਸ ਦੇ ਉਤਪਾਦਨ 'ਤੇ ਤੁਰੰਤ ਪ੍ਰਭਾਵ ਪੈਂਦਾ ਹੈ। ਉਤਪਾਦਨ ਮਿਆਦ ਨੂੰ ਲੰਮਾ ਕਰਨ ਵਿੱਚ ਮਦਦ ਕਰਨ ਲਈ 30-35 ਹਫ਼ਤਿਆਂ ਦੀ ਉਮਰ ਤੱਕ ਰੋਜ਼ਾਨਾ 16 ਘੰਟੇ ਦੀ ਰੋਸ਼ਨੀ ਦੇਣਾ ਸਹੀ ਰਹਿੰਦਾ ਹੈ। ਜੇਕਰ ਤੀਬਰਤਾ ਦੀ ਗੱਲੂ ਕਰੀਏ ਤਾਂ 5 ਲਕਸ ਤੋਂ ਘੱਟ ਰੋਸ਼ਨੀ ਦੀ ਤੀਬਰਤਾ ਸਹੀ ਵਿਕਾਸ ਅਤੇ ਉਤਪਾਦਨ ਨੂੰ ਉਤੇਜ਼ਿਤ ਕਰਨ ਲਈ ਬਹੁਤ ਘੱਟ ਹੈ, ਜਦੋਂ ਕਿ ਉੱਚੀ ਰੋਸ਼ਨੀ ਤੀਬਰਤਾ (50 ਲਕਸ ਤੋਂ ਉੱਪਰ) ਪੰਡੀਆਂ ਵਿੱਚ ਘਬਰਾਹਟ ਅਤੇ ਅਸਪਸ਼ਟ ਵਿਵਹਾਰ ਦਾ ਕਾਰਨ ਬਣ ਸਕਦੀ ਹੈ। ਚੁੰਚਿਆਂ ਦੇ ਵਿਕਾਸ ਲਈ ਪਹਿਲੇ 2 ਤੋਂ 3 ਹਫ਼ਤਿਆਂ ਲਈ 30-50 ਲਕਸ ਤੀਬਰ ਰੋਸ਼ਨੀ ਚਾਹੀਦੀ ਹੈ ਅਤੇ ਫਿਰ 14 ਹਫ਼ਤਿਆਂ ਤੱਕ 10-15 ਲਕਸ ਤੱਕ ਮੱਧਮ ਕਰ ਦੇਣੀ ਚਾਹੀਦੀ ਹੈ। ਲੋਅਰ ਘਰ ਵਿੱਚ ਟ੍ਰਾਂਸਫਰ ਕਰਨ ਤੋਂ ਦੋ ਹਫ਼ਤੇ ਪਹਿਲਾਂ ਹੀ ਹੌਲੀ ਹੌਲੀ ਰੋਸ਼ਨੀ ਦੀ ਤੀਬਰਤਾ ਵਧਾਉਣ ਤੋਂ ਜੋ ਪੰਡੀ ਗਿੱਛ ਜਾਣ।

ਅਪਰਣਾ: 73407-24999

# ਬਰਸਾਤ ਦੇ ਮੌਸਮ ਵਿੱਚ ਪਾਣੀ ਦੀ ਪਰਖ ਕਿੱਟ ਅਪਣਾਓ

ਪ੍ਰਿਆ ਕਤਿਆਲ, ਕੇਸ਼ਾਨੀ ਅਤੇ ਜੀ ਐਸ ਕੋਚਰ

ਸੁਖਮਜ਼ੀਵ ਵਿਗਿਆਨ ਵਿਭਾਗ

ਬਰਸਾਤਾਂ ਦੇ ਮੌਸਮ ਵਿੱਚ ਹਵਾ 'ਚ ਨਮੀ ਦੀ ਵਧੇਰੇ ਮਾਤਰਾ ਬਿਮਾਰੀਆਂ ਦੇ ਜੀਵਾਣੂਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ। ਇਸ ਲਈ ਲਾਗ ਦੇ ਰੋਗ ਬਰਸਾਤੀ ਮੌਸਮ ਵਿੱਚ ਜਲਦੀ ਫੈਲਦੇ ਹਨ। ਇਨ੍ਹਾਂ ਜੀਵਾਣੂਆਂ ਦੀ ਪਛਾਣ ਤੇ ਪਾਣੀ ਸੰਬੰਧਿਤ ਰੋਗਾਂ ਤੋਂ ਬਚਾਅ ਲਈ ਪਾਣੀ ਦੀ ਜਾਂਚ ਬਹੁਤ ਮਹੱਤਵਪੂਰਣ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸੁਖਮ ਜੀਵ ਵਿਭਾਗ ਨਿਯਮਿਤ ਤੌਰ 'ਤੇ ਪਾਣੀ ਦੀ ਜਾਂਚ ਵਿੱਚ ਸ਼ਾਮਲ ਹੈ। ਪਾਣੀ ਦਾ ਸੈੰਪਲ ਵਿਭਾਗ ਵਿੱਚ ਲਿਆ ਕੇ ਜਾਂਚ ਲਈ ਦਿੱਤਾ ਜਾ ਸਕਦਾ ਹੈ ਤੇ 100 ਰੁਪਏ ਪ੍ਰਤਿ ਸੈੰਪਲ ਦੀ ਦਰ ਤੇ 48 ਘੰਟੇ 'ਚ ਰਿਪੋਰਟ ਲਈ ਜਾ ਸਕਦੀ ਹੈ। ਦੂਰ-ਦੁਰੇਡੇ ਇਲਾਕਿਆਂ, ਜਿਥੋਂ ਆਉਣਾ ਜਾਣ ਮੁਸ਼ਕਲ ਹੋਵੇ, ਵਿੱਚ ਪਾਣੀ ਦੀ ਜਾਂਚ ਲਈ ਕਿੱਟ ਖਰੀਦੀ ਜਾ ਸਕਦੀ ਹੈ ਜੋ ਕਿ ਵਿਭਾਗ ਤੋਂ 30 ਰੁਪਏ 'ਚ ਖਰੀਦ ਕੇ ਪਾਣੀ ਦੀ ਗੁੱਣਵਤਾ ਘਰੇ ਮਾਪੀ ਜਾ ਸਕਦੀ ਹੈ।

## ਪਾਣੀ ਦਾ ਨਮੂਨਾ ਲੈਣ ਦਾ ਤਰੀਕਾ:-

ਪਾਣੀ ਦਾ ਨਮੂਨਾ ਲੈਣ ਤੋਂ 6 ਘੰਟੇ ਦੇ ਅੰਦਰ ਜਾਂ ਵੱਧ ਤੋਂ ਵੱਧ 24 ਘੰਟੇ ਵਿੱਚ ਪਰਖ ਲੈਣਾ ਚਾਹੀਦਾ ਹੈ। ਸੈੰਪਲ ਲੈ ਕੇ ਇਨਸੂਲੋਟਿਡ ਬਕਸੇ (ਜਿਸ ਵਿੱਚ ਬਰਫ ਰੱਖੀ ਹੋਵੇ) ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਇਹ ਸਹੂਲੀਅਤ ਮੌਜੂਦ ਨਹੀਂ ਹੈ ਤਾਂ ਸੈੰਪਲ 2 ਘੰਟੇ ਦੇ ਅੰਦਰ ਲੈਬ ਵਿੱਚ ਪਹੁੰਚਾ ਦਿੱਤਾ ਜਾਵੇ। ਜੇਕਰ ਸੈੰਪਲ ਠੀਕ ਸਮੇਂ ਤੇ ਨਾ ਪਹੁੰਚੇ ਤਾਂ ਉਸਨੂੰ ਪਰਖ ਲਈ ਨਾ ਵਰਤੋ।

1. ਟੂਟੀ ਤੋਂ ਲੱਗੀ ਮਿੱਟੀ ਸਾਫ਼ ਕਰੋ।
2. ਟੂਟੀ ਨੂੰ ਅਲਕੋਹਲ ਨਾਲ ਕੀਟਾਣੂੰ ਰਹਿਤ ਕਰੋ।
3. ਪਾਣੀ ਨੂੰ ਮੱਧਮ ਸਪੀਡ ਤੋਂ 1-2 ਮਿੰਟਾਂ ਲਈ ਵੱਗਣ ਦਿਓ।
4. ਕੀਟਾਣੂੰ ਰਹਿਤ ਬੋਤਲ ਨੂੰ ਤਲੇ ਤੋਂ ਪਕੜ ਕੇ ਪਾਣੀ ਦਾ ਨਮੂਨਾ ਲਾਉ।
5. ਬੋਤਲ ਤੇ ਢੱਕਣ ਲਗਾਓ ਅਤੇ ਸ੍ਰੋਤ, ਸਮਾਂ, ਤਰੀਕਾ, ਸ੍ਰੋਤ ਦੀ ਛੁੱਝਾਈ ਅਤੇ



ਚਿੱਤਰ: 1 ਪਾਣੀ ਪਰਖਣ ਵਾਲੀ ਕਿੱਟ

## ਪਾਣੀ ਦੀ ਕਿੱਟ ਵਰਤਣ ਦਾ ਢੰਗ

1. ਐਲੂਮੀਨੀਅਮ ਸੀਲ ਨੂੰ ਕੱਟ ਕੇ ਉਤਰੋਂ ਤੇ ਰਬੜ ਸਟਾਪਰ ਨੂੰ ਖੋਲੋ।
2. ਹੁਣ ਸੀਸ਼ੀ ਤੇ ਮੌਜੂਦ ਕਾਲੇ ਰੰਗ ਦੇ ਨਿਸ਼ਾਨ ਤੱਕ ਉਸ ਵਿੱਚ ਪਾਣੀ ਭਰੋ। ਪਾਣੀ ਸਿੱਧਾ ਸ੍ਰੋਤ ਤੋਂ ਭਰੋ ਨਾ ਕਿ ਕਿਸੇ ਭਾਂਡੇ ਨਾਲ।
3. ਰਬੜ ਸਟਾਪਰ ਦੁਬਾਰਾ ਲਗਾ ਕੇ, 48 ਘੰਟਿਆਂ 'ਚ ਪਾਣੀ ਦੇ ਰੰਗ ਵਿੱਚ ਤਬਦੀਲੀ ਜਾਂ ਆਪੇ ਢੱਕਣ ਦਾ ਉਠ ਜਾਣਾ ਨੋਟ ਕਰੋ।
4. ਜਾਮਣੀ ਤੋਂ ਪੀਲਾ ਰੰਗ ਹੋ ਜਾਣ ਦਾ ਕਾਰਨ ਹੈ ਤੇਜ਼ਾਬ ਬਣਨਾ ਹੈ ਅਤੇ ਢੱਕਣ ਉਡਣ ਦਾ ਮਤਲਬ ਹੈ ਕਿ ਉਸ ਵਿੱਚ ਮੌਜੂਦ ਬੈਕਟੀਰੀਆ ਗੈਸ ਬਣਾ ਰਹੇ ਹਨ।
5. ਸੁੱਟਣ ਤੋਂ ਪਹਿਲਾਂ ਕਿੱਟ ਵਿੱਚ ਕੁਝ ਬੂਂਦਾਂ Dettol ਦੀਆਂ ਪਾਉ। ਜੇਕਰ ਪਾਣੀ ਦੂਸਿਤ ਨਿਕਲਦਾ ਹੈ ਭਾਵੇਂ ਕਿ 48 ਘੰਟਿਆਂ ਵਿੱਚ ਰੰਗ ਵਿੱਚ ਤਬਦੀਲੀ ਹੁੰਦੀ ਹੈ ਜਾਂ ਢੱਕਣ ਉੱਡਦਾ ਹੈ ਤਾਂ ਸੁਖਮ ਜੀਵ ਵਿਭਾਗ 'ਚ ਮੌਜੂਦ ਮਾਹਿਰਾਂ ਤੋਂ ਸਲਾਹ ਲਾਓ।

ਪ੍ਰਿਆ ਕਤਿਆਲ: 98885-07787

## ਝੋਨੇ ਦੇ ਮਧਰੇਪਣ ਦੀ ਬਿਮਾਰੀ ਬਾਰੇ ਅਗਾਊਂ ਨਿਗਰਾਨੀ ਰੱਖਣ ਕਿਸਾਨ

ਸਾਲ 2022 ਦੇ ਸਾਉਣੀ ਸੀਜਨ ਦੌਰਾਨ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਝੋਨਾ ਲਾਉਣ ਵਾਲੇ ਖੇਤਰਾਂ ਤੋਂ ਬੂਟਿਆਂ ਦੇ ਮਧਰੇਪਣ ਦੀ ਭੇਤਭਰੀ ਬਿਮਾਰੀ ਦੀ ਸਿਕਾਇਤ ਦੇਖਣ ਵਿੱਚ ਆਈ ਸੀ। ਇਸ ਬਿਮਾਰੀ ਨੇ ਪੂਰੇ ਉੱਤਰੀ ਭਾਰਤ ਵਿੱਚ ਝੋਨਾ ਬੀਜਨ ਵਾਲੇ ਖੇਤਰ ਦੇ ਸੈਂਕੜੇ ਏਕੜ ਰਕਬੇ ਨੂੰ ਪ੍ਰਭਾਵਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਾਂਚ ਕੀਤੀ ਅਤੇ ਇਸ ਬਿਮਾਰੀ ਦੇ ਕਾਰਨ ਵਜੋਂ ਸਟਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਨਾਂ ਦੇ ਇਕ ਵਾਇਰਸ ਦਾ ਪਤਾ ਲਗਾਇਆ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਇਸ ਵਿਸਾਣੂੰ ਦਾ ਪਤਾ ਲੱਗ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਕੱਲੇ ਪੰਜਾਬ ਵਿੱਚ ਹੀ ਇਸ ਵਾਇਰਸ ਦਾ ਪ੍ਰਭਾਵ ਲਗਭਗ 34,000 ਹੈਕਟੇਅਰ ਰਕਬੇ 'ਤੇ ਦੇਖਿਆ ਗਿਆ। ਇਸ ਬਿਮਾਰੀ ਦੇ ਖਾਸ ਲੱਛਣਾਂ ਬਾਰੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਚੱਟ ਨੇ ਦੱਸਿਆ ਕਿ ਖੁਰਾਕੀ ਤੱਤਾਂ ਦੀ ਸਿਫਾਰਸ਼ ਕੀਤੀ ਮਾਤਰਾ ਪਾਉਣ ਦੇ ਬਾਵਜੂਦ ਵਾਇਰਸ ਤੋਂ ਪ੍ਰਭਾਵਿਤ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ। ਇਸਦੇ ਨਤੀਜੇ ਵਜੋਂ ਝੋਨੇ ਦੇ ਬੂਟਿਆਂ ਦਾ ਆਕਾਰ ਆਮ ਆਕਾਰ ਦੇ ਮੁਕਾਬਲੇ ਸਿਰਫ ਇੱਕ ਤਿਹਾਈ ਜਾਂ ਅੱਧਾ ਰਹਿ ਜਾਂਦਾ ਹੈ ਪੈਂਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਪ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੇ ਵਿਗਿਆਨੀ ਸਰਗਰਮੀ ਨਾਲ ਉਨ੍ਹਾਂ ਖੇਤਰਾਂ ਵਿੱਚ ਸਰਵੇਖਣ ਕਰ ਰਹੇ ਹਨ ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਸੀ। ਉਹ ਵਾਇਰਸ ਦੀ ਕਿਸੇ ਵੀ ਲੁਕਵੀਂ ਲਾਗ ਦਾ ਪਤਾ ਲਗਾਉਣ ਲਈ ਝੋਨੇ ਦੀ ਪਨੀਰੀ ਵਿੱਚੋਂ ਨੂੰ ਇਕੱਠੇ ਕਰ ਰਹੇ ਹਨ। ਇਸ ਬਾਰੇ ਹੋਰ ਗੱਲ ਕਰਦਿਆਂ ਪ੍ਰਮੁੱਖ ਕੀਟ-ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਵੀਰ ਚਿੱਟੀ ਪਿੱਠੇ ਵਾਲੇ ਟਿੱਡੇ ਦੀ ਨਿਗਰਾਨੀ ਝੋਨੇ ਦੀ ਪਨੀਰੀ ਤੋਂ ਹੀ ਸੁਰੂ ਕਰ ਦੇਣ। ਇਸ ਲਈ ਖੇਤ ਵਿੱਚ ਕੁਝ ਬੂਟਿਆਂ ਨੂੰ ਥੋੜ੍ਹਾਂ ਜਿਹਾ ਟੇਢਾ ਕਰਕੇ 2-3 ਵਾਰ ਥਾਪਡੇ ਅਤੇ ਜੇਕਰ ਇਸ ਕੀਤੇ ਦੇ ਬਚੇ ਜਾਂ ਬਾਲਗ ਪਾਣੀ ਉੱਪਰ ਤਰਦੇ ਨਜ਼ਰ ਆਉਣ ਤਾਂ ਇਸਦੀ ਸੁਚੱਜੀ ਰੋਕਖਾਮ ਲਈ 94 ਮਿ.ਲੀ ਪੈਕਸਾਲੋਨ 10 ਐਸ ਸੀ (ਟ੍ਰਾਈਡਲੂਮੋਜੋਪਾਇਰੀਮ) ਜਾਂ 80 ਗ੍ਰਾਮ ਓਸੀਨ/ਟੋਕਨ/ਡੋਮਿਨੈਟ 20 ਐਸਜੀ (ਡਾਇਨੋਟ੍ਰੋਗਰਾਨ) ਜਾਂ 120 ਗ੍ਰਾਮ ਚੈਸ 50 ਡਬਲਯੂਜੀ (ਪਾਈਮੇਟ੍ਰੋਜਿਨ) ਜਾਂ 300 ਮਿ.ਲੀ. ਇਸੈਜਿਨ 10 (ਫਲੂਪੀਰੀਮਿਨ) ਨੂੰ 100 ਲੀਟਰ ਪਾਣੀ ਵਿੱਚ ਘੋੜ ਕੇ ਛਿੜਕਾਅ ਕਰੋ।



# ਸਣਾਦ ਦਾ ਖੜਾਂ

ਪ੍ਰੇਰਨਾ ਕਪਿਲਾ ਅਤੇ ਗੁਰਉਪਦੇਸ਼ ਕੌਰ  
ਕ੍ਰਿਸੀ ਵਿਗਿਆਨ ਕੇਂਦਰ, ਲੁਧਿਆਣਾ



ਅੰਬ ਵਿਟਾਮਿਨ ‘ਏ’ ਅਤੇ ‘ਸੀ’, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਅਤੇ ਬੀਟਾ-ਕੈਰੋਟੀਨ ਅਤੇ ਲੂਟਿਨ ਵਰਗੇ ਐਂਟੀਆਕਸੀਡੈਂਟ ਦਾ ਇੱਕ ਵਧੀਆ ਸਰੋਤ ਹਨ ਜੋ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ। ਇਸ ਲਈ ਇਥੇ ਅੰਬਾਂ ਤੋਂ ਬਣੇ ਹੋਣ ਲਿਖੇ ਦੋ ਪਕਵਾਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦਾ ਸਿਹਤ ਲਾਭਾਂ ਲਈ ਬਹੁਤ ਜ਼ਿਆਦਾ ਆਨੰਦ ਲਿਆ ਜਾ ਸਕਦਾ ਹੈ:

## ਅੰਬ ਦੀ ਕੈਂਡੀ

ਅੰਬ ਦੀ ਕੈਂਡੀ ਮਿੱਠਾ ਅਤੇ ਚਬਾਊਣ ਵਾਲਾ ਸੁਆਦਲਾ ਪਕਵਾਨ ਹੈ ਜੋ ਆਸਾਨੀ ਨਾਲ ਘਰ ਵਿਚ ਬਣਾਇਆ ਜਾ ਸਕਦਾ ਹੈ।

## ਸਮਾਂਗਰੀ

|                         |       |
|-------------------------|-------|
| ਪੱਕੇ ਹੋਏ ਅੰਬਾਂ ਦਾ ਗੁੱਦਾ | 2 ਕੱਪ |
| ਖੰਡ                     | 1 ਕੱਪ |
| ਪਾਣੀ                    | ½ ਕੱਪ |
| ਸਿਟਰਿਕ ਐਸਿਡ             | ½ ਕੱਪ |
| ਲੂਣ                     | ½ ਕੱਪ |
| ਕੋਰਨ ਫਲੋਰ               | ½ ਕੱਪ |
| ਪੀਸੀ ਹੋਈ ਖੰਡ            | ¼ ਕੱਪ |

## ਵਿਧੀ

- ਇੱਕ ਭਾਰੀ ਤਲੇ ਵਾਲੇ ਪਤੀਲੇ ਵਿੱਚ ਅੰਬ ਦਾ ਗੁੱਦਾ, ਚਿੰਨੀ, ਪਾਣੀ, ਸਿਟਰਿਕ ਐਸਿਡ ਅਤੇ ਨਮਕ ਨੂੰ ਮਿਲਾਓ ਅਤੇ ਚੰਗੀ ਤਰ੍ਹਾਂ ਹਿਲਾਓ।
- ਮਿਸ਼ਰਣ ਨੂੰ ਉਬਲਣ ਤੱਕ ਮਾਧਿਅਮ ਅੱਗ ਤੇ ਪਕਾਓ ਅਤੇ ਫਿਰ ਗੈਸ ਘੱਟ ਕਰ ਦਿਓ ਤੇ 15-20 ਮਿੰਟ ਤੱਕ ਪਕਾਓ ਤੇ ਕਦੇ ਕਦਾਈ ਮਿਸ਼ਰਣ ਨੂੰ ਕੜਛੀ ਨਾਲ ਹਿਲਾਉਂਦੇ ਰਹੋ ਜਦ ਤੱਕ ਮਿਸ਼ਰਣ ਸ਼ਰਬਤ ਦੀ ਤਰ੍ਹਾਂ ਗਾੜ੍ਹਾ ਨਹੀਂ ਹੋ ਜਾਂਦਾ।
- ਇੱਕ ਵੱਖਰੇ ਕਟੋਰੇ ਵਿੱਚ ਕੋਰਨ ਫਲੋਰ ਅਤੇ ਚਿੰਨੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਇੱਕ ਮਿਸ਼ਰਣ ਤਿਆਰ ਕਰ ਲਾਓ।
- ਅੰਬ ਦੇ ਮਿਸ਼ਰਣ ਵਿੱਚ ਕੋਰਨ ਫਲੋਰ ਦੇ ਮਿਸ਼ਰਣ ਨੂੰ ਮਿਲਾਓ ਅਤੇ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਗੰਢਾਂ ਨਾ ਬਨਣ। ਇਸ ਮਿਸ਼ਰਣ ਨੂੰ 5-10 ਮਿੰਟਾਂ ਲਈ ਪਕਾਉਣਾ ਜਾਰੀ ਰੱਖੋ, ਲਗਾਤਾਰ ਹਿਲਾਉਂਦੇ ਰਹੋ, ਜਦੋਂ ਤੱਕ ਇਹ ਮੇਟਾ ਗਾੜ੍ਹਾ ਨਾ ਬਣ ਜਾਵੇ ਤੇ ਪਤੀਲੇ ਦੇ ਤਲੇ ਤੋਂ ਅਲੱਗ



ਨਾ ਹੋ ਜਾਵੇ।

- ਅੰਬ ਦੇ ਮਿਸ਼ਰਣ ਨੂੰ 8x8 ਇੰਚ ਦੀ ਤੇਲ ਨਾਲ ਚੋਪੜੀ ਪਲੇਟ ਦੇ ਵਿੱਚ ਉਲਟਾ ਦਿਓ ਅਤੇ ਲੱਕੜ ਦੇ ਚੱਮਚ ਦੀ ਮਦਦ ਨਾਲ ਮਿਸ਼ਰਣ ਨੂੰ ਸਤਾ ਤੋਂ ਉਪਰ ਤੱਕ ਇਕਸਾਰ ਕਰ ਦਿਓ ਅਤੇ ਕਮਰੇ ਦੇ ਤਾਪਮਾਨ ਤੇ ਪੂਰੀ ਤਰ੍ਹਾਂ ਠੰਡਾ ਹੋਣ ਦਿਓ।
- ਇੱਕ ਵਾਰ ਠੰਡਾ ਹੋਣ ਤੇ ਇੱਕ ਤਿੱਖੇ ਚਾਕੂ ਦੀ ਵਰਤੋਂ ਕਰਕੇ ਅੰਬ ਦੀ ਕੈਂਡੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ। ਟੁਕੜਿਆਂ ਨੂੰ ਆਪਸ ਵਿੱਚ ਚਿਪਕਣ ਤੋਂ ਰੋਕਣ ਲਈ ਪੀਸੀ ਹੋਈ ਚਿੰਨੀ ਵਿੱਚ ਲਪੇਟ ਦਿਓ।
- ਅੰਬ ਦੀ ਕੈਂਡੀ ਨੂੰ ਇੱਕ ਹਵਾਬੰਦ-ਡੱਬੇ ਵਿੱਚ ਕਮਰੇ ਦੇ ਤਾਪਮਾਨ ਵਿੱਚ ਦੋ ਹਫ਼ਤਿਆਂ ਤੱਕ ਸਟੋਰ ਕਰੋ।

## ਅੰਬ ਦਾ ਸ਼੍ਰੀਖੰਡ

### ਸਮਾਂਗਰੀ

|                                  |       |
|----------------------------------|-------|
| ਸਾਦਾ ਦਹੀਂ (ਪਾਣੀ ਨੂੰ ਚੜ੍ਹਿਆ ਹੋਇਆ) | 2 ਕੱਪ |
| ਪੱਕੇ ਹੋਏ ਅੰਬਾਂ ਦਾ ਗੁੱਦਾ          | 1 ਕੱਪ |
| ਪੀਸੀ ਹੋਈ ਖੰਡ                     | ½ ਕੱਪ |
| ਇਲਾਇਚੀ ਪਾਊਡਰ                     | ¼ ਚਮਚ |

ਕੁਝ ਕੇਸਰ ਦੀਆਂ ਤਾਰਾਂ (ਇਛਾ ਅਨੁਸਾਰ)

ਗਾਰਨਿਸਿੰਗ ਲਈ ਕੱਟਿਆ ਹੋਇਆ ਪਿਸਤਾ ਜਾਂ ਬਦਾਮ

## ਵਿਧੀ

- ਇੱਕ ਵੱਡੇ ਕਟੋਰੇ ਵਿੱਚ ਮਲਮਲ ਦੇ ਕਪੜੇ ਵਿੱਚ ਕੁਝ ਘੰਟਿਆਂ ਲਈ ਲਟਕਾਕੇ ਛਾਣੇ ਹੋਏ ਦਹੀਂ ਨੂੰ ਲਾਉ ਅਤੇ ਇਸ ਨੂੰ ਮੁਲਾਇਮ ਹੋਣ ਤੱਕ ਮਿਲਾਓ।
- ਇਸ ਦਹੀਂ ਵਿੱਚ ਅੰਬ ਦੇ ਗੁੱਦੇ ਨੂੰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਰਲ ਜਾਵੇ।
- ਇਸ ਮਿਸ਼ਰਣ ਵਿੱਚ ਪੀਸੀ ਹੋਈ ਚਿੰਨੀ ਅਤੇ ਇਲਾਇਚੀ ਪਾਊਡਰ ਪਾਓ ਤੇ ਦੁਬਾਰਾ ਮਿਲਾਓ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਘੁਲ ਨਹੀਂ ਜਾਂਦੀ।
- ਜੇ ਕੇਸਰ ਦੀਆਂ ਤਾਰਾਂ ਦੀ ਵਰਤੋਂ ਕਰਦੇ ਹੋ ਤਾਂ ਉਹਨਾਂ ਨੂੰ ਕੁਝ ਮਿੰਟਾਂ ਲਈ ਇੱਕ ਚਮਚ ਗਰਮ ਦੁੱਧ ਵਿੱਚ ਭਿਉ ਦਿਓ ਜਦੋਂ ਤੱਕ ਉਹ ਆਪਣਾ ਰੰਗ ਅਤੇ ਖਸ਼ਬੂ ਛੱਡ ਦਿੰਦਾ ਹੈ। ਫਿਰ ਦਹੀਂ ਦੇ ਮਿਸ਼ਰਣ ਵਿੱਚ ਕੇਸਰ ਵਾਲਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਸ੍ਰੀਖੰਡ ਨੂੰ ਘੱਟੋ-ਘੱਟ ਇੱਕ ਘੰਟੇ ਲਈ ਫਾਰਿੱਜ ਵਿੱਚ ਠੰਡਾ ਹੋਣ ਲਈ ਰੱਖੋ ਤਾਂ ਜੋ ਸਾਰੇ ਸੁਆਦ ਚੰਗੀ ਤਰ੍ਹਾਂ ਮਿਲ ਜਾਣ।



# ਕਿਸਾਨਾਂ ਦੀ ਸਹਾਇਤਾ ਲਈ ਖੇਤੀਬਾੜੀ ਤਕਨਾਲੋਜੀ ਸੂਚਨਾ ਕੇਂਦਰ (ਏ.ਟੀ.ਆਈ.ਸੀ) ਦੀ ਭੂਮਿਕਾ

ਨਵਜੋਤ ਕੌਰ ਢਿੱਲੋਂ ਅਤੇ ਕੰਵਰ ਬਰਜਿੰਦਰ ਸਿੰਘ  
ਪਲਾਂਟ ਬਰੀਡਿੰਗ ਅਤੇ ਜੈਨੋਟਿਕਸ ਵਿਭਾਗ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਕਨਾਲੋਜੀ ਅਤੇ ਜਾਣਕਾਰੀ ਦੀ ਸਿੱਗਲ ਡੋਰ ਡਿਲੀਵਰੀ ਲਈ ਐਗਰੀਕਲਚਰਲ ਟੈਕਨਾਲੋਜੀ ਇਨਫਰਮੇਸ਼ਨ ਸੈਂਟਰ (ਏ. ਟੀ. ਆਈ. ਸੀ.) ਦੀ ਸਥਾਪਨਾ ਕੀਤੀ ਗਈ ਸੀ। ਇਹ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਪੀ ਏ ਸੂ ਦੇ ਮੁੱਖ ਕੈਂਪਸ ਵਿੱਚ ਸਥਿਤ ਹੈ। ਪੰਜਾਬ ਦੇ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਏ.ਸੂ., ਦੇ ਸਾਲ 1978 ਵਿੱਚ ਇੱਕ ਪਲਾਂਟ ਕਲੀਨਿਕ ਸ਼ੁਰੂ ਕੀਤਾ ਜਿਸਦਾ ਨਾਂ ਐਗਰੀਕਲਚਰਲ ਟੈਕਨਾਲੋਜੀ ਇਨਫਰਮੇਸ਼ਨ ਸੈਂਟਰ (ਏ.ਟੀ.ਆਈ.ਸੀ.) ਰੱਖਿਆ ਗਿਆ। ਪੰਜਾਬ ਰਾਜ ਦੇ ਕਿਸਾਨਾਂ ਨੂੰ ਨਿਯਮਤ ਸੇਵਾ ਪ੍ਰਦਾਨ ਕਰਨ ਲਈ ਖੇਤੀ ਵਿਗਿਆਨ, ਭੂਮੀ ਵਿਗਿਆਨ, ਕੀਟ ਵਿਗਿਆਨ, ਪੌਦਾ ਰੋਗ ਵਿਗਿਆਨ ਪਲਾਂਟ ਬ੍ਰੀਡਿੰਗ ਅਤੇ ਪਸੂ ਵਿਗਿਆਨ ਦੇ ਮਾਹਿਰ ਵਿਗਿਆਨੀਆਂ ਦੀ ਨਿਯੁਕਤੀ ਦੀ ਬਹੁ-ਅਨੁਸਾਸਨੀ ਟੀਮ ਦਾ ਇੱਕ ਸਮੂਹ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ। ਕਿਸਾਨਾਂ ਦੇ ਸਿੱਧੇ ਸਵਾਲਾਂ ਨੂੰ ਪੂਰਾ ਕਰਨ ਲਈ ਏ. ਟੀ. ਆਈ. ਸੀ ਸੈਂਟਰ ਵਿੱਚ ਇੱਕ ਕਿਸਾਨ ਕਾਲ ਸੈਂਟਰ ਚੰਲਦਾ ਹੈ। ਵਿਗਿਆਨੀਆਂ ਦੀ ਟੀਮ ਕਿਸਾਨਾਂ ਦੀਆਂ ਫੌਨ ਤੇ ਪੁੱਛ ਗਿੱਛ ਦਾ ਜਵਾਬ ਦਿੰਦੀ ਹੈ। ਕਿਉਂਕਿ ਖੇਤੀਬਾੜੀ ਵਿਸਤਾਰ ਕਰਮਚਾਰੀ ਹਰ ਕਿਸਾਨ ਤੱਕ ਨਹੀਂ ਪਹੁੰਚ ਸਕਦੇ ਅਤੇ ਹਰ ਕਿਸਾਨ ਖੇਤੀ ਮੇਲਿਆਂ ਵਿੱਚ ਨਹੀਂ ਜਾ ਸਕਦਾ। ਇਸ ਲਈ ਨਵੀਨਤਾ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦਾ ਪ੍ਰਵਾਹ ਸੀਮਤ ਹੋ ਜਾਂਦਾ ਹੈ। ਹਾਲਾਂਕਿ, ਪ੍ਰਯੋਗਸ਼ਾਲਾ ਤੋਂ ਕਿਸਾਨਾਂ ਤੱਕ ਗਿਆਨ ਦੇ ਤਬਾਦਲੇ ਲਈ ਕਈ ਚੈਨਲ ਉਪਲਬਧ ਹਨ। ਖੇਤੀਬਾੜੀ ਵਿਕਾਸ ਲਈ ਬਹੁ-ਅਨੁਸਾਸਨੀ ਜਾਣਕਾਰੀ ਦੀ ਉਪਲਬਧਤਾ ਅਤੇ ਤਕਨਾਲੋਜੀ ਆਧਾਰਿਤ ਮਲਟੀਮੀਡੀਆ ਸੂਚਨਾ ਪ੍ਰਣਾਲੀਆਂ ਦੀ ਉਪਲਬਧਤਾ ਦੇ ਨਾਲ, ਸੂਚਨਾ ਤੋਂ ਸੂਚਨਾ ਉਪਭੋਗਤਾਵਾਂ ਤੱਕ ਗਿਆਨ ਦੇ ਸੌਖਿ ਤਬਾਦਲੇ ਦੇ ਮੌਕੇ ਉਪਲਬਧ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਕਿਸਾਨਾਂ ਦੀ ਬਹੁਗਿਧਤੀ ਜਾਣਕਾਰੀ ਸਾਖਰ ਨਹੀਂ ਹੈ ਅਤੇ ਉਹਨਾਂ ਕੋਲ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ। ਕਿਸਾਨਾਂ ਵਿੱਚ ਉਪਲਬਧ ਜਾਣਕਾਰੀ ਅਤੇ ਤਕਨਾਲੋਜੀ ਦੇ ਫਾਸਲੇ ਨੂੰ ਘੱਟ ਕਰਨ ਵਿੱਚ ਏ ਟੀ ਆਈ ਸੀ ਦੀ ਭੂਮਿਕਾ ਹੈ।

ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬੱਚਾਉਣ ਲਈ ਬੀ ਐਸ ਸੀ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕੋਰਸਾਂ ਜਿਵੇਂ ਕਿ ਪਲਾਂਟ ਕਲੀਨਿਕ-401, ਅਤੇ ਪਲਾਂਟ ਕਲੀਨਿਕ -402 ਦੁਆਰਾ ਏ ਟੀ ਆਈ ਸੀ ਵਿੱਖੇ ਪੜਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਕੇਂਦਰ ਵਿੱਚ ਵੱਖ ਵੱਖ ਸਿਖਲਾਈ ਕੋਰਸਾਂ ਦੇ ਵਿਦਿਆਰਥੀਆਂ ਨੂੰ ਫਸਲੀ ਵਿਗਾੜਾਂ ਦੀ ਜਾਂਚ ਲਈ ਸਿਖਲਾਈ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਇੱਕ ਛੱਡ ਹੇਠ ਸਾਰੀ ਜਾਣਕਾਰੀ ਦੇਣ ਲਈ ਬੀਜ ਦੀ ਦੁਕਾਨ ਦੇ ਨਾਲ ਨਾਲ ਏ ਟੀ ਆਈ ਸੀ ਬੀਜਾਂ ਦੀ ਦੁਕਾਨ ਪਹਿਲਾਂ ਪਸਾਰ ਸਿੱਖਿਆ ਡਾਇਰੈਕਟੋਰੇਟ ਵਿੱਖੇ ਸਥਾਪਿਤ ਕੀਤੀ ਗਈ ਸੀ ਪਰ ਕਿਸਾਨਾਂ ਦੀ ਸਹੂਲਤ ਲਈ ਅੱਜ ਕਲੁ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਵਿੱਖੇ ਬੀਜਾਂ ਦੀ ਦੁਕਾਨ ਤਬਦੀਲ ਕਰ ਦਿੱਤੀ ਗਈ ਹੈ। ਲੁਧਿਆਣਾ ਯੂਨੀਵਰਸਿਟੀ ਇਸ ਦੁਕਾਨ 'ਤੇ ਵਧੀਆ ਝੜ ਦੇਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਵਾਲੇ ਟੀ ਐਲ ਬੀਜ (ਠਲ ਸਟਾਈਟ) ਅਤੇ ਫਾਊਂਡੇਸ਼ਨ ਵਾਲੇ ਬੀਜ (ਫੋਨਦਿਊਟਾਨ ਸਟਾਈਟ) ਵੇਚ ਰਹੀ ਹੈ। ਨਾਲ ਹੀ ਰਸੋਈ ਬਾਗਬਾਨੀ ਲਈ ਛੋਟੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਬੀਜ

ਕਾਊਂਟਰ 'ਤੇ ਉਪਲਬਧ ਹਨ। ਨਾਈਟ੍ਰੋਜਨ ਖਾਦ ਨੂੰ ਘਟਾਉਣ ਲਈ ਵੱਖ-ਵੱਖ ਡਲੀਦਾਰ ਫਸਲਾਂ ਵਿੱਚ ਵਰਤੋਂ ਲਈ ਰਾਈਜ਼ੀਬੀਅਮ ਕਲਚਰ ਦੀਆਂ ਕਈ ਕਿਸਮਾਂ ਇਸ ਕੇਂਦਰ ਵਿੱਚ ਉਪਲਬਧ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰਬਰ 1 ਵਿੱਖੇ ਏ ਟੀ ਆਈ ਸੀ ਅਧੀਨ ਕਿਸਾਨਾਂ ਦੇ ਫਾਇਦੇ ਲਈ ਖੇਤੀ ਸਾਹਿਤ ਦੀ ਵਿਕਰੀ ਲਈ ਇੱਕ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ ਜਿਥੇ ਪ੍ਰੋਗਰੈਸਿਵ ਫਾਰਮਿੰਗ (ਅੰਗਰੇਜ਼ੀ), ਚੰਗੀ ਖੇਤੀ (ਪੰਜਾਬੀ), ਪੈਕਜ ਆਫ ਪ੍ਰੈਕਟਿਸ ਵਰਗੇ ਮਾਸਿਕ ਮੈਗਜ਼ੀਨ ਇਸ ਕਾਊਂਟਰ ਤੋਂ ਕਿਸਾਨਾਂ ਨੂੰ ਸਾਉਣੀ ਅਤੇ ਹਾੜੀ ਦੀਆਂ ਫਸਲਾਂ, ਸਬਜ਼ੀਆਂ ਅਤੇ ਡਲਾਂ ਦੀਆਂ ਫਸਲਾਂ ਅਤੇ ਪਸੂ ਵਿਗਿਆਨ, ਫਸਲੀ ਕੈਲੰਡਰ, ਯੂਨੀਵਰਸਿਟੀ ਡਾਇਰੀ ਅਤੇ ਹੋਰ ਪ੍ਰਕਾਸ਼ਨਾਂ ਦੀ ਵਿਕਰੀ ਕੀਤੀ ਜਾਂਦੀ ਹੈ।

ਕਿਸਾਨਾਂ ਨੂੰ ਬੀਜ ਤੋਂ ਇਲਾਵਾ ਫਸਲਾਂ ਦੀ ਕਾਸ਼ਤ ਲਈ ਤਕਨੀਕੀ ਜਾਣਕਾਰੀ ਮੁਫਤ ਦਿੱਤੀ ਜਾਂਦੀ ਹੈ। ਇਸ ਕੇਂਦਰ ਵਿੱਚ ਸਲਾਨਾਂ 10,000 ਤੋਂ ਵੱਧ ਕਿਸਾਨ ਖੇਤੀਬਾੜੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਨਿਯਮਤ ਮਾਰਗਦਰਸ਼ਨ ਪ੍ਰਾਪਤ ਕਰ ਰਹੇ ਹਨ। ਕਿਸਾਨਾਂ ਨੂੰ ਇਹ ਮੁਫਤ ਦਿੱਤੀ ਜਾਂਦੀ ਹੈ। ਫਸਲਾਂ ਦੇ ਨੁਕਸਾਨ ਦੀ ਪਛਾਣ ਕਰਨ ਲਈ ਏ ਟੀ ਆਈ ਸੀ ਮਾਹਿਰਾਂ ਦੀ ਟੀਮ ਕਿਸਾਨਾਂ ਵੱਲੋਂ ਲਿਆਂਦੇ ਪੌਦਿਆਂ ਦੇ ਨਮੂਨੇ ਦੀ ਜਾਂਚ ਕਰਦੀ ਹੈ ਅਤੇ ਸਮੱਸਿਆਵਾਂ ਦੀ ਸਹੀ ਜਾਂਚ ਤੋਂ ਬਾਅਦ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਗੁੰਝਲਦਾਰ ਸਮੱਸਿਆਵਾਂ ਦੀ ਪਛਾਣ ਕਰਨ ਲਈ, ਏ ਟੀ ਆਈ ਸੀ ਦੇ ਵਿਗਿਆਨੀ ਮੌਕੇ ਦੀ ਜਾਂਚ ਲਈ ਕਿਸਾਨ ਦੇ ਖੇਤ ਦਾ ਦੌਰਾ ਵੀ ਕਰਦੇ ਹਨ।

ਕਿਸਾਨ ਟੈਲੀਫੋਨ ਹੈਲਪਲਾਈਨ ਨੰਬਰ (0161-2401960-ਐਕਸਟੈਂਸ਼ਨ 417), ਮੋਬਾਈਲ ਨੰਬਰ 98729-13253, ਵਟਸਅੱਪ ਨੰਬਰ 98729-13253 ਅਤੇ 8847312477 ਈ ਮੇਲ (ਪਲਾਨਿੱਟਚਲਨਿਚਿਪਉ.ਇਡੁ), ਟੋਲ ਰਾਹੀਂ ਵੀ ਮਾਹਿਰ ਵਿਗਿਆਨੀਆਂ ਤੋਂ ਮਾਰਗਦਰਸ਼ਨ ਲੈ ਸਕਦੇ ਹਨ। ਮੁਫਤ ਨੰਬਰ (1800-180-5100)। ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੇਤ ਦੀਆਂ ਸਮੱਸਿਆਵਾਂ ਦੇ ਜਲਦੀ ਨਿਪਟਾਰੇ ਲਈ ਪ੍ਰਭਾਵਿਤ ਫਸਲਾਂ ਦੇ ਹਿੱਸਿਆਂ ਦੀ ਫੋਟੋਗ੍ਰਾਫ਼ੀ ਵਟਸਅੱਪ ਜਾਂ ਈ ਮੇਲ ਰਾਹੀਂ ਭੇਜਣ। ਇਨ੍ਹਾਂ ਦੇ ਟੀ ਆਈ ਸੀ ਅਭਿਆਸਾਂ ਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਕੀਤ੍ਤਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਵਿੱਚ ਕਾਫ਼ੀ ਸਹਾਇਤਾ ਕੀਤੀ।

ਪੀ.ਏ.ਸੂ. ਡਿਜੀਟਲ ਨਿਊਜ਼ ਪੇਪਰ ਮੈਗਜ਼ੀਨ “ਖੇਤੀ ਸੰਦੇਸ਼” ਕਿਸਾਨਾਂ ਨੂੰ ਸਮੇਂ ਸਿਰ ਖੇਤੀ ਸੰਚਾਲਨ ਕਰਨ ਲਈ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਦਾ ਹੈ। ਕਿਸਾਨ ਆਪਣਾ ਮੋਬਾਈਲ ਨੰਬਰ 82880-57707 'ਤੇ ਭੇਜ ਕੇ ਇਸ ਹਫ਼ਤਾਵਾਰੀ ਮੈਗਜ਼ੀਨ ਨੂੰ ਪ੍ਰਾਪਤ ਕਰ ਸਕਦੇ ਹਨ। ਕਿਸਾਨ ਏ ਟੀ ਆਈ ਸੀ ਦੁਆਰਾ ਪ੍ਰਦਾਨ ਕੀਤੇ ਗਏ ਨਿਮਨਲਿਖਤ ਧੰਗ ਰਾਹੀਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ: ਪੀ ਏ ਸੂ ਕਿਸਾਨ ਮੋਬਾਈਲ ਐਪ, ਪੀ ਏ ਸੂ ਕਿਸਾਨ ਪੋਰਟਲ, ਕਿਸਾਨ ਮੋਬਾਈਲ ਸਲਾਹਕਾਰ ਸੇਵਾ, ਐਗਜ਼ੀਬਿਊਸ਼ਨ-ਕਮ-ਮੋਬਾਈਲ ਡਾਈਗੋਨੋਸਟਿਕ ਵੈਨ, ਪੀ.ਏ.ਸੂ. ਸੂ ਟਿਊਬ ਚੈਨਲ

• ਕੰਵਰ ਬਰਜਿੰਦਰ ਸਿੰਘ : 98729-13253



## ਅਗਸਤ ਮਹੀਨੇ ਦੇ ਖੇਤੀ ਵੁਝੇਵੇਂ

**ਤੋਨਾ:** ਝੋਨੇ ਦੀ ਫਸਲ ਨੂੰ ਪਾਣੀ ਜੀਰਨ ਤੋਂ ਦੇ ਦਿਨ ਬਾਅਦ ਪਾਣੀ ਦੇਣਾ ਚਾਹੀਦਾ ਹੈ ਪਰ ਖੇਤ ਵਿਚ ਤਰੋੜਾਂ ਨਾ ਪੈਣ ਦਿਓ। ਜੇਕਰ ਨਾਈਟ੍ਰੋਜਨ ਦੀ ਅਖੀਰਲੀ ਕਿਸ਼ਤ ਨਹੀਂ ਪਾਈ ਤਾਂ 30 ਕਿੱਲੇ ਯੂਰੀਆ ਪਾ ਦਿਓ। ਯੂਰੀਆ ਖਾਦ ਪੱਤਾ ਰੰਗ ਚਾਰਟ ਵਿਧੀ ਨਾਲ ਪਾਉਣੀ ਹੈ ਤਾਂ ਜੋ 10 ਵਿੱਚੋਂ 6 ਪੱਤੇ, ਪੱਤਾ ਰੰਗ ਦੀ ਟਿੱਕੀ ਨੇ। 4 ਤੋਂ ਫਿੱਕੇ ਹੋਣ ਤਾਂ ਹੀ 25 ਕਿੱਲੇ ਯੂਰੀਆ ਪ੍ਰਤੀ ਏਕੜ ਪਾਓ। ਸਿੱਧੀ ਬਿਜਾਈ ਵਾਲੇ ਝੋਨੇ ਨੂੰ ਯੂਰੀਆ ਦੀ ਢੂਜੀ ਅਤੇ ਤੀਜੀ ਕਿਸ਼ਤ ਲਗਭਗ 43 ਕਿੱਲੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 6 ਅਤੇ 9 ਹਫ਼ਤਿਆਂ ਤੇ ਪਾਓ। ਬਹੁਤ ਮਾੜੀਆਂ ਜਮੀਨਾਂ ਵਿੱਚ ਸਿਵਾਰਸ ਮਾਤਰਾ ਵਿੱਚ ਜਿੰਕ ਸਲਫੇਟ ਪਾਉਣ ਦੇ ਬਾਬਜੂਦ ਵੀ ਧੋੜੀਆਂ ਵਿੱਚ ਜਿੰਕ ਦੀ ਘਾਟ ਆ ਸਕਦੀ ਹੈ। ਅਜਿਹੀਆਂ ਗਲਤਾਂ ਵਿੱਚ 10 ਕਿੱਲੇ ਜਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 6.5 ਕਿੱਲੇ ਜਿੰਕ ਸਲਫੇਟ ਮੋਨੋਹਾਈਡਰੇਟ (33%) ਅਤੇ ਉਨੀਂ ਹੀ ਸੁੱਕੀ ਮੰਟੀ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਧੋੜੀਆਂ ਵਿੱਚ ਪਾ ਕੇ ਇਸ ਤੱਤ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਰੇਤਲੀਆਂ ਜਮੀਨਾਂ ਵਿੱਚ ਆਮ ਤੌਰ 'ਤੇ ਲੋਹੇ ਦੀ ਘਾਟ ਆ ਜਾਂਦੀ ਹੈ। ਇਸ ਤੱਤ ਤੋਂ ਪ੍ਰਭਾਵਿਤ ਬੁਟਿਆਂ ਦੇ ਨਵੇਂ ਪੱਤੇ ਸ਼ੁਰੂ ਵਿੱਚ ਪੀਲੇ ਅਤੇ ਬਾਅਦ ਵਿੱਚ ਚਿੱਟੇ ਨਜ਼ਰ ਆਉਂਦੇ ਹਨ ਇਸ ਤੱਤ ਦੀ ਕਮੀ ਨੂੰ 1 ਪ੍ਰਤੀਸ਼ਤ ਫੈਰਸ ਸਲਫੇਟ ਦਾ ਘੋਲ (1.0 ਕਿੱਲੇ ਫੈਰਸ ਸਲਫੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇਹ ਛਿੜਕਾਅ 2-3 ਵਾਰ ਹਫ਼ਤੇ-ਹਫ਼ਤੇ ਦੇ ਵਕਾਵੇ ਤੋਂ ਕਰੋ।

ਅਗੇਤੇ ਬੀਜੇ ਹੋਏ ਝੋਨੇ ਦੇ ਪੱਤੇ ਝੁਲਸ ਰੋਗ ਕਾਰਨ ਸੁੱਕੇ ਹੋਏ ਨਜ਼ਰ ਆਉਣਗੇ। ਇਸ ਬਿਮਾਰੀ ਦਾ ਇਲਾਜ ਕਿਸੇ ਵੀ ਦਵਾਈ/ਜ਼ਹਿਰ ਦੇ ਸਪਰੇ ਨਾਲ ਨਹੀਂ ਕੀਤਾ ਜਾ ਸਕਦਾ। ਜ਼ਿਆਦਾ ਨਾਈਟ੍ਰੋਜਨ ਖਾਦ ਦਾ ਪਾਉਣਾ ਅਤੇ ਜ਼ਿਆਦਾ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਇਸ ਬਿਮਾਰੀ ਨੂੰ ਵੱਧਣ ਵਿੱਚ ਸਹਾਇਕ ਹੁੰਦੇ ਹਨ। ਇਸ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਤਣੇ ਦੁਆਲੇ ਝੁਲਸ ਰੋਗ ਦਾ ਹਮਲਾ ਦੇਖਿਆ ਜਾ ਸਕਦਾ ਹੈ। ਇਸ ਬਿਮਾਰੀ ਨੂੰ ਰੋਕਣ ਲਈ ਪਲਸਰ/ਇਗਲੇਅਰ 24 ਐਸ ਸੀ 150 ਮਿ.ਲਿ. ਜਾਂ ਐਪਿਕ 75 ਡਬਲਯੂ ਜੀ 26.8 ਗ੍ਰਾਮ ਜਾਂ ਗਲੈਲਿਓ ਵੇਅ 18.76 ਐਸ ਸੀ 400 ਮਿ.ਲਿ. ਜਾਂ ਐਮੀਸਟਾਰ ਟੋਪ 325 ਐਸ ਸੀ 200 ਮਿ.ਲਿ: ਜਾਂ ਨਟੀਵੇ 75 ਡਬਲਯੂ ਜੀ 80 ਗ੍ਰਾਮ ਜਾਂ ਫੋਲੀਕਰ/ਓਰੀਅਸ 25 ਈ ਸੀ 200 ਮਿ.ਲਿ: ਜਾਂ ਟਿਲਾ/ਬੰਪਰ 25 ਜਾਂ ਮੇਨਸਰਨ 250 ਐਸ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰੋ। ਖੇਤ ਦੀਆਂ ਵੱਟਾਂ ਨੂੰ ਘਾਹ ਫੁਸ ਤੋਂ ਰਹਿਤ ਰੱਖੋ। ਜੇਕਰ ਢੂਠੀ ਕਾੰਗਿਆਚੀ ਆਉਣ ਦਾ ਖਤਰਾ ਹੋਵੇ ਤਾਂ ਗਲੈਲਿਓ ਵੇਅ 18.76 ਐਸ ਸੀ 400 ਮਿ.ਲਿ. ਜਾਂ ਕੋਸਾਈਡ 46 ਫੀ ਐਂਫ 500 ਗ੍ਰਾਮ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਜਦੋਂ ਫਸਲ ਗੋਭ ਵਿੱਚ ਹੋਵੇ ਛਿੜਕਾਅ ਕਰੋ।

**ਤੇਣੇ ਦੇ ਗੁਝੁੰਦੇ:** ਇਨ੍ਹਾਂ ਕੀਤਿਆਂ ਦੀਆਂ ਸੁੰਡੀਆਂ ਛੋਟੇ ਬੁਟਿਆਂ ਦੇ ਤਣੇ ਅੰਦਰ ਮੌਰੀਆਂ ਕਰਕੇ ਗੋਭ ਨੂੰ ਸੁਕਾ ਦਿੰਦੀਆਂ ਹਨ। ਜਦੋਂ ਇਹ ਸੁੰਡੀਆਂ ਬੋਡਾ ਪੱਛਮ ਕੇ ਬੁਟਿਆਂ ਤੇ ਹਮਲਾ ਕਰਦੀਆਂ ਹਨ ਤਾਂ ਹਮਲੇ ਦੇ ਸ਼ਿਕਾਰ ਬੂਟੇ ਦੀਆਂ ਦਾਣਿਆਂ ਤੋਂ ਸੱਖਣੀਆਂ ਚਿੱਟੇ ਰੰਗ ਦੀਆਂ ਮੁੰਜ਼ਰਾਂ ਖੇਤ ਵਿੱਚ ਸਿੱਧੀਆਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਜਦ ਖੇਤ ਵਿੱਚ 5 ਪ੍ਰਤੀਸ਼ਤ ਤੋਂ ਵੱਧ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਵੇਮ 480 ਐਸ ਸੀ (ਫਲੂਬੈਂਡਾਮਾਈਡ) ਜਾਂ 50 ਗ੍ਰਾਮ ਟੈਕਸੀ 20 ਡਬਲਯੂ ਜੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 80 ਮਿਲੀਲਿਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5%) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕੇ। ਇਕੋਟਿਨ ਦੀ ਵਰਤੋਂ ਨੂੰ ਕੀਤੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦਿਓ। ਬਾਸਮਤੀ ਵਿੱਚ ਉਪਰੋਕਤ ਦਵਾਈਆਂ ਤੋਂ

ਇਲਾਵਾ 1 ਲਿਟਰ ਅਚੂਨ/ਨੀਮ ਕਵੱਚ ਜਾਂ 4 ਕਿੱਲੋਗ੍ਰਾਮ ਫਰਟੇਰਾ 0.4 ਜੀ ਆਰ (ਕਲੋਰੈਨਟਰਾਨਿਲੀਪਰੋਲ) ਜਾਂ 10 ਕਿੱਲੋਗ੍ਰਾਮ ਪਦਾਨ/ ਕੈਲਡਾਨ/ ਕਰੀਟਾਪ/ ਸਨਵੈਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 4 ਕਿੱਲੋਗ੍ਰਾਮ ਵਾਈਬਰੈਟ 4 ਜੀ ਆਰ ਜਾਂ 6 ਕਿੱਲੋਗ੍ਰਾਮ ਰੀਜ਼ੈਟ/ਮੌਰਟੈਲ/ਮਿਫਦਪਰੋ ਜੀ/ ਮਹਾਂਵੀਰ ਜੀ ਆਰ/ ਸਿਨੀਜ਼ਨ 0.3 ਜੀ (ਡਿਪਰੋਨਿਲ) ਪ੍ਰਤੀ ਏਕੜ ਦੇ ਹਿਸਾਬ ਵਰਤਣ ਨਾਲ ਤਣੇ ਦੇ ਗੜ੍ਹਾਂ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ। ਬਾਸਮਤੀ ਝੋਨੇ ਵਿੱਚ ਜੇ 2 ਪ੍ਰਤੀਸ਼ਤ ਗੋਭਾਂ ਸੁੱਕੀਆਂ ਨਜ਼ਰ ਆਉਣ ਤਾਂ ਹੀ ਕੀਤੇ ਮਾਰ ਜ਼ਹਿਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

**ਪੱਤਾ ਲਪੇਟ ਸੁੰਡੀ:** ਇਸ ਦੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਲੈਂਦੀਆਂ ਹਨ ਅਤੇ ਅੰਦਰ-ਅੰਦਰ ਹਰਾ ਮਾਦਾ ਖਾਈ ਜਾਂਦੀਆਂ ਹਨ, ਪੱਤਿਆਂ ਉੱਪਰ ਚਿੱਟੀਆਂ ਧਾਰੀਆਂ ਰਹਿ ਜਾਂਦੀਆਂ ਹਨ। ਜਦੋਂ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਫਸਲ ਦੇ ਨਿਸਰਨ ਤੋਂ ਪਹਿਲਾਂ, ਕੀਤੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੱਜ ਦੀ ਰੱਸੀ ਫਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਹੋਵੇ। ਪਹਿਲੀ ਵਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਉ ਅਤੇ ਫਿਰ ਉਹਨੀਂ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੇ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ। ਇਸ ਕੀਤੇ ਦੀ ਰੋਕਥਾਮ ਲਈ 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰੈਂਟਰਾਨਿਲੀਪਰੋਲ) ਜਾਂ 20 ਮਿਲੀਲਿਟਰ ਵੇਮ 480 ਐਸ ਸੀ (ਫਲੂਬੈਂਡਾਮਾਈਡ) ਜਾਂ 50 ਗ੍ਰਾਮ ਟੈਕਸੀ 20 ਡਬਲਯੂ ਜੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 80 ਮਿਲੀਲਿਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5%) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕੇ। ਇਕੋਟਿਨ ਦੀ ਵਰਤੋਂ ਨੂੰ ਕੀਤੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦਿਓ।

**ਬੁਟਿਆਂ ਦੇ ਟਿੱਡੇ:** ਇਨ੍ਹਾਂ ਟਿੱਡਿਆਂ ਦੀ ਰੋਕਥਾਮ ਲਈ ਫਸਲ ਤੇ 94 ਮਿ.ਲਿ. ਪੈਕਸਾਲੋਨ 10 ਐਸ ਸੀ (ਟਰਾਈਫਲੂਬੈਂਪਾਇਰਮ) ਜਾਂ 80 ਗ੍ਰਾਮ ਇਸੀਨ/ ਟੋਕਨ/ਡੋਮਿਨੈਟ 20 ਐਸ ਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜਿਨ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜਾਪਾਇਰੀਮੋਕਸਨ) ਜਾਂ 300 ਮਿਲੀਲਿਟਰ ਇਮੈਜ਼ਨ 10 ਐਸ ਸੀ (ਫਲੂਪਾਇਰੀਮਨ) ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ 80 ਮਿ.ਲਿ. ਈਕੋਟਿਨ ਜਾਂ 4 ਲਿਟਰ ਪੀ ਏ ਯੂ ਨਿੰਮ ਦਾ ਘੋਲ ਨੂੰ 100 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ ਬੁਟਿਆਂ ਦੇ ਮੁੱਢਾਂ ਵੱਲ ਨੂੰ ਰੱਖੋ।

**ਮੱਕੀ:** ਮੱਕੀ ਦੇ ਚੰਗੇ ਵਾਧੇ ਲਈ ਢੂਕਵੀ ਸਿੰਚਾਈ ਕਰਨਾ ਜ਼ਰੂਰੀ ਹੈ। ਜ਼ਿਆਦਾ ਦੇਰ ਤੱਕ ਪਾਣੀ ਖੜ੍ਹਾ ਮੱਕੀ ਦੀ ਫਸਲ ਸਹਾਰ ਨਹੀਂ ਸਕਦੀ। ਇਸ ਲਈ ਵਾਧੂ ਖੜ੍ਹਾ ਪਾਣੀ ਖੇਤ ਵਿੱਚੋਂ ਬਾਹਰ ਕੱਢ ਦਿਓ। ਇਸ ਨਾਲ ਫਸਲ ਤੇ ਤਣਾ ਗਲਣ ਦਾ ਰੋਗ ਵੀ ਘੱਟ ਲੱਗਦਾ ਹੈ। ਖੜ੍ਹੇ ਪਾਣੀ ਦਾ ਨੁਕਸਾਨ ਨਜ਼ਰ ਆਵੇ ਤਾਂ 3 ਪ੍ਰਤੀਸ਼ਤ ਯੂਰੀਆ ਘੋਲ ਦੇ ਦੋ ਛਿੜਕਾਅ ਹਫ਼ਤੇ ਦੇ ਫਰਕ ਤੇ ਕਰਨ ਨਾਲ ਜਾਂ ਵਾਧੂ ਨਾਈਟ੍ਰੋਜਨ 12-24 ਕਿੱਲੇ (25-50 ਕਿੱਲੇ ਯੂਰੀਆ) ਪ੍ਰਤੀ ਏਕੜ ਪਾਉਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਨੂੰ 37 ਕਿੱਲੇ ਯੂਰੀਆ ਦੀ ਅਖੀਰਲੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਬੁਰ ਪੈਣ ਤੇ ਪਾ ਦਿਓ। ਪਰ ਪੀ ਐਮ ਐਚ 2/ਕੇਸਰੀ/ਪਰਲ ਪਾਪਕੋਰਨ ਨੂੰ 25 ਕਿੱਲੇ ਯੂਰੀਆ ਪ੍ਰਤੀ ਏਕੜ ਪਾਉ। ਪੱਤਿਆਂ ਦੇ ਝੁਲਸ ਰੋਗ ਦੀ ਰੋਕਥਾਮ ਲਈ ਫਸਲ ਤੇ ਇਡੋਫਿਲ ਐਮ-45 200 ਗ੍ਰਾਮ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਮੱਕੀ ਨੂੰ ਪੱਤਿਆਂ ਅਤੇ ਟਾਂਡੇ

ਦੇ ਭੁਲਸ ਰੋਗ ਤੋਂ ਬਚਾਉਣ ਲਈ ਇਸ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੋਂ 100 ਮਿ.ਲਿ. ਐਮੀਸਟਾਰ ਟੋਪ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਮੱਕੀ ਦੇ ਗੜ੍ਹਾਂ ਦੀ ਰੋਕਥਾਮ ਲਈ ਫਸਲ ਤੇ 30 ਮਿ.ਲਿ. ਕੋਰਾਜ਼ਨ 18.5 ਤਾਕਤ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਦੀ ਰੋਕਥਾਮ ਟਰਾਈਕੋਰਗਾਰਮਾ (ਮਿੱਤਰ ਕੀੜਾ) ਰਾਹੀਂ ਪ੍ਰਜ਼ਿਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ-ਪਹਿਲੀ ਵਾਰ 10 ਦਿਨਾਂ ਦੀ ਫਸਲ ਅਤੇ ਦੂਜੀ ਵਾਰ ਇੱਕ ਹਫ਼ਤੇ ਬਾਅਦ ਵਰਤ ਕੇ ਵੀ ਕੀਤੀ ਜਾ ਸਕਦੀ ਹੈ।

**ਨਰਮਾ ਤੇ ਕਪਾਹ:** ਕਪਾਹ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੱਡੀਆਂ ਕਰੋ। ਪਹਿਲੇ ਛੁੱਲ ਨਜ਼ਰ ਆਉਂਦੇ ਸਾਰੀ ਹੀ 33 ਕਿੱਲੇ ਯੂਰੀਆ ਨਰਮੇਂ ਕਪਾਹ ਦੀਆਂ ਕਿਸਮਾਂ ਅਤੇ 45 ਕਿੱਲੇ ਯੂਰੀਆ ਬੀ ਟੀ ਨਰਮੇਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਯੂਰੀਆ ਖਾਦ ਦੀ ਸੁਰੱਜੀ ਵਰਤੋਂ ਲਈ ਪੀ ਏ ਯੂ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ। ਨਰਮੇਂ ਨੂੰ ਛੁੱਲ ਆਉਣ ਸਮੇਂ 2 ਪ੍ਰਤੀਸ਼ਤ ਪੋਟਾਸ਼ੀਆਮ ਨਾਈਟਰੇਟ (13:0:45) ਘੋਲ ਦੇ 4 ਛਿੜਕਾਅ ਹਫ਼ਤੇ ਦੇ ਵਰਕੇ ਨਾਲ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਬੁਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ 6 ਪ੍ਰਤੀ ਪੱਤਾ ਹੋਵੇ। ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਸਵੀਨਾ 50 ਡੀ ਸੀ (ਅਫਿਡੋਪਾਇਰੋਪਿਨ) ਜਾਂ 200 ਗ੍ਰਾਮ ਪੋਲੋ/ਕ੍ਰੇਜ਼/ਰੂਬੀ/ਲੂਡੋ/ਸ਼ੋਰੂ 50 ਡਬਲਯੂ ਪੀ (ਡਾਇਆਫੈਨਸ਼ੂਝੂਰੇਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਰਿਮਿਡ) ਜਾਂ 60 ਗ੍ਰਾਮ ਉਸੀਨ 20 ਐਸ ਜੀ (ਡਾਇਨੋਟੈਕੂਰਾਨ) ਜਾਂ 20 ਗ੍ਰਾਮ ਡੈਟੈਟੇਸ਼ੂ 50 ਡਬਲਯੂ ਜੀ (ਕਲੋਬਦਮੈਨੀਡਿਨ) ਜਾਂ 500 ਮਿ.ਲਿ. ਲੈਨ/ਡੈਂਟਾ 10 ਏਸ ਜੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਉਬਰੇਨ/ਵੇਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਜਾਂ 800 ਮਿਲੀਲਿਟਰ ਫੌਸਮਾਈਟ/ਈ-ਮਾਈਟ/ਵੇਲਵੀਆਨ/ਗੋਲਡਮਿਟ (ਈਵੀਆਨ) ਜਾਂ 1200 ਮਿਲੀਲਿਟਰ ਪੀ ਏ ਯੂ ਨਿੰਮ ਦਾ ਘੋਲ ਜਾਂ 1 ਲਿਟਰ ਲਿੰਬੀਸੀਡਿਨ/ਅਚੂਕ (ਨਿੰਮ ਅਧਾਰਿਤ ਕੀਟਨਾਸਕ) ਦਾ ਛਿੜਕਾਅ ਕਰੋ। ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਉਪਰਲੇ ਹਿੱਸੇ ਦੇ 50 ਪ੍ਰਤੀਸ਼ਤ ਬੁਟਿਆਂ ਵਿੱਚ ਪੁਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ। ਇਸ ਵਾਸਤੇ 300 ਮਿ.ਲਿ. ਕੀਫਨ 15 ਏਸ ਸੀ ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਰਿਮਿਡ) ਜਾਂ 60 ਗ੍ਰਾਮ ਉਸੀਨ 20 ਐਸ ਜੀ (ਡਾਇਨੋਟੈਕੂਰਾਨ) ਜਾਂ 300 ਮਿਲੀਲਿਟਰ ਨਿਇਨ 5 ਏਸ ਸੀ (ਫੈਨਪਾਇਰੋਕਸੀਫਿਨ) ਜਾਂ 40 ਗ੍ਰਾਮ ਐਕਟਾਨਾ/ਦੋਤਾਨਾ/ਬੋਮਸਨ 25 ਡਬਲਯੂ ਜੀ (ਘਾਇਆਮਿਬੋਕਸਮ) ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਮੀਲੀਬੱਧ ਦੇ ਹਮਲੇ ਨੂੰ ਰੋਕਣ ਲਈ 150 ਮਿਲੀਲਿਟਰ ਟਰਾਂਸਫੋਰਮ 21.8 ਐਸ ਸੀ (ਸਲਫੋਕਸਾਫਲੋਰ) ਪ੍ਰਤੀ ਏਕੜ ਦਾ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਲਈ 125-150 ਲਿਟਰ ਪਾਣੀ ਪ੍ਰਤੀ ਏਕੜ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਛਿੜਕਾਅ ਕਰੋ। ਟੀਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋਂ ਤਾਜ਼ੀਆਂ ਕਿਰੀਆਂ ਛੁੱਲ ਡੋਡੀਆਂ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਵੱਧ ਹੋਵੇ ਅਤੇ ਫਿਰ ਲੋੜ ਅਨੁਸਾਰ ਛਿੜਕਾਅ ਕਰੋ। ਇੱਕੋ ਗਰੁੱਪ ਦੀਆਂ ਕੀਟਨਾਸਕਾਂ ਦਾ ਇੱਕ ਤੋਂ ਵੱਧ ਛਿੜਕਾਅ ਨਾ ਕਰੋ। ਟੀਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਅੱਧ ਸਤੰਬਰ ਤੋਂ ਪਿਛੋਂ, ਸਿੰਬੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾ ਕਰੋ। ਜੇਕਰ ਛਿੜਕਾਅ ਕਰਨ ਤੋਂ 24 ਘੰਟੇ ਦੇ ਅੰਦਰ ਅੰਦਰ ਵਰਥਾ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ। ਨਰਮੇ ਦੀ ਫਸਲ ਤੇ 2, 4-ਡੀ ਦੀ ਦਵਾਈ ਦਾ

### ਟੀਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਕੀਟਨਾਸਕ

| ਮਾਰਕਾ (ਕੀਟਨਾਸਕ)   | ਮਾਤਰਾ ਪ੍ਰਤੀ ਏਕੜ |
|---|-----------------|
| ਗੁਲਬੀ ਅਤੇ ਚਿਤਕਬਰੀ ਸੁੰਡੀਆਂ   |                 |
| (੩) ਸਿੰਬੈਟਿਕ ਪਰਿਥਰਾਇਡ   |                 |
| ਡੈਨੀਟੋਲ/ਮੀਓਚਿਨ੍ਹ 10 ਏਸ ਸੀ (ਫੈਨਪ੍ਰੈਪੈਚਿਨ)  | 300 ਮਿਲੀਲਿਟਰ    |
| ਫਾਸਟਾਕ/ਐਲਡਾਗਾਰਡ/ਮੇਰਿਟ ਅਲਫਾ 10 ਏਸ ਸੀ (ਐਲਫਾਮੈਥਰਿਨ)  | 100 ਮਿਲੀਲਿਟਰ    |
| ਬੁਲਡਾਕ 0.25 ਐਸ ਸੀ (ਬੀਟਾ ਸਾਈਵਲੂਥਰਿਨ)   | 300 ਮਿਲੀਲਿਟਰ    |
| ਰਿਪਕਾਰਡ/ਬਿਲਸਿਪ/ਬੁਲੱਟ/ਉਸਤਾਦ/ਸਾਈਪਰਗਾਰਡ 10 ਏਸ ਸੀ (ਸਾਈਪਰਮੈਥਰਿਨ)   | 200 ਮਿਲੀਲਿਟਰ    |
| ਸਿੰਬੁਸ/ਸਾਈਪਰਗਲ/ਹਿਲਸਾਈਪਰ/ਕੋਲਟ/ਬਾਸਾਈਨ/ਐਗਰੋਸਾਈਪਰ/ਸਾਈਪ੍ਰਗਾਰਡ/ਮਾਰਕਸਾਈਪਰ 25 ਏਸ ਸੀ (ਸਾਈਪਰਮੈਥਰਿਨ)               | 80 ਮਿਲੀਲਿਟਰ     |
| ਡੇਸਿਸ/ਰੁਕਾਰਿਨ/ਡੈਸੀਕੇਅਰ 2.8 ਏਸ ਸੀ (ਡੈਲਟਾਮੈਥਰਿਨ)  | 160 ਮਿਲੀਲਿਟਰ    |
| ਸੁਮੀਸ਼ੀਡਾਨ/ਫੈਨਵਲ/ਐਗਰੋਫਿਨ/ਫੈਨਲਿਕ/ਟ੍ਰਿਮਫਕਾਰਡ/ਸਨਬੀਨਫੈਨਵਲਰੇਟ/ਮਿਲਾਫਿਨ/ ਮਾਰਕਫੈਨਵਲ/ ਫੈਨਰੋਈ 20 ਏਸ ਸੀ (ਫੈਨਵਲਰੇਟ) | 100 ਮਿਲੀਲਿਟਰ    |
| ਗੁਲਬੀ/ਚਿਤਕਬਰੀ ਅਤੇ ਫੈਂਟੀਆਂ ਆਮਰੀਕਣ ਸੁੰਡੀਆਂ  |                 |
| (੪) ਮੈਕਰੋਸਾਈਕਲਿਕ ਲੈਕਟੋਨ   |                 |
| ਪੋਰਕਲੇਮ 5 ਐਸ ਜੀ (ਐਮਾਮੈਕਟਿਨ ਬੈਨਜ਼ੋਏਟ)  | 100 ਗ੍ਰਾਮ       |
| ਅ) ਕਾਰਬਮੇਟ  |                 |
| ਲਾਰਵਿਨ 75 ਡਬਲਯੂ ਪੀ (ਥਾਇਡੀਕਾਰਕ)  | 250 ਗ੍ਰਾਮ       |
| (੫) ਆਰਗੈਨੋਫਾਸਡੇਟਸ   |                 |
| ਕਿਊਰਕਗਾਨ/ਕਰੀਨਾ/ਪ੍ਰੋਫੈਕਸ/ਸਿਲਕਗਾਨ 50 ਏਸ ਸੀ (ਪਰੋਫੈਨੋਫਾਸ)   | 500 ਮਿਲੀਲਿਟਰ    |
| ਫਾਸਮਾਈਟ/ਈ-ਮਾਈਟ/ਵੇਲਥਿਆਨ 50 ਏਸ ਸੀ (ਈਥੀਆਨ)   | 800 ਮਿਲੀਲਿਟਰ    |
| (੬) ਭੁਟਕਲ ਗੁਰੱਪ   |                 |
| ਫੇਮ 480 ਐਸ ਸੀ (ਫਲੁਬੈਂਡੀਆਮਾਈਡ)   | 40 ਮਿਲੀਲਿਟਰ     |
| ਵੱਡੀਆਂ ਆਮਰੀਕਣ ਸੁੰਡੀਆਂ   |                 |
| (੭) ਨੈਚਰਾਲਾਈਟ   |                 |
| ਟਰੇਸਟ 48 ਐਸ ਸੀ (ਸਪਾਈਨੋਸੈਡ)  | 60 ਮਿਲੀਲਿਟਰ     |
| ਆ) ਆਕਸਾਡਾਇਆਜ਼ੀਨ   |                 |
| ਅਵਾਂਟ 15 ਐਸ ਸੀ/ਅਵਾਂਟ 15 ਏਸ ਸੀ (ਇੰਡੋਕਸਾਕਾਰਬ)   | 200 ਮਿਲੀਲਿਟਰ    |
| (੮) ਭੁਟਕਲ ਗੁਰੱਪ   |                 |
| ਸੂਨੀਪਲੀਓ 10 ਏਸ ਸੀ (ਪਾਇਰੀਡਿਲਾਇਲ)   | 300 ਮਿਲੀਲਿਟਰ    |
| ਕੋਰਾਜ਼ਨ 18.5 ਐਸ ਸੀ (ਕਲੋਰਾਮੈਂਟਾਨਿਲੀਪਰੋਲ)   | 60 ਮਿਲੀਲਿਟਰ     |
| (੯) ਆਰਗੈਨੋਫਾਸਡੇਟਸ   |                 |
| ਕੋਰੋਬਾਨ/ਡਰਸਬਾਨ/ਦੁਰਮੈਂਟ/ਕਲੋਰਗਾਰਡ/ਰਾਡਾਰ/ਲੀਬਲ/ਫੋਰਸ/ਮਾਰਕਪਾਈਰੀਫਾਸ 20 ਏਸ ਸੀ (ਕਲੋਰਪਾਈਰੀਫਾਸ)                    | 2 ਲਿਟਰ          |
| ਐਂਗ੍ਰੀਨ/ਆਸਾਟਾਫ/ਸਟਾਰਬੀਨ/ਮਾਰਕਡੇਟ 75 ਐਸ ਪੀ (ਐਸੀਫੇਟ)  | 800 ਗ੍ਰਾਮ       |
| ਤੰਬਾਕੁ ਦੀਆਂ ਸੁੰਡੀਆਂ   |                 |
| (੧੦) ਇਨਸੈਕਟ ਗਰੋਬ ਰੈਗੁਲੇਟਰ   |                 |
| ਗੈਮੈਨ 10 ਏਸ ਸੀ (ਨੇਵਾਲਿਓਰਾਨ)   | 150 ਮਿਲੀਲਿਟਰ    |
| ਆ) ਭੁਟਕਲ  |                 |
| ਕੋਰਾਜ਼ਨ 18.5 ਐਸ ਸੀ (ਕਲੋਰਾਮੈਂਟਾਨਿਲੀਪਰੋਲ)   | 60 ਮਿਲੀਲਿਟਰ     |

ਬਹੁਤ ਮਾੜਾ ਅਸਰ ਹੋ ਜਾਂਦਾ ਹੈ। ਕਈ ਕਿਸਾਨ ਨਰਮੇ ਨੇੜੇ ਮੱਕੀ ਦੇ ਖੇਤਾਂ ਵਿੱਚ ਨਦੀਨ ਮਾਰਨ ਲਈ 2, 4-ਡੀ ਐਸਟਰ ਦੀ ਸਪਰੇਅ ਕਰਦੇ ਹਨ। ਇਸ ਦਵਾਈ ਦੇ ਬੁਖਾਰਾਤ ਬਣ ਜਾਂਦੇ ਹਨ ਜੋ ਹਵਾ ਨਾਲ ਕਾਫੀ ਦੂਰ ਤੱਕ ਖਿੱਲਰ ਜਾਂਦੇ ਹਨ ਅਤੇ ਨਰਮੇ ਦੀ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਸ ਕਰਕੇ ਨਰਮੇ ਦੇ ਨੇੜਲੇ ਖੇਤਾਂ ਤੇ ਇਸ ਦਵਾਈ ਦਾ ਛਿੜਕਾਅ ਨਾ ਕਰੋ। ਕਿਸੇ ਫਸਲ ਉੱਪਰ 2, 4-ਡੀ ਸਪਰੇ ਕਰਨ ਤੋਂ ਬਾਅਦ ਸ਼ਾਮ ਨੂੰ ਸਪਰੇ ਪੰਪ, ਟੱਬ, ਨੋਜਲਾਂ ਅਤੇ ਬਾਲਟੀ ਆਦਿ ਨੂੰ 0.5 ਪ੍ਰਤੀਸ਼ਤ ਸੋਵੇ ਦੇ ਪਾਣੀ ਨਾਲ ਭਰ ਦਿਓ (500 ਗ੍ਰਾਮ ਸੋਵਾ 100 ਲਿਟਰ ਪਾਣੀ) ਅਤੇ ਸਵੇਰੇ ਇਸ ਸਮਾਨ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਮਿਲਾਵਟ ਵਾਲੀ ਜ਼ਹਿਰ ਦੀ ਵਰਤੋਂ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਪਰੇ ਕਰਨ ਤੋਂ ਦੋ ਕੁ ਹਫ਼ਤੇ ਪਹਿਲਾਂ ਇਸ ਜ਼ਹਿਰ ਨੂੰ ਕੁੱਝ ਬੂਟਿਆਂ ਉੱਪਰ ਛਿੜਕ ਕੇ ਦੇਖ ਲਵੋ। ਜੇਕਰ ਜ਼ਹਿਰ ਵਿੱਚ 2, 4-ਡੀ ਜ਼ਹਿਰ ਦਾ ਰਲਾ ਹੋਵੇਗਾ ਤਾਂ 10 ਦਿਨਾਂ ਦੇ ਅੰਦਰ ਫਸਲ ਦੇ ਕੁਲੇ ਪੱਤੇ ਅਤੇ ਟਾਹਿਣੀਆਂ ਖਾਬਾ ਹੋ ਜਾਣਗੇ ਜਾਂ ਪੱਤੇ ਝੱਤ ਜਾਣਗੇ। ਅਜਿਹੀਆਂ ਜ਼ਹਿਰਾਂ ਨਾ ਵਰਤੋਂ ਜਿਸ ਨਾਲ ਫਸਲ ਤੇ ਕੋਈ ਮਾੜਾ ਅਸਰ ਹੋਵੇ। ਫਸਲ ਤੇ ਉਨ੍ਹਾਂ ਦੇ ਧੋਬਿਆਂ ਦੇ ਰੋਗ ਨੂੰ ਰੋਕਣ ਲਈ ਐਮੀਸਟਾਰ ਟੋਪ 200 ਮਿ.ਲਿ। ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਪਾ ਕੇ 15 ਤੋਂ 20 ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।

**ਕਮਾਦ :** ਕਮਾਦ ਦੀ ਫਸਲ ਡਿੱਗਣ ਤੋਂ ਰੋਕਣ ਲਈ ਅਗਸਤ ਦੇ ਅਖੀਰ ਤੱਕ ਫਸਲ ਦੇ ਮੁੰਦੇ ਬੰਨ੍ਹ ਦਿਓ। ਰੇਤਲੀ ਅਤੇ ਕੱਲਰ ਵਾਲੀਆਂ ਜ਼ਮੀਨਾਂ ਤੇ ਕਮਾਦ ਤੇ ਲੋਹੇ ਦੀ ਘਾਟ ਆਮ ਤੌਰ ਤੇ ਆ ਜਾਂਦੀ ਹੈ ਜਿਸ ਦੀਆਂ ਨਿਸ਼ਾਨੀਆਂ ਨਵੇਂ ਪੱਤਿਆਂ ਤੇ ਵਿਖਾਈ ਦਿੰਦੀਆਂ ਹਨ। ਨਵੇਂ ਪੱਤੇ ਆਮ ਤੌਰ ਤੇ ਪੀਲੇ ਜਾਂ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ। ਇਸ ਤੱਤ ਦੀ ਘਾਟ 1 ਪ੍ਰਤੀਸ਼ਤ ਫੈਰਸ ਸਲਫੇਟ (1 ਕਿਲੋ ਫੈਰਸ ਸਲਫੇਟ / 100 ਲਿਟਰ ਪਾਣੀ) ਦੇ ਛਿੜਕਾਅ ਕਰਨ ਨਾਲ ਹੀ ਪੂਰੀ ਕਰ ਸਕਦੇ ਹਨ। ਹਫ਼ਤੇ ਦੇ ਵਕਫੇ ਤੇ 2-3 ਛਿੜਕਾਅ ਕਰੋ। ਵੱਖਰੀ-ਵੱਖਰੀ ਤਰ੍ਹਾਂ ਦੇ ਗੜ੍ਹਿਏ ਅਤੇ ਖਾਸ ਕਰਕੇ ਗੁਰਦਾਸਪੁਰੀ ਗੜ੍ਹਿਏ ਤੋਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਤ ਕਰ ਦਿਓ। ਇਹ ਕੰਮ ਹਫ਼ਤੇ ਦੇ ਵਕਫੇ ਤੇ ਕਰਦੇ ਰਹੋ ਤਾਂ ਜੋ ਗੜ੍ਹਿਆਂ ਫਸਲ ਤੇ ਅਸਰ ਨਾ ਕਰ ਸਕੇ। ਤਣੇ ਦੇ ਗੜ੍ਹਿਏਂ ਦੀ ਰੋਕਥਾਮ ਲਈ ਮਿੱਤਰ ਕੀਤਾ, ਟਰਾਈਕੋਗਰਾਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਲਾਈ ਤੋਂ ਲੈ ਕੇ ਅਕਤੂਬਰ ਤੱਕ ਦਸ ਦਿਨਾਂ ਦੇ ਵਕਫੇ ਤੇ 10 ਤੋਂ 12 ਵਾਰ ਖੇਤ ਵਿੱਚ ਛੱਡੋ। ਜ਼ਲਾਈ ਤੋਂ ਅਕਤੂਬਰ ਮਹੀਨਿਆਂ ਫੌਰਨ 10 ਫਿਰੋਮੇਨ ਟ੍ਰੋਪ ਵੀ ਲਗਾਓ ਅਤੇ ਫਿਰੋਮੇਨ ਲਿਓਫ਼ ਨੂੰ ਇੱਕ ਮਹੀਨੇ ਦੇ ਵਕਫੇ ਤੇ ਬਦਲੋ। ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ.ਲਿ। ਕਲੋਰਪਾਇਰਿਡਾਸ 20 ਈ ਸੀ 400 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

**ਹਰੇ ਚਾਰੇ :** ਫਲੀਦਾਰ ਅਤੇ ਗੈਰ ਫਲੀਦਾਰ ਚਾਰੇ ਮਿਲਾ ਕੇ ਬੀਜ ਦਿਓ। ਅਜਿਹਾ ਕਰਨ ਨਾਲ ਪੋਸ਼ਟਿਕਤਾ ਵੱਧਦੀ ਹੈ। ਮੱਕੀ+ਗੁਆਰਾ/ਰਵਾਂਹ ਮਿਲਾ ਕੇ ਬੀਜੋ। ਬਹੁਤੀ ਕਟਾਈ ਵਾਲੇ ਚਾਰਿਆਂ ਦੀ ਫਸਲ ਵਿੱਚ ਪਾਣੀ ਨਾ ਖੜ੍ਹਾ ਰਹਿਣ ਦਿਓ ਅਤੇ 30 ਕਿਲੋ ਨਾਈਟਰੋਜਨ (66 ਕਿਲੋ ਯੂਰੀਆ) ਪ੍ਰਤੀ ਏਕੜ ਕਟਾਈ ਤੋਂ ਬਾਅਦ ਪਾਓ। ਮੱਕੀ, ਵਿੱਚ ਇੱਟਿਸਿੱਟ ਨੂੰ ਰੋਕਣ ਲਈ ਉਗਣ ਤੋਂ ਪਹਿਲਾਂ ਐਟਰਾਟਾਫ 800 ਗ੍ਰਾਮ ਪ੍ਰਤੀ ਏਕੜ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲੀਟਰ ਪਾਣੀ ਦੀ ਵਰਤੋਂ ਕਰ ਕੇ ਬਿਜਾਈ ਤੋਂ 10 ਦਿਨਾਂ ਦੇ ਅੰਦਰ ਛਿੜਕਾਅ ਕਰੋ, ਜੇਕਰ ਚਾਰੇ ਵਾਲੀ ਮੱਕੀ ਵਿੱਚ ਐਟਰਾਟਾਫ ਦਾ ਛਿੜਕਾਅ ਕਰਨਾ ਹੋਵੇ ਤਾਂ ਚਾਰੇ ਵਾਲੀ ਮੱਕੀ ਦੀ ਬਿਜਾਈ 15 ਅਗਸਤ ਤੋਂ ਪਹਿਲਾਂ ਕਰੋ ਕਿਉਂਕਿ ਮੱਕੀ ਤੋਂ ਮਹੱਤਵਪੂਰਨ ਬੀਜੀ ਜਾਣ ਵਾਲੀ ਫਸਲ ਤੇ ਐਟਰਾਟਾਫ ਦਾ ਮਾੜਾ ਅਸਰ ਆਉਂਦਾ ਹੈ। ਚਾਰੇ ਵਾਲੀ ਮੱਕੀ ਦੀ ਜਦੋਂ ਦੋਧੀ ਅਵਸਥਾ ਹੋਵੇ, ਬਾਜ਼ਾਰ ਜਦੋਂ ਝੰਡੀ ਦੀ ਅਵਸਥਾ ਹੋਵੇ, ਨੇਪੀਅਰ ਬਾਜ਼ਾਰ ਅਤੇ ਗਿੰਨੀ ਘਾਹ ਜਦੋਂ ਕਿ ਇੱਕ ਮੀਟਰ ਉਚੇ ਹੋਣ ਅਤੇ ਚੜ੍ਹੀ ਜਾਂਦੇ ਢੁੱਲਾਂ ਦੀ ਅਵਸਥਾ ਤੇ ਹੋਵੇ, ਕਟਾਈ ਕਰ ਲਵੋ। ਅਜਿਹਾ ਚਾਰਾ ਪਾਉਣ ਨਾਲ ਦੁੱਧ ਉਤਪਾਦਨ ਵਿੱਚ ਵਾਧਾ ਹੋਵੇਗਾ। ਵਾਧੂ ਚਾਰੇ ਦਾ ਆਚਾਰ ਬਣਾ ਕੇ ਤੰਗੀ ਵਾਲੇ ਸਮੇਂ ਲਈ ਰੱਖ ਲਵੋ।

**ਪਾਬਧੀਨੀਅਮ/ਗਾਜ਼ਰ ਬੂਟੀ /ਕਾਂਗਰਸ ਬੂਟੀ ਦੀ ਰੋਕਥਾਮ :** ਇਹ ਨਦੀਨ ਅਣ-ਵਾਹੀਆਂ ਜ਼ਮੀਨਾਂ, ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ਤੇ ਬੜੀ ਸਮਸਿਆ ਬਣਦਾ ਜਾ ਰਿਹਾ ਹੈ। ਇਹ ਨਦੀਨ ਕਈ ਬਿਮਾਰੀਆਂ ਜਿਵੇਂ ਕਿ ਅਲਰਜੀ, ਸਾਹ ਅਤੇ ਚਮੜੀ ਦੇ ਰੋਗ ਵੀ ਉਤਪੰਨ ਕਰਦਾ ਹੈ। ਇਸ ਨੂੰ ਵਾਰ-ਵਾਰ ਕੱਟ ਕੇ ਜਾਂ ਜੜ੍ਹੇ ਪੁੱਟ ਕੇ ਇਸ ਦਾ ਨਾਸ਼ ਕੀਤਾ ਜਾ ਸਕਦਾ ਹੈ।

#### ਬੀਜੀਆਂ

**ਫੁੱਲ ਗੋਭੀ :** ਇੱਕ ਏਕੜ ਦੀ ਕਾਸ਼ਤ ਵਾਸਤੇ ਮੱਧ ਮੌਸਮੀ ਗੋਭੀ ਦਾ ਇੱਕ ਮਰਲੇ ਵਿੱਚ 250 ਗ੍ਰਾਮ ਬੀਜ ਬੀਜੋ। ਪਨੀਰੀ ਵਾਲੇ ਖੇਤ ਵਿੱਚ ਹਰ ਰੋਜ਼ ਫੁਹਾਰੇ ਨਾਲ ਪਾਣੀ ਦਿਓ। ਬਿਜਾਈ ਤੋਂ ਪਹਿਲਾਂ 3 ਗ੍ਰਾਮ ਪ੍ਰਤੀ ਕਿਲੋ ਬੀਜ ਨੂੰ ਕੈਪਟਾਨ ਨਾਲ ਸੋਧ ਲਵੋ।

**ਜੜ੍ਹਦਾਰ ਸਬਜ਼ੀਆਂ:** ਇਸ ਮਹੀਨੇ ਦੇ ਅਖੀਰ ਤੇ ਮੂਲੀ ਦੀ ਕਿਸਮ ਪ੍ਰਸ਼ਾ ਚੇਤਕੀ ਅਤੇ ਗਾਜ਼ਰ (ਪੀ.ਸੀ.-161, ਪੀ.ਸੀ.-2, ਪੀ.ਸੀ.ਵਾਈ.-2, ਪੰਜਾਬ ਬਲੈਕ ਬਿਊਟੀ ਅਤੇ ਪੰਜਾਬ ਕੈਰਟ ਰੈਡ) ਅਤੇ ਸ਼ਲਗਮ (ਐਲ-1) ਦੀਆਂ ਦੇਸੀ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਦਿਓ। ਬੀਜਣ ਤੋਂ ਪਹਿਲਾਂ 15 ਟਨ ਰੂੜੀ, 55 ਕਿਲੋ ਯੂਰੀਆ ਅਤੇ 75 ਕਿਲੋ ਸਿੰਗਲ ਸੁਪਰਡਾਸਫੇਟ, ਪ੍ਰਤੀ ਏਕੜ ਦੇ ਹਿਸਾਬ ਪਾਓ। 50 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਗਾਜ਼ਰ ਨੂੰ ਹੀ ਪਾਓ। 45 ਸੈਕੀ. ਦੀ ਦੂਜੀ ਤੇ ਵੱਟਾਂ ਬਣਾ ਲਵੋ ਅਤੇ ਚੰਗੇ ਵੱਤਰ ਵਿੱਚ ਇਨ੍ਹਾਂ ਤੇ ਬੀਜ ਲਗਾਓ। ਇਸ ਤੋਂ ਪਿੱਛੋਂ ਹਫ਼ਤੇ ਵਿੱਚ ਦੋ ਵਾਰ ਪਾਣੀ ਦਿੰਦੇ ਰਹੋ। ਮੂਲੀ ਅਤੇ ਗਾਜ਼ਰ ਦਾ 4-5 ਕਿਲੋ ਅਤੇ ਸ਼ਲਗਮ ਦਾ 2 ਕਿਲੋ ਪ੍ਰਤੀ ਏਕੜ ਬੀਜ ਵਰਤੋ।

**ਮਿਰਚਾਂ :** ਜੇਕਰ ਤਿਆਰ ਹਰੀਆਂ ਮਿਰਚਾਂ ਸਲਾਦ ਅਤੇ ਆਚਾਰ ਲਈ ਤੇਜ਼ਲੀਆਂ ਹਨ ਤਾਂ ਉਹ ਵੀ ਤੇਜ਼ ਲਵੋ। ਫਲ ਦੇ ਗਲੇ ਦੀ ਰੋਕਥਾਮ ਲਈ ਫਸਲ ਤੇ 250 ਮਿ.ਲਿ। ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45, ਜਾਂ ਬਲਾਈਟੋਕਸ ਨੂੰ 250 ਲਿਟਰ ਪਾਣੀ ਵਿੱਚ ਮਿਲਾ ਕੇ ਦਸ ਦਿਨਾਂ ਦੇ ਵਕਫੇ ਤੇ ਛਿੜਕਾਅ ਕਰੋ।

**ਬੈਂਗਣ ਅਤੇ ਚਿੰਡੀ :** ਬੈਂਗਣਾਂ ਦੇ ਫਲ ਅਤੇ ਸ਼ਾਬਾਂ ਦੇ ਗੜ੍ਹਿਏ ਦੀ ਰੋਕਥਾਮ ਲਈ 80 ਮਿ.ਲਿ। ਕੋਰਾਜ਼ਨ ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਜਾਂ 100 ਮਿ.ਲਿ। ਸੁਮੀਸ਼ੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿੱਚ ਘੋੜ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। ਬੈਂਗਣ ਦੀ ਜੀਂ ਲਈ 300 ਮਿ.ਲਿ। ਓਮਾਈਟ 57 ਈ ਸੀ ਨੂੰ 100-150 ਲਿਟਰ ਪਾਣੀ ਵਿੱਚ ਘੋੜ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਚਿੰਡੀ ਦੇ ਤੇਲੇ ਲਈ 80 ਮਿ.ਲਿ। ਈਕੋਟਿਨ 5% ਜਾਂ 2 ਲਿਟਰ ਪੀ ਦੇ ਯੂ ਨਿੰਮ ਦਾ ਘੋੜ ਜਾਂ 40 ਮਿ.ਲਿ। ਕੋਨਹੀਡੋਰ 17.8 ਐਸ ਐਲ ਜਾਂ 40 ਗ੍ਰਾਮ ਐਕਟਰਾ 25 ਡਬਲਯੂ ਜੀ 100-125 ਲਿਟਰ ਪਾਣੀ ਵਿੱਚ ਘੋੜ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੇ। ਫਲ ਦੇ ਗੜ੍ਹਿਏ ਲਈ ਫੁੱਲ ਸ਼ੁਰੂ ਹੋਣ ਤਾਂ ਹਰ ਦੋ ਹਫ਼ਤਿਆਂ ਮਹੱਤਵਪੂਰਨ ਤਿੰਨ ਵਾਰ ਛਿੜਕੇ। ਛਿੜਕਾਅ ਲਈ 50 ਮਿ.ਲਿ। ਕੋਰਾਜ਼ਨ 18.5 ਐਸ ਸੀ ਜਾਂ 200 ਮਿ.ਲਿ। ਸੁਮੀ ਪਲੀਓ 10 ਈ ਸੀ ਜਾਂ 70 ਗ੍ਰਾਮ ਪਰੋਕਲੇਮ ਐਸ ਜੀ ਜਾਂ 100 ਮਿ.ਲਿ। ਸੁਮੀਸ਼ੀਡੀਨ 20 ਈ ਸੀ ਦੀ ਵਰਤੋ ਕਰੋ।

**ਗੰਭੀ :** ਇਸ ਮਹੀਨੇ ਦੇ ਤੀਸਰੇ ਹਫ਼ਤੇ ਤੇ ਸਾਉਣੀ ਦੀ ਫਸਲ ਦੀਆਂ ਗੰਦੀਆਂ ਜਾਂ ਪਨੀਰੀ ਰਾਹੀਂ ਬਿਜਾਈ ਸ਼ੁਰੂ ਕਰ ਦਿਓ। ਬਿਜਾਈ ਤੋਂ ਪਹਿਲਾਂ 45 ਕਿਲੋ ਯੂਰੀਆ, 125 ਕਿਲੋ ਸਿੰਗਲ ਸੁਪਰਡਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਓ। ਲਾਈਨਾਂ ਅਤੇ ਬੂਟੇ ਦਾ ਫਾਸਲਾ 15×7.5 ਸੈਟੀਮੀਟਰ ਰੱਖੋ। ਬਾਗਵਾਨੀ

1. ਇਹ ਸਮਾਂ ਸਦਾਬਹਾਰ ਫਲਾਦਾਰ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਆਮ੍ਰੂਦ, ਲੁਕਾਠ, ਪ੍ਰੀਤਾ, ਚਾਕੂ ਆਦਿ ਲਗਾਉਣ ਲਈ ਬੀਜ ਹੀ ਛੁੱਕਵਾਂ ਸਮਾਂ ਹੈ।
2. ਬਾਗਾਂ ਵਿੱਚ ਬਹੁਤ ਦੇਰ ਖੜ੍ਹਾ ਪਾਣੀ ਖਰਾਈ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਛੁੱਕਵਾਂ ਪ੍ਰਬੰਧ ਕਰੋ। ਜਿਆਦਾ ਪਾਣੀ ਖੜ੍ਹਨ ਕਾਰਨ ਬੂਟਿਆਂ ਖਾਸ ਕਰਕੇ ਪ੍ਰੀਤਾ, ਨਾਸ਼ਾਤੀ ਅਤੇ ਆਮ੍ਰੂਦੀਆਂ ਜ਼ਮੀਨਾਂ ਜ਼ੜ੍ਹਾਂ ਗਲਣ ਦੀ ਸਿੰਕਾਇਤ ਹੋ ਸਕਦੀ ਹੈ, ਇਸ ਲਈ ਇਨ੍ਹਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਤਰ ਆਉਣ ਤੇ ਹਲਕੀ ਗੜ੍ਹੀ ਕਰੋ।
3. ਨਿੰਬੂ ਜਾਤੀ ਦੇ ਬੂਟਿਆਂ ਵਿੱਚ ਜਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੁਰਤੀ ਲਈ ਜਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਂਗਨੀਜ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਮਿਲਾ ਕੇ ਛਿੜਕਾਅ ਕਰੋ।
4. ਨਿੰਬੂ ਜਾਤੀ ਦੇ ਪੈਰ ਗਲੂਣ ਦੇ ਰੋਗ (ਫਾਈਟੋਪੈਂਥੋਰਾ) ਨੂੰ ਰੋਕਣ ਲਈ ਕਾਰਜੈਟ ਐਮ-8 ਪੇਂਟ ਦੇ ਤੌਰ ਤੇ ਬਿਮਾਰੀ ਵਾਲੇ ਤਣੇ ਤੇ ਲਗਾਓ ਅਤੇ ਬੂਟੇ ਦੇ ਹੋਣਾਂ ਵਾਲੀ ਜ਼ਮੀਨ ਨੂੰ ਜ਼ਲਾਈ-ਅਗਸਤ ਵਿੱਚ (25 ਗ੍ਰਾਮ ਪ੍ਰਤੀ 10 ਲਿਟਰ ਪਾਣੀ) ਚੰਗੀ ਤਰ੍ਹਾਂ ਭਿੰਡੀਆਂ ਨੂੰ ਗੜ੍ਹਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੋਡੀਆਂ ਹਾਈਕਲੋਰਾਈਡ ਤੇ ਛਿੜਕਾਅ ਤੋਂ ਹਫ਼ਤੇ ਬਾਅਦ 100 ਗ੍ਰਾਮ ਟਰਾਈਕੋਡਰਮਾ ਐਸਪੈਰੋਲਮ ਫਾਰਮੂਲੇਸ਼ਨ ਨੂੰ 2.5 ਕਿਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟੇ ਦੀ ਛੱਤਰੀ ਹੇਠ ਪਾ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
5. ਨਿੰਬੂ ਜਾਤੀ ਦੇ ਫਲਾਂ ਦੇ ਕੇਰੇ ਨੂੰ ਰੋਕਣ ਲਈ 2.4-ਡੀ ਸੋਡੀਆਂ ਸਾਲਟ (ਹਾਰਟੀਕਲਚਰਲ ਗ੍ਰੋਡ) 5 ਗ੍ਰਾਮ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬੋਰਡੇ ਮਿਸ਼ਨ (2:2:250) ਦਾ ਛਿੜਕਾਅ ਸੰਤਰੇ, ਮਾਲਟੇ ਦੀਆਂ ਬਿਮਾਰੀਆਂ ਦੀ

ਰੋਕਥਾਮ ਲਈ ਕਰੋ।

6. ਅੰਗੂਝਾਂ ਦੇ ਕੋਹੜ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ ਅਗਸਤ ਦੇ ਆਖੀਰ ਵਿੱਚ ਬੋਰਡੋ ਮਿਸ਼ਨ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
7. ਨਿੰਜੁ ਜਾਤੀ ਦੇ ਫਲਾਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫ਼ਤੇ 16 ਪੀ.ਏ.ਯੂ. ਫਰੂਟ ਫਲਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ।
8. ਅਮਰੂਦਾਂ ਦੇ ਬਾਗਾਂ ਵਿੱਚ ਫਲ ਦੀ ਮੱਖੀ ਦੇ ਹਮਲੇ ਨਾਲ ਗ੍ਰਾਸਤ ਫਲਾਂ ਨੂੰ ਲਗਾਤਾਰ ਇਕੱਠਾ ਕਰਕੇ ਦਬਾਉਂਦੇ ਰਹੋ। ਸਜਾਵਟੀ ਬੂਟੇ

**ਪੱਕੇ ਬੂਟੇ:** ਸਜਾਵਟੀ ਰੁਖ ਝਾੜੀਆਂ ਅਤੇ ਵੇਲਾਂ ਨੂੰ ਇਸ ਮਹੀਨੇ ਵਿੱਚ ਵੀ ਲਾਇਆ ਜਾ ਸਕਦਾ ਹੈ।

**ਗਮਲਿਆਂ ਵਾਲੇ ਬੂਟੇ:** ਗਮਲਿਆਂ ਵਾਲੇ ਬੂਟੇ ਜੋ ਜ਼ਿਆਦਾ ਪੁਰਾਣੇ ਹੋ ਗਏ ਹੋਣ ਤਾਂ ਉਹਨਾਂ ਨੂੰ ਗਮਲਿਆਂ ਵਿੱਚੋਂ ਕੱਢ ਕੇ, ਨਵੇਂ ਸਿਰਿਓ ਗਮਲੇ ਵਿੱਚ ਮਿੱਟੀ ਅਤੇ ਖਾਦ ਭਰ ਕੇ ਲਗਾਉਣਾ ਚਾਹੀਦਾ ਹੈ। ਪੁਰਾਣੇ ਪੌਦਿਆਂ ਦੀਆਂ ਜੜ੍ਹਾਂ ਦੀ ਲੋੜ ਅਨੁਸਾਰ ਕਾਂਟ-ਫਾਂਟ ਵੀ ਕੀਤੀ ਜਾ ਸਕਦੀ ਹੈ। ਗਮਲੇ ਵਾਲਿਆਂ ਬੂਟਿਆਂ ਨੂੰ ਨਿਖੇਤ ਕੇ ਪੌਦ ਵਧਾ ਵੀ ਇਸ ਮਹੀਨੇ ਕੀਤਾ ਜਾ ਸਕਦਾ ਹੈ।

**ਘਾਹ:** ਪਹਿਲਾਂ ਤੋਂ ਤਿਆਰ ਕੀਤੀ ਜਾਮੀਨ ਵਿੱਚ, ਲਾਅਨ ਬਣਾਉਣ ਲਈ ਘਾਹ ਇਸ ਮਹੀਨੇ ਵਿੱਚ ਵੀ ਲਾਇਆ ਜਾ ਸਕਦਾ ਹੈ। ਪਹਿਲਾਂ ਬਣੋ ਹੋਏ ਲਾਅਨ ਦੀ ਕਟਾਈ ਕਰਨੀ ਚਾਹੀਦੀ ਹੈ ਤਾਂ ਕਿ ਨਰਮ/ਗੱਦੇਦਾਰ ਲਾਅਨ ਬਣਾਇਆ ਜਾ ਸਕੇ। ਮੰਹੀਂ ਪੈਣ ਤੋਂ ਬਾਅਦ ਮਿੱਟੀ ਵਿੱਚ ਜ਼ਿਆਦਾ ਨਮੀ ਹੋਣ ਕਰਕੇ ਘਾਹ ਦੀ ਕਟਾਈ ਨਾ ਕਰੋ।

**ਗੁਲਦਾਉਦੀ :** ਪਿਛਲੇ ਮਹੀਨੇ ਗਮਲਿਆਂ ਵਿੱਚ ਲਾਈਆਂ ਸਰਪੇ ਗੁਲਦਾਉਦੀ ਦੀਆਂ ਕਲਮਾਂ ਦੇ ਟੂਸਿਆਂ ਨੂੰ ਤੱਤ ਦੇਣਾ ਚਾਹੀਦਾ ਹੈ ਤਾਂ ਜੋ ਵੱਧ ਫੁੱਲ ਲਏ ਜਾ ਸਕਣ। ਜਪਾਨੀ ਕਿਸਮਾਂ ਦੇ ਤੱਤੇ ਅਪਰੋਂ ਫੁੱਟ ਰਹਿਆਂ ਸ਼ਾਖਾਵਾਂ ਵੀ ਕਟਦੇ ਰਹਤਾਂ ਜੋ ਵੱਡੇ ਆਕਾਰ ਦਾ ਫੁੱਲ ਮਿਲ ਸਕੇ।

**ਗੁਲਾਬ:** ਬੂਟਿਆਂ ਦੇ ਦੁਆਲੇ ਲਗਾਤਾਰ ਨਦੀਨ ਅਤੇ ਜੜ੍ਹਮੁਹੂ ਤੋਂ ਜੜ੍ਹੇਂ ਸਾਫ਼ ਕਰੋ। ਬਾਰਸ਼ਾਂ ਦੀ ਵਜ੍ਹਾ ਕਰਕੇ ਰੈਡ ਸਕਲ ਕੀਤੇ ਦਾ ਹਮਲਾ ਹੋ ਸਕਦਾ ਹੈ ਇਸਲਈ ਸਮੇਂ ਸਮੇਂ ਸਿਰ ਬੂਟਿਆਂ ਦਾ ਨਿਰੀਖਣ ਕਰਦੇ ਰਹੋ।

**ਦਰੱਖਤ ਝੜੀਆਂ ਅਤੇ ਵੇਲਾਂ:** ਦਰੱਖਤਾਂ ਦੇ ਬੀਜ ਵੀ ਇਸੇ ਮਹੀਨੇ ਨਰਸਰੀ ਬੈਡਾਂ ਅੁਪਰ ਬੀਜੇ ਜਾ ਸਕਦੇ ਹਨ। ਝੜੀਆਂ ਅਤੇ ਵੇਲਾਂ ਦੀਆਂ ਕਲਮਾਂ ਵੀ ਇਸ ਮਹੀਨੇ ਲਾਈਆਂ ਜਾਂ ਸਕਦੀਆਂ ਹਨ।

**ਗੋਂਦਾ:** ਬੀਜ ਪੈਦਾ ਕਰਨ ਲਈ ਪੰਜਾਬ ਗੇਂਦਾ ਨੰ. 1 ਦੀ ਤਿਆਰ ਪਨੀਰੀ ਇਸ ਮਹੀਨੇ ਖੇਤ ਵਿੱਚ ਲਾਈ ਜਾ ਸਕਦੀ ਹੈ।

**ਵੱਖ ਖੇਤੀ:** ਜ਼ਿਆਦਾਤ ਦਰੱਖਤ ਜਿਵੇਂ ਕਿ ਸਕੈਦਾ, ਕਿੱਕਰ, ਸੁਬਾਲੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਜੂਲਾਈ ਅਗਸਤ (ਬਰਸਾਤੀ ਮੌਸਮ) ਵਿੱਚ ਲਗਾਉਣੇ ਚਾਹੀਦੇ ਹਨ। ਬੂਟੇ ਦੇ ਲਗਾਉਣ ਲਈ ਟੋਏਂਦੇ ਦਾ ਅਕਾਰ  $50 \times 50 \times 50$  ਸੈਂਟੀਮੀਟਰ ਜਿਸ ਵਿੱਚ 50 ਪ੍ਰਤੀਸ਼ਤ ਟੋਏਂ ਦੀ ਉਪਰਲੀ ਮਿੱਟੀ ਅਤੇ 50 ਪ੍ਰਤੀਸ਼ਤ ਗੋਰੇ ਦੀ ਖਾਦ ਪ੍ਰਤੀ ਟੋਆ ਮਿਲਾ ਕੇ ਭਰ ਲੈਣੀ ਚਾਹੀਦੀ ਹੈ। ਬੂਟੇ ਦਾ ਲਿਫਾਫਾ ਉਤਾਰ ਕੇ ਟੋਏਂਦੇ ਦੇ ਵਿਚਕਾਰ ਲਗਾਉ। ਇਹ ਧਿਆਨ ਰੱਖਿਆ ਜਾਵੇ ਕਿ ਲਿਫਾਫਾ ਉਤਾਰਨ ਵਕਤ ਜੜ੍ਹਾਂ ਅਤੇ ਮਿੱਟੀ ਦੀ ਚਾਕਲੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗ ਕੇ ਉਸੇ ਵੇਲੇ ਪਾਣੀ ਲਗ ਦਿਓ।

**ਪਾਪਲਰ:** ਪਹਿਲੇ ਦੋ ਸਾਲ ਸਾਉਣੀ ਦੀਆਂ ਸਾਰੀਆਂ ਫਸਲਾਂ (ਤੋਨੇ ਤੋਂ ਇਲਾਵਾ) ਪਾਪਲਰ ਵਿੱਚ ਉਗਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਮੱਕੀ, ਜੂਅਾਰ, ਬਾਜ਼ਰਾ, ਗਿੰਨੀ ਘਾਹ ਆਦਿ। ਪਾਪਲਰ ਤੇ ਭੱਬੂ ਕੁੱਤਾ ਅਤੇ ਪੱਤਾ ਲੇਪਟ ਸੁੰਡੀ ਦਾ ਹਮਲਾ ਇਸ ਸਮੇਂ ਕਾਫ਼ੀ ਹੁੰਦਾ ਹੈ। ਇਸ ਦੀ ਰੋਕਥਾਮ ਲਈ ਪ੍ਰਭਾਵਿਤ ਪੱਤਿਆਂ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਓ ਅਤੇ ਖੇਤਾਂ ਦੇ ਬੰਨਿਆਂ ਤੋਂ ਨਦੀਨਾਂ ਦੀ ਰੋਕਥਾਮ ਯਕੀਨੀ ਬਣਾਓ। ਸਹਿਦ ਦੀਆਂ ਮੱਖੀਆਂ ਪਾਲਣਾ: ਕਟੰਬਾਂ ਦਾ ਨਿਰੀਖਣ ਤੇਜ਼ੀ ਨਾਲ ਕਰੋ। ਖੁਰਾਕ ਦੀ ਘਾਟ ਅਤੇ ਬਾਹਰੋਂ ਖੁਰਾਕ ਦੀ ਆਮਦ ਦੀ ਅਣਹੋਂਦ ਦੀ ਸੁਰਤ ਵਿੱਚ ਇੱਕ ਹਿੱਸਾ ਖੰਡ ਅਤੇ ਇੱਕ ਹਿੱਸਾ ਪਾਣੀ ਦਾ ਘੋਲ ਬਣਾ ਕੇ ਦੇਰ ਸਾਮ ਵੇਲੇ ਸਾਰੇ ਕਟੰਬਾਂ ਨੂੰ ਖੁਰਾਕ ਵਜੋਂ ਦਿਓ। ਤਰਜ਼ੀਹ ਦੇ ਤੌਰ ਤੇ ਇਹ ਫੀਡ ਡਵੀਜ਼ਨ ਬੋਰਡ ਫੀਡਰ ਰਾਹੀਂ ਜਾਂ ਸਿੰਧਿਆਂ ਹੀ ਖਾਲੀ ਬੋਣੇ ਹੋਏ ਛੱਡਿਆਂ ਵਿੱਚ ਦਿਓ। ਰੋਬਿੰਗ ਤੋਂ ਬਚਣ ਅਤੇ ਲੋੜ ਪੈਣ ਤੇ ਇਸ ਦੇ ਰੋਕਣ ਦੇ ਉਪਰਾਲੇ ਕਰੋ। ਬਚੂਡ ਦੇ ਵਾਧੇ ਲਈ ਪੀ.ਏ.ਯੂ. ਪਰਾਗ ਬਦਲ (ਪੋਲੂ ਸਬਸਟੀਚਿਊਟ/ ਸਪਲੀਮੈਂਟ) ਖੁਰਾਕ ਦਿਓ। ਕਟੰਬਾਂ ਨੂੰ ਮੌਮੀ ਕੀਤੇ, ਕਾਲੇ ਕੀਤੇ, ਦੰਦਈਏ ਅਤੇ ਹਰੀ ਚਿੜੀਆਂ ਦੇ ਹਮਲੇ ਤੋਂ ਬਚਾਓ। ਵਾਧੂ ਸਟੋਰ ਕੀਤੇ ਛੱਡਿਆਂ ਨੂੰ ਵੀ ਮੌਮੀ ਕੀਤੇ ਦੇ ਹਮਲੇ ਤੋਂ ਬਚਾਓ ਦੇ ਉਪਰਾਲੇ ਕਰੋ। ਕਮਜ਼ੋਰ, ਰਾਈ-ਰਹਿਤ ਅਤੇ ਲੋਈਂਗ ਵਰਕਰ ਕਟੰਬਾਂ ਨੂੰ ਸ਼ਬਦਿਤ ਤਰੀਕੇ ਅਨੁਸਾਰ ਰਾਣੀ ਵਾਲੇ ਕਟੰਬਾਂ ਨਾਲ ਮਿਲਾਓ। ਕਟੰਬਾਂ ਨੂੰ ਉਚੇ ਸਟੈਡਾਂ ਉਤੇ ਹੀ

ਰੱਖੋ ਅਤੇ ਥੋੜਾ ਜਿਹਾ ਮੂਹਰਲੇ ਪਾਸੇ ਚੁਕਾ ਕੇ ਰੱਖੋ ਤਾਂ ਕਿ ਮੰਹੀਂ ਦਾ ਪਾਣੀ ਕਟੰਬਾਂ ਦੇ ਅੰਦਰ ਵੜ ਅਤੇ ਖੜੋ ਨਾ ਸਕੇ। ਕਟੰਬਾਂ ਨੂੰ ਇਸ ਮੌਸਮ ਵਿੱਚ ਨੀਵੀਂ ਜਗ੍ਹਾ ਤੇ ਨਾ ਛੱਡੋ ਸਗੋਂ ਉਚੀ ਜਗ੍ਹਾ ਤੇ ਰੱਖੋ। ਕਟੰਬਾਂ ਨੂੰ ਬਰਸਾਤੀ ਪਾਣੀ ਅਤੇ ਨਾਲਿਆਂ ਦੇ ਰਾਹ ਵਿੱਚ ਨਾ ਰੱਖੋ। ਸਹਿਦ ਮੱਖੀ ਹਾਈਵ (ਬਕਸਾ) ਦੇ ਉਪਰਲੇ ਛੱਕਣ (ਟੈਪ ਕਵਰ), ਜੋ ਕਿ ਜਿਸਤੀ ਚੱਦਰ ਨਾਲ ਉਪਰੋਂ ਚੱਕਿਆ ਹੋਵੇ, ਦੀ ਵਰਤੋਂ ਜ਼ਰੂਰ ਕਰੋ। ਕਟੰਬਾਂ ਦੇ ਹੇਠੋਂ ਅਤੇ ਆਸੇ-ਪਾਸਿਸ਼ਟ ਨਦੀਨਾਂ ਨੂੰ ਸਾਫ਼ ਕਰਦੇ ਰਹੋ। ਅੰਦਰਲੇ ਛੱਕਣ ਦੇ ਸੈਂਟਰ ਵਿੱਚ ਫਿੱਟ ਜ਼ਾਲੀ ਦੇ ਸੁਰਾਖ ਪ੍ਰੋਲਿਸ ਨਾਲ ਬੰਦ ਨਹੀਂ ਹੋਣੇ ਚਾਹੀਦੇ, ਸਗੋਂ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ।

**ਖੁੰਬਾਂ ਦੀ ਕਾਸ਼ਤ:** ਪਰਾਲੀ ਖੁੰਬਾਂ ਦੀ ਕਾਸ਼ਤ ਲਈ ਤਿਆਰ ਕੀਤੇ ਹੋਏ ਪਰਾਲੀ ਦੇ ਪੁਲਿਆ ਨੂੰ ਤਾਜੇ ਪਾਣੀ ਨਾਲ ਚੰਗੀ ਤਰ੍ਹਾਂ ਗੱਲਾ ਕਰਕੇ, ਬੀਜ ਰਲਾਉਣ ਤੋਂ ਇਕ ਦਿਨ ਬਾਅਦ, ਪਰਾਲੀ ਦੇ ਬੈਡਾਂ ਨੂੰ ਹਰ ਰੇਤ ਦੇ ਵਾਰ ਪਾਣੀ ਦਾ ਛਿੜਕਾਅ ਕਰੋ। ਰੋਸ਼ਾ ਫੈਲਣ ਤੋਂ 12-14 ਦਿਨਾਂ ਬਾਅਦ ਖੁੰਬਾਂ ਛੁੱਟਣ ਲਗਦੀਆਂ ਹਨ। ਇਹਨਾਂ ਪਰਾਲੀ ਦੇ ਬੈਡਾਂ ਵੀ ਬੈਡਾਂ ਨੂੰ ਹਟਾ ਦਿਓ ਅਤੇ ਅਗਲੀ ਫੈਲਾਵ ਲਈ ਨਵੇਂ ਬੈਡਾਂ ਨੂੰ ਹਟਾ ਦਿਓ। ਇਸ ਮਹੀਨੇ ਦੌਰਾਨ ਮਿਲਕੀ ਖੁੰਬ ਦੀ ਤੁੜਾਈ ਵੀ ਜਾਰੀ ਰਹਿੰਦੀ ਹੈ।

**ਡੇਅਰੀ ਵਾਰਮਿੰਗ:** ਡਾਰਮ ਤੇ ਫੋਗਰ ਜਾਂ ਫੁਹਰੇ ਤਾਪਮਾਨ ਅਨੁਸਾਰ ਵਰਤਦੇ ਰਹੋ। ਪੱਖੇ ਚਾਲੂ ਰੱਖੋ। ਜਾਨਵਰਾਂ ਦੇ ਜਖਮਾਂ ਨੂੰ ਕੋਈ ਨਾ ਕੋਈ ਮੁੱਲ੍ਹਮ ਲਗਾ ਕੇ ਕੀਟਾਣੂੰ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਜਖਮ ਦੀ ਦੇਖਭਾਲ ਲਈ ਨੈਗਾਸੰਟ ਪਾਊਡਰ ਪਾ ਕੇ ਟੋਪੀਕੇਰ ਜਾਂ ਲੋਰੈਕਸੇਨ ਟਿਊਬ ਲਗਾਓ। ਪਸੂਆਂ ਨੂੰ ਵਾਤਾਵਰਣ ਦੇ ਦਬਾਉ ਤੋਂ ਬਚਾਉਣ ਲਈ ਸੈਂਡ ਵਾਹਾਰ ਅਤੇ ਅਰਾਮਦੇਰ ਰੱਖੋਂ ਚਾਹੀਦੇ ਹਨ। ਇਹਨਾਂ ਦਿਨਾਂ ਵਿੱਚ ਹਰੇ ਦੀ ਘਾਟ ਹੋਣ ਕਾਰਨ ਸਾਈਲੇਜ ਜਾਂ ਚੁੰਕੰਦਰ ਦਾ ਆਚਾਰ ਤੂੜੀ ਨਾਲ ਰਲਾ ਕੇ ਵਰਤੋਂ। ਅਗਹਾਵਧੂ ਕਿਸਾਨ ਸਾਈਲੇਜ ਦੀ ਵਰਤੋਂ ਸਾਰਾ ਸਾਲ ਹੀ ਕਰਦੇ ਹਨ। ਹਰਾ ਚਾਰਾ ਅਤੇ ਖੁਰਾਕ ਦਿਨ ਦੇ ਤੰਡੇ ਸਮੇਂ ਦੌਰਾਨ ਦਿਓ। ਚਿੱਚੜਾਂ ਤੋਂ ਬਚਾਉਣ ਲਈ ਸੈਂਡ ਅੰਦਰ ਕੋਰਸੋਲਿਨ 10 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਅਤੇ ਪਸੂ ਉਪਰ ਬਿਉਟੋਕਸ/ਕਲੀਨਰ 2 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਇਸ ਨੂੰ 10-15 ਦਿਨਾਂ ਬਾਅਦ ਦੁਬਾਰਾ ਕਰੋ। ਇਹ ਦਵਾਈ ਦਾ ਛਿੜਕਾਅ 6 ਮਹੀਨੇ ਤੋਂ ਘੱਟ ਉਪਰ ਦੇ ਜਾਨਵਰਾਂ ਉਪਰ ਨਾ ਕਰੋ। ਖੁੰਜਿਆਂ ਅਤੇ ਤਰੋੜਾਂ ਵਿੱਚ ਜ਼ਰੂਰ ਛਿੜਕਾਅ ਕਰੋ। ਪੱਠਿਆਂ, ਪਾਣੀ ਅਤੇ ਖੁਰਾਕ ਤੇ ਛਿੜਕਾਅ ਨਾ ਹੋਣ ਦਿਓ। ਦਵਾਈ ਬਣਾਉਣ ਵਾਲੀ ਕੰਪਨੀ ਵਲੋਂ ਲਿਖੀਆਂ ਹਦਾਇਤਾਂ ਤੇ ਅਮਲ ਕਰੋ। ਪਸੂਆਂ ਨੂੰ ਮੁੱਲਪ ਰਹਿਤ ਕਰਨ ਲਈ ਖਾਣ ਜਾਂ ਪਿਲਾਣ ਵਾਲੀਆਂ ਦਵਾਈਆਂ ਦਿਓ। ਪਸੂ ਨੂੰ ਰੋਜ਼ਾਨਾ 30-35 ਕਿਲੋ ਹਰਾ ਚਾਰਾ, 1 ਤੋਂ 1½ ਕਿਲੋ ਤੂੜੀ, 50 ਗ੍ਰਾਮ ਨਮਕ ਅਤੇ 50 ਗ੍ਰਾਮ ਮਿਠਾ ਸੋਡਾ ਦਿਓ। ਗਾਵਾਂ ਨੂੰ ਇੱਕ ਕਿਲੋ ਖੁਰਾਕ ਪ੍ਰਤੀ ਦਾਈ ਕਿਲੋ ਦੁੱਧ ਉਤਪਾਦਨ ਅਤੇ ਮੱਛਾਂ ਨੂੰ 2 ਕਿਲੋ ਦੁੱਧ ਪਿਛੇ ਦਿਓ। ਜੇਕਰ ਪਸੂ ਪਿਸ਼ਾਬ ਪੀਲਾ ਕਰਦਾ ਹੈ ਤਾਂ ਪਸੂ ਨੂੰ ਪਾਣੀ ਘੱਟ ਮਿਲ ਰਿਹਾ ਹੈ। ਪਾਣੀ ਭਰਪੂਰ ਮਾਤਰਾ ਵਿੱਚ ਉਪਲਬਧ ਰੱਖੋ। ਪਸੂ ਦੀਆਂ ਅੱਖਾਂ, ਸੂਅ ਅਤੇ ਮੁੰਹ ਦੀ ਅਮਦਰੂਨੀ ਝਿੱਲੀ ਦੇਖਦੇ ਰਹੋ। ਜੇਕਰ ਸਫੇਦ ਜਾਂ ਪੀਲੀ ਨਜ਼ਰ ਆਵੇ ਅਤੇ ਤਾਪਮਾਨ 10° ਵਾਲੇ ਤੋਂ ਵੱਧ ਹੋਣੀ ਚਾਹੀਦਾ ਹੈ। ਸੈਂਡ ਵਿੱਚ ਮੁਰਗੀਆਂ ਦੇ ਆਡੇ ਦੇਣ ਤੋਂ 1 ਤੋਂ 2 ਹਫ਼ਤੇ ਪਹਿਲਾਂ ਥੁੱਡੇ ਰੱਖ ਦਿਓ। ਫੀਡ ਸਵੇਰੇ ਅਤੇ ਸ਼ਾਮ ਨੂੰ ਦਿਓ ਅਤੇ ਦੁਪਿਹਰ ਸਮੇਂ ਬੰਦ ਕਰ ਦਿਓ। ਸੈਂਡ ਦਾ ਤਾਪਮਾਨ 26° ਸੈਲਸੀਅਸ ਤੋਂ ਵੱਧ ਨਹੀਂ ਹੋਣ ਦੇਣਾ ਚਾਹੀਦਾ। ਮੁਰਗੀਆਂ ਦੀ ਸਿੰਹਤ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖੋ। ਉਹਨਾਂ ਨੂੰ ਤਾਜਾ ਅਤੇ ਸਾਫ਼ ਪਾਣੀ ਦਿਓ। ਪਾਣੀ ਵਿੱਚ ਇਲੈਕਾਰੋਲਾਈ 5 ਗ੍ਰਾਮ ਇੱਕ ਲਿਟਰ ਪਾਣੀ ਪ੍ਰਤੀ 100 ਮੁਰਗੀਆਂ ਪਾਓ ਜਾਂ ਫੀਡ ਵਿੱਚ 40-50 ਗ੍ਰਾਮ ਵਿਟਾਮਿਨ ਸੀ ਪ੍ਰਤੀ ਕ੍ਰਿਇੰਟਲ ਪਾਓ। ਜੇ ਮੁਰਗੀਆਂ ਵਿੱਚ ਕੋਈ ਬਿਮਾਰੀ ਜਾਂ ਅੰਡਿਆਂ ਵਿੱਚ ਗਿਰਾਵਟ ਆਵੇ ਤਾਂ ਮਾਹਿਰ ਨਾਲ ਸੰਪਰਕ ਕਰੋ। ਸੈਂਡ ਹਵਾਦਾਰ ਹੋਣੇ ਚਾਹੀਦੇ ਹਨ। ਇਸ ਕੰਮ ਲਈ ਛੱਤ ਵਾਲੇ ਪੱਖੇ ਜਾਂ ਵਾਹਾ ਬਾਹਰ ਸੁੱਟਣ ਵਾਲੇ ਪੱਖਿਆਂ ਦੀ ਮੱਦਦ ਲੈਣੀ ਚਾਹੀਦੀ ਹੈ। ਮੱਖੀਆਂ ਉਪਰ ਕਾਬੂ ਪਾਉਣਾ ਚਾਹੀਦਾ ਹੈ ਖਾਸ ਕਰਕੇ ਪਿੰਜਰੇ ਘੱਗੰ ਵਿੱਚ।

**ਸੰਯੋਗ ਤੇਜ਼ਕ:** ਅਮਰਜ਼ੀਤ ਸਿੰਘ

**ਸੰਗੀਹ ਕਰਤਾ:** ਪ੍ਰਦੀਪ ਕੁਮਾਰ ਛੁਨੇਜਾ, , ਕਮਲਜੀਤ ਸਿੰਘ ਸੂਰੀ, ਅੰਮਿਤ ਕੌਲ, ਅਰਸ ਆਲਮ ਸਿੰਘ ਗਿੱਲ, ਜਸਵਿੰਦਰ ਸਿੰਘ ਬਰਾੜ, ਰੂਮਾ ਦੇਵੀ, ਸਿਮਰਤ ਸਿੰਘ, ਨਵਜੀਤ ਕੌਰ, ਤੇਜਵੀਰ ਸਿੰਘ ਅਤੇ ਸਿਵਾਨੀ ਸ਼ਰਮਾ।



## ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਗਸਤ 2023 ਦੇ ਸਿਖਲਾਈਨਾਂ

ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਅਗਸਤ, 2023 ਵਿੱਚ ਲੱਗਣ ਵਾਲੇ ਸਿਖਲਾਈਨਾਂ ਬਾਰੇ ਜਾਣਕਾਰੀ ਹੋਣਾਂ ਦਿੱਤੀ ਗਈ ਹੈ ਅਤੇ ਹੋਰ ਜਾਣਕਾਰੀ ਲਈ ਸੰਬੰਧਿਤ ਪੀ.ਏ.ਯੂ. ਦੇ ਸਿਖਲਾਈਨਾਂ ਕੇਂਦਰਾਂ ਨਾਲ ਸੰਪਰਕ ਕਰੋ।

| ਕੇ. ਵੀ. ਕੇ. ਅੰਮ੍ਰਿਤਸਰ (98723-54170)     |   |
|---|---|
| ਅਗਸਤ 01-09                              | : ਖੁੰਬ ਉਤਪਾਦਨ ਨੂੰ ਸਹਾਇਕ ਧੰਨੇ ਵਿੱਚ ਅਪਣਾਉਣਾ                     |
| ਅਗਸਤ 02                                 | : ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਉਤਪਾਦਨ ਤਕਨੀਕਾਂ                   |
| ਅਗਸਤ 03-04                              | : ਖੂਨ ਦੀ ਘਾਟ ਦੀ ਪੂਰਤੀ ਲਈ ਲੋਹ-ਤੱਤ ਭਰਪੂਰ ਪਕਵਾਨ ਬਣਾਉਣਾ           |
| ਅਗਸਤ 16-24                              | : ਸਾਫ਼-ਸਫ਼ਾਈ ਕਰਨ ਵਾਲੇ ਵਾਤਾਵਰਣ ਸਹਾਈ ਪਦਾਰਥਾਂ ਦਾ ਉਤਪਾਦਨ          |
| ਅਗਸਤ 17                                 | : ਚੁਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ                              |
| ਅਗਸਤ 21-29                              | : ਬੱਕਰੀ ਪਾਲਣ  |
| ਅਗਸਤ 22-23                              | : ਸੰਗਠਿਤ ਘਰ ਬਗੀਚੀ ਰਾਹੀਂ ਪੋਸ਼ਣ ਸੁਰੱਖਿਅਤ                        |
| ਕੇ. ਵੀ. ਕੇ. ਬਠਿੰਡਾ (0164-2215619)       |   |
| ਅਗਸਤ 01-02                              | : ਜੀਵਨ-ਕਾਰਜਸ਼ੈਲੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਖੁਰਾਕੀ ਪ੍ਰਬੰਧ |
| ਅਗਸਤ 02                                 | : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                           |
| ਅਗਸਤ 03-11                              | : ਮੁਰਗੀ ਪਾਲਣ  |
| ਅਗਸਤ 11                                 | : ਹਾੜੀ ਦੀਆਂ ਫਸਲਾਂ ਵਿੱਚ ਸਰਵਪੱਖੀ ਨਦੀਨ ਪ੍ਰਬੰਧ                    |
| ਅਗਸਤ 14                                 | : ਸਾਉਣੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ                 |
| ਅਗਸਤ 16                                 | : ਚੁਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ                              |
| ਅਗਸਤ 17                                 | : ਸਬਜ਼ੀਆਂ ਦੀ ਜੈਵਿਕ ਖੇਤੀ                                       |
| ਅਗਸਤ 18                                 | : ਹਾੜੀ ਦੀਆਂ ਫਸਲਾਂ ਲਈ ਬਜ਼ਾਰ ਤੇ ਅਧਾਰਿਤ ਪਸਾਰ ਪ੍ਰਬੰਧ              |
| ਅਗਸਤ 24-25                              | : ਲੋਹ-ਤੱਤ ਭਰਪੂਰ ਖੁਰਾਕ ਰਾਹੀਂ ਖੂਨ ਦੀ ਘਾਟ ਦੀ ਪੂਰਤੀ               |
| ਕੇ. ਵੀ. ਕੇ. ਫਰੀਦਕੌਰ (01639-253142)      |   |
| ਅਗਸਤ 01                                 | : ਖੇਤੀਬਾੜੀ ਵਿੱਚ ਹਾਦਸਿਆਂ ਤੋਂ ਬਚਾਅ                              |
| ਅਗਸਤ 03                                 | : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                           |
| ਅਗਸਤ 07-11                              | : ਬਾਇਓ-ਗੈਸ ਪਲਾਂਟ ਦਾ ਨਿਰਮਾਣ                                    |
| ਅਗਸਤ 11                                 | : ਕਮਾਦ ਦੀ ਕਾਸ਼ਤ   |
| ਅਗਸਤ 17                                 | : ਸਬਜ਼ੀਆਂ ਦੀ ਜੈਵਿਕ ਖੇਤੀ                                       |
| ਅਗਸਤ 21-25                              | : ਕੱਪਿੜਿਆਂ ਨੂੰ ਬੰਨ੍ਹ ਕੇ ਰੰਗਣ ਦੀ ਤਕਨੀਕ ਰਾਹੀਂ ਸਿੰਗਾਰਨਾ          |
| ਅਗਸਤ 25                                 | : ਚੁਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ                              |
| ਕੇ. ਵੀ. ਕੇ. ਡਿਹਗੜ੍ਹ ਸਾਹਿਬ(01763-221217) |   |
| ਅਗਸਤ 07-11                              | : ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨਾ                            |
| ਅਗਸਤ 08                                 | : ਪੇਛ-ਵੇਹੜੇ ਵਿੱਚ ਚੁਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ               |
| ਅਗਸਤ 09                                 | : ਸਾਉਣੀ ਦੀ ਫਸਲਾਂ ਵਿੱਚ ਸਰਵਪੱਖੀ ਕੀਟ ਪ੍ਰਬੰਧ                      |
| ਅਗਸਤ 10                                 | : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                           |
| ਅਗਸਤ 16                                 | : ਖੁੰਬਾਂ ਉਗਾਉਣ ਲਈ ਬੁਨਿਆਦੀ ਢਾਂਚੇ ਦੀ ਯੋਜਨਾ ਅਤੇ ਤਿਆਰੀ            |
| ਅਗਸਤ 18-28                              | : ਪਸੂ ਪਾਲਣ  |
| ਅਗਸਤ 21-25                              | : ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨਾ                            |
| ਅਗਸਤ 22                                 | : ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਆਉਂਦੀਆਂ ਮਾਵਾਂ             |

| ਲਈ ਪੋਸ਼ਟਿਕ ਵਿਆਵਾਨ ਤਿਆਰ ਕਰਨਾ                    |   |
|--|---|
| ਅਗਸਤ 30  | : ਘਰ ਬਗੀਚੀ ਲਈ ਭੂਮੀ-ਰਹਿਤ ਮਾਡਲ ਤਿਆਰ ਕਰਨਾ                      |
| ਅਗਸਤ 31  | : ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਮਸ਼ੀਨਾਂ ਦੀ ਵਰਤੋਂ       |
| ਕੇ. ਵੀ. ਕੇ. ਫਿਰੋਜ਼ਪੁਰ (ਮੱਲਵਾਲ)(01632-279517)   |   |
| ਅਗਸਤ 02  | : ਸਾਉਣੀ ਦੀਆਂ ਫਸਲਾਂ ਵਿੱਚ ਕੀਝੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਖਾਮ |
| ਅਗਸਤ 03-11                                     | : ਮੁਰਗੀ ਪਾਲਣ  |
| ਅਗਸਤ 04  | : ਖੇਤੀਬਾੜੀ ਮਸ਼ੀਨਰੀ ਕਿਰਾਏ ਤੇ ਲੈਣਾ/ਦੇਣਾ                       |
| ਅਗਸਤ 08  | : ਕਨੋਲਾ ਸਰੋਂ ਦੀ ਉਪਜ ਦੀ ਉਪਯੋਗਤਾ ਵਿੱਚ ਵਾਧਾ                    |
| ਅਗਸਤ 07-16                                     | : ਖੁੰਬਾਂ ਦੀ ਕਾਸ਼ਤ ਅਤੇ ਡੱਬਾਬੰਦੀ                              |
| ਅਗਸਤ 18  | : ਚੁਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ                            |
| ਅਗਸਤ 22  | : ਵੱਖ-ਵੱਖ ਉਮਰ ਦੇ ਲੋਕਾਂ ਲਈ ਸੰਤੁਲਿਤ ਖੁਰਾਕ                     |
| ਅਗਸਤ 25  | : ਭੂਮੀ-ਰਹਿਤ ਘਰ ਬਗੀਚੀ ਦੀ ਕਾਸ਼ਤ                               |
| ਕੇ. ਵੀ. ਕੇ. ਗੁਰਦਾਸਪੁਰ (01874-220743)           |   |
| ਅਗਸਤ 04  | : ਖੁੰਬਾਂ ਦੀ ਕਾਸ਼ਤ   |
| ਅਗਸਤ 07-11                                     | : ਸੂਰ ਪਾਲਣ  |
| ਅਗਸਤ 16  | : ਕੀਟ-ਨਾਸ਼ਕਾਂ ਦੀ ਰਹਿੰਦ-ਖੂੰਹਦ ਤੋਂ ਮੁਕਤ ਬਾਸਮਤੀ ਦੀ ਕਾਸ਼ਤ       |
| ਅਗਸਤ 17  | : ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ                               |
| ਅਗਸਤ 21-25                                     | : ਖੁੰਬਾਂ ਦੀ ਕਾਸ਼ਤ   |
| ਅਗਸਤ 23  | : ਮੁੱਖ ਫਸਲਾਂ ਦੇ ਕੀਝੇ-ਮਕੌੜਿਆਂ ਦੇ ਨੁਕਸਾਨੀ ਲੱਛਣਾਂ ਦੀ ਪਹਿਚਾਣ    |
| ਕੇ. ਵੀ. ਕੇ. ਹੁਸ਼ਿਅਰਪੁਰ (ਬਾਹੋਵਾਲ) (98157-51900) |   |
| ਅਗਸਤ 09  | : ਚੁਚਿਆਂ ਦਾ ਖੁਰਾਕੀ ਪ੍ਰਬੰਧ                                   |
| ਅਗਸਤ 10  | : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                         |
| ਅਗਸਤ 18  | : ਕੀਟ-ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ                  |
| ਅਗਸਤ 21-25                                     | : ਬੱਕਰੀ ਪਾਲਣ  |
| ਅਗਸਤ 24  | : ਕੱਪਿੜਿਆਂ ਨੂੰ ਵੱਖ-ਵੱਖ ਤਕਨੀਕਾਂ ਨਾਲ ਸਿੰਗਾਰਨਾ                 |
| ਕੇ. ਵੀ. ਕੇ. ਜਲੰਧਰ (ਨੁਰਮਹਿਲ) (01826-292053)     |   |
| ਅਗਸਤ 03  | : ਸਿਹਤ ਦੀ ਤੰਦਰੂਸਤੀ ਲਈ ਸੰਤੁਲਿਤ ਖੁਰਾਕ                         |
| ਅਗਸਤ 04  | : ਕੀਟ-ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ                  |
| ਅਗਸਤ 09  | : ਸੰਗਠਿਤ ਖੇਤੀ ਪ੍ਰਣਾਲੀ                                       |
| ਅਗਸਤ 10  | : ਸਾਉਣੀ ਦੀਆਂ ਫਸਲਾਂ ਵਿੱਚ ਕੀਝੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਖਾਮ |
| ਅਗਸਤ 11  | : ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਤੇ ਪਨੀਰੀ ਤਿਆਰ ਕਰਨ ਦੀਆਂ ਤਕਨੀਕਾਂ  |
| ਅਗਸਤ 14  | : ਖੇਤੀਬਾੜੀ ਹਾਦਸਿਆਂ ਤੋਂ ਬਚਾਅ                                 |

|   |   |
|---|---|
| ਅਗਸਤ 16-23                                      | : ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਸੰਤੁਲਿਤ ਖੁਰਾਕ                                     |
| ਅਗਸਤ 17   | : ਲਸਣ ਦੀ ਕਾਸ਼ਤ  |
| ਅਗਸਤ 18   | : ਕੀਟ-ਨਾਸ਼ਕਾਂ ਦੀ ਰਹਿੰਦ-ਖੁੱਹਦ ਤੋਂ ਮੁਕਤ ਬਾਸਮਤੀ ਦੀ ਕਾਸ਼ਤ                                 |
| ਅਗਸਤ 21-25                                      | : ਬਾਗਬਾਨੀ ਫਸਲਾਂ ਦੀ ਸੁਰੱਖਿਅਤ ਖੇਤੀ ਅਤੇ ਪਨੀਰੀ ਤਿਆਰ ਕਰਨ ਦੀਆਂ ਤਕਨੀਕਾਂ                      |
| ਅਗਸਤ 23   | : ਹੈਪੀ ਸੀਡਰ ਨਾਲ ਫਸਲਾਂ ਦੀ ਰਹਿੰਦ-ਖੁੱਹਦ ਦੀ ਸੰਭਾਲ   |
| ਅਗਸਤ 28   | : ਸੂਰਾਂ ਦੇ ਵੱਖ-ਵੱਖ ਵਰਗਾਂ ਲਈ ਖੁਰਾਕ ਬਣਾਉਣਾ  |
| ਕੇ. ਵੀ. ਕੇ. ਕਪੂਰਥਲਾ (01822-233056)              |   |
| ਅਗਸਤ 04   | : ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਆਉਂਦੀਆਂ ਮਾਵਾਂ ਲਈ ਪੇਸ਼ਟਿਕ ਵਿਅੰਜਨ ਤਿਆਰ ਕਰਨਾ         |
| ਅਗਸਤ 11   | : ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਸੰਤੁਲਿਤ ਖੁਰਾਕ                                     |
| ਅਗਸਤ 17   | : ਸਾਉਣੀ ਦੀ ਫਸਲਾਂ ਵਿੱਚ ਸਰਵਪੱਖੀ ਕੀਟ ਪ੍ਰਬੰਧ  |
| ਅਗਸਤ 22   | : ਭੂਮੀ-ਰਹਿਤ ਘਰ ਬਗੀਚੀ ਦੀ ਕਾਸ਼ਤ   |
| ਅਗਸਤ 23-29                                      | : ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨਾ  |
| ਅਗਸਤ 24   | : ਫਸਲਾਂ ਦੀ ਰਹਿੰਦ-ਖੁੱਹਦ ਨੂੰ ਸੰਭਾਲਣ ਲਈ ਮਸੀਨਾਂ ਦੀ ਵਰਤੋਂ                                  |
| ਕੇ. ਵੀ. ਕੇ. ਲੁਧਿਆਣਾ(ਸਮਰਾਲਾ) (01628-261597)      |   |
| ਅਗਸਤ 02   | : ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਆਉਂਦੀਆਂ ਮਾਵਾਂ ਲਈ ਪੇਸ਼ਟਿਕ ਵਿਅੰਜਨ ਤਿਆਰ ਕਰਨਾ         |
| ਅਗਸਤ 03   | : ਘੱਟ ਵਰਤੋਂ ਵਾਲੀਆਂ ਸਬਜ਼ੀਆਂ ਤੋਂ ਸਸਤੇ ਪੇਸ਼ਟਿਕ ਪਕਵਾਨ ਤਿਆਰ ਕਰਨਾ                           |
| ਅਗਸਤ 07-11                                      | : ਕੇਕ ਅਤੇ ਬਿਸਕੂਟ ਬਣਾਉਣਾ   |
| ਅਗਸਤ 08   | : ਲੋਹ-ਤੱਤ ਭਰਪੂਰ ਖੁਰਾਕ ਰਾਹੀਂ ਖੂਨ ਦੀ ਘਾਟ ਦੀ ਪੂਰਤੀ                                       |
| ਅਗਸਤ 10   | : ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ   |
| ਅਗਸਤ 21-25                                      | : ਗੰਡੋਇਆਂ ਦੀ ਖਾਦ ਤਿਆਰ ਕਰਨਾ  |
| ਅਗਸਤ 25   | : ਖੇਤੀਬਾੜੀ ਹਾਦਸਿਆਂ ਤੋਂ ਬਚਾਅ   |
| ਕੇ. ਵੀ. ਕੇ. ਮਾਨਸਾ (01652-5280843)               |   |
| ਅਗਸਤ 04   | : ਤਕਨਾਲੋਜੀ ਦੇ ਪਸਾਰ ਲਈ ਸੰਚਾਰ ਦੇ ਹੁਨਰ ਪੈਦਾ ਕਰਨਾ   |
| ਅਗਸਤ 07-11                                      | : ਖੇਤੀ ਅਧਾਰਿਤ ਉਦਯੋਗ ਅਤੇ ਗੁੜ-ਸੱਕਰ ਉਤਪਾਦਨ ਇਕਾਈਆਂ ਬਣਾ ਕੇ ਕਿਸਾਨਾਂ ਦੀ ਕਮਾਈ ਦਾ ਦਾਇਰਾ ਵਧਾਉਣਾ |
| ਅਗਸਤ 09   | : ਬੱਕਰੀ ਪਾਲਣ  |
| ਅਗਸਤ 10   | : ਲੋਹ-ਤੱਤ ਭਰਪੂਰ ਖੁਰਾਕ ਰਾਹੀਂ ਖੂਨ ਦੀ ਘਾਟ ਦੀ ਪੂਰਤੀ                                       |
| ਅਗਸਤ 11   | : ਕਿਸਾਨ ਗਰੁੱਪ/ਐਂਡ.ਪੀ.ਓ/ਸੀ.ਆਈ.ਜੀ ਬਣਾਉਣਾ  |
| ਅਗਸਤ 17   | : ਸਬਜ਼ੀਆਂ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ   |
| ਅਗਸਤ 21-25                                      | : ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨਾ  |
| ਅਗਸਤ 23   | : ਛੋਟੇ ਪੱਧਰ ਤੇ ਖੇਤੀ ਅਧਾਰਿਤ ਉਦਯੋਗਪਤੀ ਬਣਨ ਦਾ ਤਰੀਕਾ                                      |
| ਅਗਸਤ 24   | : ਮੁੱਖ ਫਸਲਾਂ ਦੇ ਪਰਜੀਵੀਆਂ ਦੀ ਪਹਿਚਾਣ ਅਤੇ ਰੋਕਥਾਮ   |
| ਅਗਸਤ 25   | : ਸਾਫ਼ ਦੁੱਧ ਦੇ ਉਤਪਾਦਨ ਦੀਆਂ ਸਿਫਾਰਸ਼ ਕੀਤੀਆਂ ਤਕਨੀਕਾਂ                                     |
| ਕੇ. ਵੀ. ਕੇ. ਮੌਗਾ (ਬੁੱਧ ਸਿੰਘ ਵਾਲਾ) (81465-00942) |   |
| ਅਗਸਤ 04   | : ਖੂਨ ਦੀ ਘਾਟ ਦੀ ਪੂਰਤੀ ਲਈ ਸਹੀ ਖੁਰਾਕ  |
| ਅਗਸਤ 07-11                                      | : ਖੇਤੀ ਅਧਾਰਿਤ ਉਦਯੋਗ ਇਕਾਈਆਂ ਦੀ ਸਥਾਪਨਾ  |
| ਅਗਸਤ 10   | : ਚੂਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ  |
| ਅਗਸਤ 11   | : ਸਾਰਾ ਸਾਲ ਹਰੇ ਚਾਰੇ ਦਾ ਉਤਪਾਦਨ   |
| ਅਗਸਤ 14-21                                      | : ਸਾਫ਼-ਸਫ਼ਾਈ ਕਰਨ ਵਾਲੇ ਵਾਤਾਵਰਣ ਸਹਾਈ ਪਦਾਰਥਾਂ ਦਾ ਉਤਪਾਦਨ                                  |
| ਅਗਸਤ 21   | : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ   |
| ਅਗਸਤ 21-25                                      | : ਬੱਕਰੀ ਪਾਲਣ  |

|  |  |
|--|--|
| ਕੇ. ਵੀ. ਕੇ. ਪਠਾਨਕੋਟ (98762-95717)  |  |
| ਅਗਸਤ 04 : ਬੱਕਰੀਆਂ ਲਈ ਸੰਤੁਲਿਤ ਖੁਰਾਕ ਤਿਆਰ ਕਰਨਾ                                 |  |
| ਅਗਸਤ 07-11 : ਸੂਰ ਪਾਲਣ  |  |
| ਅਗਸਤ 08 : ਜੀਵਨ-ਕਾਰਜਸ਼ੈਲੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਖੁਰਾਕੀ ਪ੍ਰਬੰਧ        |  |
| ਅਗਸਤ 09 : ਸਾਉਣੀ ਦੀਆਂ ਫਸਲਾਂ ਦੇ ਬੀਜ ਦੀ ਸਾਫ਼-ਸਫ਼ਾਈ ਅਤੇ ਭੰਡਾਰਨ                   |  |
| ਅਗਸਤ 17 : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                                  |  |
| ਅਗਸਤ 18 : ਜਵਾਨ ਲੜਕੀਆਂ ਦੀ ਨਿੱਜੀ ਸਫ਼ਾਈ ਅਤੇ ਸੰਤੁਲਿਤ ਖੁਰਾਕ                       |  |
| ਅਗਸਤ 21-25 : ਖੁੱਬਾਂ ਦੀ ਕਾਸ਼ਤ ਅਤੇ ਡੱਬਾਬੰਦੀ                                    |  |
| ਅਗਸਤ 22 : ਫਸਲਾਂ ਦੀ ਰਹਿੰਦ-ਖੁੱਹਦ ਨੂੰ ਸੰਭਾਲਣ ਲਈ ਮਸੀਨਾਂ ਦੀ ਵਰਤੋਂ                 |  |
| ਅਗਸਤ 30 : ਫਸਲਾਂ ਦੀ ਰਹਿੰਦ-ਖੁੱਹਦ ਨੂੰ ਸੰਭਾਲਣ ਲਈ ਮਸੀਨਾਂ ਦੀ ਵਰਤੋਂ                 |  |
| ਕੇ. ਵੀ. ਕੇ. ਪਟਿਆਲਾ (ਰੋਣੀ) (94642-10460)                                      |  |
| ਅਗਸਤ 01-10 : ਪਸੂ ਪਾਲਣ ਵਿੱਚ ਉਦਾਸ ਵਿਕਾਸ ਪ੍ਰੋਗਰਾਮ                               |  |
| ਅਗਸਤ 04 : ਖੇਤੀਬਾੜੀ ਮਸੀਨਰੀ ਕਿਰਾਏ ਤੇ ਦੇਕੇ ਕਮਾਈ ਦਾ ਦਾਇਰਾ ਵਧਾਉਣਾ                 |  |
| ਅਗਸਤ 10 : ਪਿਆਜ਼ ਦਾ ਬੀਜ ਤਿਆਰ ਕਰਨ ਅਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ           |  |
| ਅਗਸਤ 11 : ਸੋਇਆਬੀਨ ਅਤੇ ਦੁੱਧ ਦੀ ਉਪਜ ਦੀ ਉਪਯੋਗਤਾ ਵਿੱਚ ਵਧਾ                        |  |
| ਅਗਸਤ 16-22 : ਖੁੱਬਾਂ ਦੀ ਕਾਸ਼ਤ ਵਿੱਚ ਉਦਾਸ ਵਿਕਾਸ ਪ੍ਰੋਗਰਾਮ                        |  |
| ਅਗਸਤ 17 : ਗੰਡੋਇਆਂ ਦੀ ਖਾਦ ਤਿਆਰ ਕਰਨਾ   |  |
| ਅਗਸਤ 18 : ਪ੍ਰਜਨਨ ਸਿਹਤ ਅਤੇ ਸੁਰੱਖਿਅਤ ਮਾਡ੍ਰਿਡ ਬਾਰੇ ਸੰਵੇਦਨਸ਼ੀਲਤਾ                 |  |
| ਕੇ. ਵੀ. ਕੇ. ਰੋਪੜ (01881-220460)  |  |
| ਅਗਸਤ 10 : ਭੂਰੇ ਟਿੰਡਿਆਂ ਦੀ ਰੋਕਥਾਮ ਲਈ ਸਪਰੋਏ ਕਰਨ ਦਾ ਸਹੀ ਢੰਗ                     |  |
| ਅਗਸਤ 11-18 : ਸਾਫ਼-ਸਫ਼ਾਈ ਕਰਨ ਵਾਲੇ ਵਾਤਾਵਰਣ ਸਹਾਈ ਪਦਾਰਥਾਂ ਦਾ ਉਤਪਾਦਨ              |  |
| ਅਗਸਤ 16 : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                                  |  |
| ਅਗਸਤ 21 : ਸਬਜ਼ੀਆਂ ਦੀ ਜੈਵਿਕ ਖੇਤੀ  |  |
| ਅਗਸਤ 22 : ਗਰਭਵਤੀ ਅਤੇ ਦੁੱਧ ਪਿਆਉਂਦੀਆਂ ਮਾਵਾਂ ਲਈ ਪੇਸ਼ਟਿਕ ਵਿਅੰਜਨ ਤਿਆਰ ਕਰਨਾ        |  |
| ਅਗਸਤ 23 : ਘਰ ਬਗੀਚੀ ਲਈ ਭੂਮੀ-ਰਹਿਤ ਮਾਡਲ ਤਿਆਰ ਕਰਨਾ                               |  |
| ਅਗਸਤ 24 : ਸਾਫ਼-ਸੁਚਰੇ ਦੁੱਧ ਦਾ ਉਤਪਾਦਨ ਅਤੇ ਡੱਬਾਬੰਦੀ                             |  |
| ਅਗਸਤ 25 : ਘੱਟ ਕੀਮਤ ਵਾਲੇ ਪੇਸ਼ਟਿਕ ਪਕਵਾਨ ਤਿਆਰ ਕਰਨਾ                              |  |
| ਕੇ. ਵੀ. ਕੇ. ਸੰਗਰੂਰ (ਖੜੀ) (01672-245320)                                      |  |
| ਅਗਸਤ 07-11 : ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨਾ                                |  |
| ਅਗਸਤ 08 : ਸਾਉਣੀ ਦੀਆਂ ਫਸਲਾਂ ਵਿੱਚ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ                  |  |
| ਅਗਸਤ 11 : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                                  |  |
| ਅਗਸਤ 16 : ਖੇਤੀਬਾੜੀ ਮਸੀਨਰੀ ਕਿਰਾਏ ਤੇ ਲੈਣਾ/ਦੇਣਾ                                 |  |
| ਅਗਸਤ 17 : ਮਿੱਟੀ ਦੀ ਸਿਹਤ ਦੇ ਸੁਧਾਰ ਲਈ ਝੋਨੇ ਦੀ ਰਹਿੰਦ-ਖੁੱਹਦ ਦਾ ਪ੍ਰਬੰਧ            |  |
| ਅਗਸਤ 21-25 : ਖੁੱਬਾਂ ਦੀ ਕਾਸ਼ਤ   |  |
| ਕੇ. ਵੀ. ਕੇ. ਸਿੰਘ ਨਗਰ (ਲੰਗੜੇਆ) (01823-250652)                                 |  |
| ਅਗਸਤ 01 : ਖੇਤੀਬਾੜੀ ਮਸੀਨਰੀ ਤੇ ਛਿੜਕਾਅ ਵਾਲੇ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਅਤੇ ਸੰਭਾਲ |  |
| ਅਗਸਤ 02 : ਸੰਗਠਿਤ ਪੇਸ਼ਟਿਕ ਬਗੀਚੀ ਗਰੀਬੀ ਪੇਸ਼ਣ ਸੁਰੱਖਿਆ                           |  |
| ਅਗਸਤ 03 : ਕੀਟ-ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ                           |  |
| ਅਗਸਤ 04 : ਬੱਚਿਆਂ ਅਤੇ ਦੁੱਧ ਪਿਆਉਂਦੀਆਂ ਜਾਂ ਗਰਭਵਤੀ ਮਾਵਾਂ ਲਈ ਸੰਤੁਲਿਤ ਖੁਰਾਕ        |  |
| ਅਗਸਤ 14 : ਜੜ੍ਹ ਅਤੇ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ                                  |  |

|  |  |
|--|--|
| ਅਗਸਤ 17  | : ਸਹਿਰਾਂ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੋਸ਼ਟਿਕ ਬਗੀਚੀ ਦੀ ਸਥਾਪਨਾ          |
| ਅਗਸਤ 18  | : ਮੁੱਖ ਫਸਲਾਂ ਵਿੱਚ ਕੀੜੇ-ਮਕੌਝਿਆਂ ਅਤੇ ਬਿਮਾਰੀਆਂ ਦੀ ਰੋਕਥਾਮ                |
| ਅਗਸਤ 21-25   | : ਮੁਰਗੀ ਪਾਲਣ   |
| ਅਗਸਤ 28  | : ਸਾਉਣੀ ਦੀਆਂ ਦਾਲਾਂ ਵਿੱਚ ਕੀੜੇ-ਮਕੌਝਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ  |
| ਕੇ. ਵੀ. ਕੇ. ਸ਼੍ਰੀ ਮੁਕਤਸਰ ਸਾਹਿਬ (ਗੋਨਿਆਣਾ) (94630-22203) |  |
| ਅਗਸਤ 03  | : ਚੂਚਿਆਂ ਦੀ ਖੁਰਾਕ ਅਤੇ ਸਾਂਭ-ਸੰਭਾਲ                                     |
| ਅਗਸਤ 04  | : ਸੰਤੁਲਿਤ ਖੁਰਾਕ ਵਿੱਚ ਮੋਟੇ ਅਨਾਜਾਂ ਦੀ ਮਹਤਤਾ                            |
| ਅਗਸਤ 07-11   | : ਮੌਟੇ ਅਨਾਜਾਂ ਤੋਂ ਪਕਵਾਨ ਤਿਆਰ ਕਰਨਾ<br>(ਦਲੀਆ, ਖਿਚੜੀ, ਪੋਹਾ, ਪਰਾਠਾਂ ਆਦਿ) |
| ਅਗਸਤ 10  | : ਗਾਜ਼ਰ ਉਤਪਾਦਨ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ                            |
| ਅਗਸਤ 21-31   | : ਘਰੇਲੂ ਵਸਤਾਂ ਦੀ ਰਵਾਇਤੀ ਕਵਾਈਆਂ ਜਿਵੇਂ ਕਿ ਫੁਲਕਾਰੀ,                     |

|  |  |
|--|--|
| ਅਗਸਤ 22  | : ਕੀਟ-ਨਾਸ਼ਕਾਂ ਦੀ ਸੁਰੱਖਿਅਤ ਅਤੇ ਸੁੱਚੜੀ ਵਰਤੋਂ   |
| ਅਗਸਤ 23-31   | : ਮੁਰਗੀ ਪਾਲਣ   |
| ਅਗਸਤ 24  | : ਖੇਡੀਬਾੜੀ ਮਸੀਨਰੀ ਤੇ ਛਿੜਕਾਅ ਵਾਲੇ ਉਪਕਰਨਾਂ ਦੀ ਸੁਰੱਖਿਅਤ ਵਰਤੋਂ                                   |
| ਅਗਸਤ 25  | : ਘਰੇਲੂ ਪੱਧਰ ਤੇ ਦੁੱਧ ਦਾ ਵਿਧੀਕਰਨ ਕਰਨਾ   |
| ਅਗਸਤ 30  | : ਫਸਲਾਂ ਦੀ ਰਹਿੰਦ-ਖੁੰਹਦ ਨੂੰ ਸੰਭਾਲਣ ਲਈ ਮਸੀਨਾਂ ਦੀ ਵਰਤੋਂ   |
| <b>ਸਕਿੱਲ ਡਿਵੈਲਪਮੈਂਟ ਸੈਂਟਰ (0161-2401960 ਐਕਸਟੈਨਸ 261)</b> |  |
| ਅਗਸਤ 01-ਅਕਤੂਬਰ 31:                                       | ਨੌਜਵਾਨ ਕਿਸਾਨਾਂ ਲਈ ਖੇਡੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸ                                 |
| ਅਗਸਤ 07-11   | : ਜੈਵਿਕ ਖੇਤੀ (ਆਰਗੈਨਿਕ ਵਾਰਮਿੰਗ)   |
| ਅਗਸਤ 22-23   | : ਫੁੱਲਾਂ ਦੀ ਨਰਸਰੀ ਤਿਆਰ ਕਰਨ ਦੀਆਂ ਤਕਨੀਕਾਂ  |
| ਅਗਸਤ 29-30   | : ਮੱਕੀ ਅਤੇ ਸੂਰਜਮੁਖੀ ਦਾ ਦੋਗਲਾ ਬੀਜ ਤਿਆਰ ਕਰਨਾ<br>ਅਨੁਵਾਦਕ ਅਤੇ ਸੰਕਲਿਤ ਕਰਤਾ: ਇੰਦਰਪ੍ਰੀਤ ਕੌਰ ਬੋਪਾਰਾਏ |

## ਸੁਤੰਖਰ 2023 ਦੇ ਕਿਸ਼ਾਨ ਮੇਲੇ ਦੇ ਸਹਮਾਣਾਂ ਲਈ ਅਰਜ਼ੀਆਂ ਦੀ ਮੰਗ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਹਰ ਸਾਲ ਵਾਂਗ ਸਤੰਖਰ ਮਹੀਨੇ ਦੇ ਕਿਸਾਨ ਮੇਲੇ ਤੇ ਸਨਮਾਨਿਤ ਕੀਤੇ ਜਾਣ ਵਾਲੇ ਅਗਾਂਹਵਾਹੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਨਾਮਜ਼ਦਗੀਆਂ ਮੰਗੀਆਂ ਜਾਂਦੀਆਂ ਹਨ। ਪੁਰਸਕਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:

**ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ :** ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ ਵਿੱਚ ਖੁਦ ਫਸਲਾਂ ਉਗਾਉਂਦੇ ਹਨ। ਇਸ ਪੁਰਸਕਾਰ ਵਿੱਚ 5000/- ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਵੀ ਸ਼ਾਮਲ ਹੈ।

**ਪਰਵਾਸੀ ਭਾਰਤੀ ਪੁਰਸਕਾਰ :** ਇਹ ਪੁਰਸਕਾਰ ਵੰਨ-ਸਵੰਨੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 8000/- ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ।

**ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ :** ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਆਪਣੀ ਕੁੱਲ ਜ਼ਮੀਨ ਵਿੱਚੋਂ 60 ਫੀਸਦੀ ਰਕਬੇ 'ਤੇ ਸਬਜ਼ੀਆਂ ਬੀਜਦੇ ਹਨ। ਇਸ ਪੁਰਸਕਾਰ ਵਿੱਚ 3100/- ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ।

**ਸ. ਸੁਰਜੀਤ ਸਿੰਘ ਛਿੱਲੋਂ ਪੁਰਸਕਾਰ :** ਇਹ ਪੁਰਸਕਾਰ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਅਗਾਂਹਵਾਹੂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਖੁਦ ਖੇਤੀ ਕਰਦੇ ਹੋਣ। ਇਸ ਸਨਮਾਨ ਦੀ ਰਾਸ਼ੀ 5000/- ਰੁਪਏ ਹੋਵੇਗੀ।

**ਸਰਦਾਰਨੀ ਜਗਬੀਰ ਕੌਰ ਯਾਦਗਾਰੀ ਅਗਾਂਹਵਾਹੂ ਕਿਸਾਨ ਬੀਬੀਆਂ ਲਈ ਪੁਰਸਕਾਰ :** ਇਹ ਇਨਾਮ ਸਿਰਫ ਅਗਾਂਹਵਾਹੂ ਕਿਸਾਨ ਬੀਬੀਆਂ ਲਈ ਹੀ ਰਾਖਵਾਂ ਹੈ। ਇਸ ਵਿੱਚ ਕਿਸਾਨ ਬੀਬੀ ਨੂੰ 3100/- ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਸ਼ਲਾਘਾ ਪੱਤਰ ਦਿੱਤਾ ਜਾਵੇਗਾ।

**ਭਾਈ ਬਾਬੂ ਸਿੰਘ ਵਧੀਆ ਛੱਪੜ ਲਈ ਪੁਰਸਕਾਰ:** ਇਸ ਪੁਰਸਕਾਰ ਲਈ ਛੱਪੜ 4 ਛੁੱਟ ਛੁੰਘਾ ਅਤੇ ਘੱਟੋ-ਘੱਟ ਰਕਬਾ 2 ਕਨਾਲ ਹੋਵੇ। ਛੱਪੜ ਦੇ ਪਾਣੀ ਦੀ ਸਫਾਈ, ਰੱਖ-ਰਖਾਵ ਅਤੇ ਪਾਣੀ ਦੀ ਵਰਤੋਂ ਦੇ ਆਧਾਰ ਤੇ ਪੁਰਸਕਾਰ ਦਿੱਤਾ ਜਾਵੇਗਾ। ਇਸ ਵਿੱਚ ਪਿੰਡ/ਕਸਬੇ ਦੀ ਪੰਚਾਇਤ ਨੂੰ ਆਪਣੇ ਪਿੰਡ ਜਾਂ ਕਸਬੇ ਦੇ ਸਭ ਤੋਂ ਵਧੀਆ ਛੱਪੜ ਲਈ 20,000/- ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਸ਼ਲਾਘਾ ਪੱਤਰ ਦਿੱਤਾ ਜਾਵੇਗਾ।

ਇਹ ਸਾਰੇ ਪੁਰਸਕਾਰ ਸਤੰਖਰ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਵਾਸਤੇ ਅਗਾਂਹਵਾਹੂ ਕਿਸਾਨ/ਕਿਸਾਨ ਬੀਬੀਆਂ ਆਪੋ-ਆਪਣੇ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ ਸਾਹਿਬਾਨ, ਖੇਤੀ ਖੋਜ ਕੇਂਦਰਾਂ ਦੇ ਡਾਇਰੈਕਟਰ ਸਾਹਿਬਾਨ, ਜ਼ਿਲ੍ਹਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਡੀਬਾੜੀ ਅਫਸਰ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਅਤੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਮੁੱਖ ਦਫ਼ਤਰ ਲੁਧਿਆਣਾ ਤੋਂ ਨਿਸਚਤ ਫਾਰਮ ਹਾਸਲ ਕਰ ਸਕਦੇ ਹਨ। ਇਹ ਫਾਰਮ ਭਰਨ ਉਪਰੰਤ 14 ਜੁਲਾਈ, 2023 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਦੇ ਮੁੱਖ ਦਫ਼ਤਰ ਤੱਕ ਪਹੁੰਚਾਉਣੇ ਜ਼ਰੂਰੀ ਹਨ। ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਪ੍ਰਵਾਨਾ ਕੀਤੀ ਜਾਵੇਗੀ।



ਹੋਰ ਜਾਣਕਾਰੀ  
ਲਈ ਸੰਪਰਕ  
ਕਰੋ :

ਡਾ. ਗੁਰਮੀਤ ਸਿੰਘ ਬੁੱਟਰ  
ਨਿਰਦੇਸ਼ਕ ਪਸਾਰ ਸਿੱਖਿਆ  
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ  
ਫੋਨ : 0161-2401960 ਐਕਸ. 214

ਅਰਜ਼ੀਆਂ ਭੇਜਣ ਦੀ  
ਆਖਰੀ ਮਿਤੀ: 14 ਜੁਲਾਈ, 2023

**ਸੰਚਾਰ ਕੇਂਦਰ/ Communication Centre**  
**ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ/Punjab Agricultural University, Ludhiana, (India)**

**PAU PUBLICATIONS/ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪ੍ਰਕਸ਼ਹਾਵਾਂ**



Available at PAU Book Shop, Gate no. 1

**ਮੈਂਬਰ ਬਣੋ/ For Membership**

|   | ਚੰਦੇ ਦੀ ਰਾਸ਼ੀ/<br>Subscription Money                        |
|---|---|
| ਚੰਗੀ ਖੇਤੀ (ਪੰਜਾਬੀ ਵਿੱਚ ਮਾਸਿਕ ਪਤ੍ਰਿੰਕ)/<br><b>Progressive Farming<br/>(Monthly in English)</b> | ਭਾਰਤ ਵਿੱਚ/ In India (Rs.)      ਵਿਦੇਸ਼ਾ ਲਈ For Abroad (US\$) |
| ਇੱਕ ਪਰਚਾ/Single Copy  | 20/-      10.00   |
| ਸਲਾਨਾ ਚੰਦਾ/For One Year   | 200/-      100.00   |
| ਸਲਾਨਾ ਚੰਦਾ ਰਾਜਿਸਟਰਡ ਡਾਕ ਰਾਹੀਂ/<br>Annual through registered post                              | 440/-   |
| ਪੰਜ ਸਾਲ ਲਈ/For Five Years   | 800/-      400.00   |
| ਦਸ ਸਾਲ ਲਈ/For Ten Years   | 1600/-      1000.00   |
| <b>ਉਮਰ ਭਰ ਲਈ (30 ਸਾਲ ਲਈ)/<br/>Life Subscription (For 30 Years)</b>                            |   |
| ਵਿਅਕਤੀਗਤ/Individual   | 3000/-      1500/-  |
| ਸੰਸਥਾਵਾਂ ਲਈ/Institutional   | 5000/-      2000/-  |
| <b>ਫਸਲਾਂ ਦੀ ਕਾਸ਼ਤ ਲਈ ਸਿਫ਼ਰਾਸ਼ਾਂ (ਸਾਉਣੀ/ਹਾਬੀ)/<br/>Package of Practices (Kharif/Rabi)</b>      |   |
| ਇੱਕ ਕਪੀ/Single Copy   | 70/-      --  |
| ਉਮਰ ਭਰ ਲਈ (30 ਸਾਲ ਲਈ)/Life Subscription (For 30 Years)  |   |
| ਵਿਅਕਤੀਗਤ/Individual   | 1000/-      --  |
| ਸੰਸਥਾਵਾਂ ਲਈ/Institutional   | 1500/-      --  |
| <b>Agricultural Research Journal From 1-3-2020</b>  |   |
| Single Copy   | 200/-      --   |
| Annual  | 1200/-      75.00   |
| <b>Life Subscription (For 30 Years)</b>   |   |
| Individual  | 6000/-      --  |
| Institutional   | 7500/-      --  |

| ਸੰਪਰਕ ਕਰੋ/<br>Contact: | ਵਿਸ਼ਲੇਸ਼ ਸੰਕੇਤ<br>ਸੰਚਾਰ ਕੇਂਦਰ  |
|------------------------|--|
|                        | ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ-141004<br>ਫੋਨ- 0161-2401960 (475), 98884-37011<br>ਫੈਕਸ- 0161-2405731<br>ਈਮੇਲ- businessmanager@pau.edu<br>spa@pau.edu |

ਹੋਰ ਕਿਤਾਬਾਂ ਦੀ ਸੂਚੀ ਲਈ ਪੀ.ਏ.ਸੂ. ਦੀ ਵੈੱਬਸਾਈਟ ਤੇ ਜਾਓ।

**Note(s):**

- ਪੁਸਤਕਾਂ ਭੇਜਣ ਲਈ ਕੋਈ ਡਾਕ ਖਰਚਾ ਨਹੀਂ / No extra postage charges for sending books.
- ਆਨਲਾਈਨ ਪੈਸੇ ਜਮ੍ਹਾਂ ਕਰਾਉਣ ਦੀ ਵਿਧੀ: ਖਤਾ ਧਰਕ ਦਾ ਨਾਂ: **COMPTROLLER, PAU, ਖਾਤਾ ਨੰਬਰ: 29380200000002, IFS Code: BARB0PAULUD**
- ਆਨਲਾਈਨ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਰਸੀਦ 86993-04711 ਤੇ ਵਟਸਐਪ ਕਰੋ ਜਾਂ [businessmanager@pau.edu](mailto:businessmanager@pau.edu) ਤੇ ਈਮੇਲ ਕਰੋ।
- ਅਦਾਇਦੀ ਬੈਂਕ ਡਰਾਫਟ, ਮਨੀ ਆਰਡਰ ਜਾਂ ਲੋਕਲ ਅਦਾ ਹੋਣ ਵਾਲੇ ਚੈਕ ਰਾਹੀਂ/ Payment through Bank Demand Draft, Money Order or Cheque Payable Locally only.
- ਬੈਂਕ ਡਰਾਫਟ ਕੰਪਟਰੋਲਰ, ਪੀ.ਏ.ਸੂ., ਲੁਧਿਆਣਾ ਦੇ ਨਾਂ ਤੇ ਬਣਾਓ/ Bank Draft to be drawn in favour of The Comptroller, PAU, Ludhiana, India.
- ਮਨੀ ਆਰਡਰ ਬਿਜਨ੍ਸ ਸੈਨੋਰ, ਪੀ.ਏ.ਸੂ. ਦੇ ਨਾਂ ਤੇ ਭੇਜੋ Money Order to be send in favour of Business Manager, Communication Centre, PAU, Ludhiana.

ਖੇਤੀ ਸੰਬੰਧੀ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਦੇ ਫੇਸ਼ੱਕ ਪੇਜ [Punjab Agricultural University@pauldhpunjab](http://PunjabAgriculturalUniversity@pauldhpunjab) ਅਤੇ ਯੂਟੂਬ ਚੈਨਲ [Punjab Agricultural University Official Channel](http://PunjabAgriculturalUniversity Official Channel) ਨਾਲ ਜੁੜੋ।  
 ਆਪਣੇ ਮੋਬਾਈਲ ਤੇ ਡਿਜੀਟਲ ਅਖਬਾਰ 'ਖੇਤੀ ਸੰਦੇਸ਼' ਵਟਸ ਐਪ ਰਾਹੀਂ ਮੁਫਤ ਪ੍ਰਾਪਤ ਕਰਨ ਲਈ 82880-57707 ਨੰ. ਨੂੰ ਆਪਣੇ ਵਟਸ ਐਪ ਗੁੱਪਾਂ ਵਿੱਚ ਸ਼ਾਮਲ ਕਰੋ।

| Business Manager<br>Communication Centre  |
|---|
| Punjab Agricultural University, Ludhiana, (India)-141004<br>Phone: 0161-2401960(475), 98884-37011<br>Fax- 0161-2405731<br>email- <a href="mailto:businessmanager@pau.edu">businessmanager@pau.edu</a><br><a href="mailto:spa@pau.edu">spa@pau.edu</a> |

**ਸ਼ੀਖ ਬਲਾਈਟ ਦੇ ਲਈ ਅੰਤਰਰਾਸ਼ਟਰੀ  
ਉਲੀਨਾਸ਼ਕ ਪਲਸਰ**

**ਪਲਸਰ ਦਾ ਸ਼ੀਖ  
ਬਲਾਈਟ ਤੇ ਅਸਰ**

ਪ੍ਰਯੋਗ ਤੋਂ ਪਹਿਲਾਂ      ਪ੍ਰਯੋਗ ਤੋਂ ਬਾਅਦ

**ਡੈਮੀਨਿੱਟ™**  
ਦੇ ਕਹਿਰ ਤੋਂ ਬਚਣਾ ਮੁਸ਼ਕਿਲ  
ਹੀ ਨਹੀਂ ਨਾ ਮੁਮਕਿਨ ਹੈ

ਇਨੇ ਦੇ BPH 'ਤੇ ਨਵੀਂ ਤਕਨੀਕ ਦਾ ਹਮਲਾ

**DOMINANT™**  
SYSTEMIC INSECTICIDE

DINOTEFURAN 20% SG

**insecticides (INDIA) LIMITED**

**TRACTOR BRAND IIL**

**ਹਰ ਕਦਮ, ਹਮ ਕਦਮ**

ਹੁੰਜਨ ਹਸਪਤਾਲ ਦੇ ਪ੍ਰਮੁੱਖ ਡਾਇਰੈਕਟਰ ਡਾ. ਬਲਵੰਤ ਸਿੰਘ ਹੁੰਜਨ ਹੋਰਾਂ ਨੂੰ ਪੰਜਾਬ ਦੇ ਗਵਰਨਰ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਵੱਲੋਂ ਇੱਕ ਭਰਵੇ ਇਕੱਠ ਵਿੱਚ ਸਨਮਾਨਿਤ ਕੀਤਾ ਗਿਆ।

ਡਾ. ਬਲਵੰਤ ਸਿੰਘ ਹੁੰਜਨ ਜਿਨ੍ਹਾਂ ਦਾ ਨਾਂ ਦੁਨੀਆਂ ਭਰ ਦੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਸਰਜਨਾਂ ਵਿੱਚ ਆਉਂਦਾ ਹੈ, ਕਿਉਂਕਿ ਡਾ. ਬੀ.ਐਸ ਹੁੰਜਨ ਨੇ ਵਿਸ਼ਵ ਦੇ ਤਕਰੀਬਨ 35 ਵੱਡੇ ਅਤੇ ਵਿਕਸਿਤ ਦੇਸ਼ਾਂ ਦੀ ਫੈਲੋਸ਼ਿਪ ਹੋਣ ਦਾ ਮਾਨ ਹਾਸਲ ਹੈ ਅਤੇ ਡਾ. ਹੁੰਜਨ ਨੇ ਉਥੋਂ ਦੇ ਵਿਸ਼ਵ ਪ੍ਰਸਿੱਧ ਡਾਕਟਰਾਂ ਨਾਲ ਸਰਜਰੀਆਂ ਵੀ ਕੀਤੀਆਂ ਅਤੇ ਉਥੋਂ ਦੀ ਐਡਵਾਂਸ ਤਕਨਾਲੋਜੀ ਨੂੰ ਆਪਣੇ ਹੁੰਜਨ ਹਸਪਤਾਲ ਵਿੱਚ ਲਾਗੂ ਕੀਤਾ। ਜਿਸ ਦੀ ਬਦੋਲਤ ਡਾ. ਹੁੰਜਨ ਹਸਪਤਾਲ **Robotic Joint Replacement** ਲਈ

## WORLD'S LATEST TECHNOLOGY

FIRST TIME IN NORTH INDIA AT AFFORDABLE PRICES



Punjab Governor H.E. Shri Banwarilal Purohit & Union Minister Sh. Gajendra Singh Shekhawat felicitated Dr. B.S. Hunjan, MBBS, MS, Mch (Ortho) Director & Senior Consultant Orthopedics-Hunjan Hospital, Ludhiana for his distinguished services in healthcare

ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੂਰੋਹਿਤ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਸ੍ਰੀ ਗਾਜੇਂਦਰ ਸਿੰਘ ਸ਼ੇਖਾਵਤ ਵੱਲੋਂ ਬਹੁਤ ਵੱਡੇ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ, ਮੈਡੀਕਲ ਸਿਹਤ ਸੇਵਾਵਾਂ ਵਿੱਚ ਕੇਵਲ ਡਾ. ਬਲਵੰਤ ਸਿੰਘ ਹੁੰਜਨ ਨੂੰ ਹੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।



Dr. Jaiveer S. Hunjan  
MBBS, MS (Ortho)

International Branded ਹਸਪਤਾਲ ਬਣ ਗਿਆ ਹੈ। ਡਾ. ਹੁੰਜਨ ਨੂੰ ਸਮਾਜ ਪ੍ਰਤੀ ਮੈਡੀਕਲ ਸਿਹਤ ਸੰਭਾਲ ਅਤੇ ਮੈਡੀਕਲ ਵਿੱਚ ਸਰਵਪੱਖੀ ਸੇਵਾਵਾਂ ਲਈ ਪੰਜਾਬ

Take a step  
towards a painless  
tomorrow with  
**MAKO ROBOTIC-ARM  
ASSISTED SURGERY**

## JOINT REPLACEMENT WITH THE REAL ROBOT

CASHLESS FACILITY AVAILABLE WITH  
MOST OF INSURANCE COMPANIES



AN ISO 9001:2015 CERTIFIED HOSPITAL

# HUNJAN HOSPITAL

A SUPER SPECIALITY HOSPITAL



111, South Model Gram, Kochar Market Road, Ludhiana - 141 002

Ph: 0161-2401383, 2431383, 92175-92178, 98140-20234

E-mail : drbshunjan@gmail.com | website : www.hunjanhospital.com